

ਸਾਲ ਚੰਦਵਾਂ, ਮਹੀਨਾ ਦਸੰਬਰ, 2008

ਫਾਊਂਡੇਸ਼ਨ ਕੇਅਰਮੈਨ

ਸ੍ਰੀ ਮਾਨ ਸੰਤ ਵਰਿਆਮ ਸਿੰਘ ਜੀ ਮਹਾਰਾਜਾ

ਚੇਅਰਪਰਸਨ

ਬੀਬੀ ਰਣਜੀਤ ਕੌਰ ਜੀ ਰਤਵਾੜਾ ਸਾਹਿਬ

**SUBSCRIPTION FOREIGN (ਵਿਦੇਸ਼)**

	Annual	Life
U.S.A.	50 US\$	500 US\$
U.K.	30 £	300 £
Aus.	80 \$	800 \$
Europ	50 Euro	500 Euro

Postal Address for 'ATAM MARG' Enquiry, Money Order, Cheque, Draft & correspondence

V.G.R.M Charitable Trust 'Atam Marg'  
Gurdwara Ishar Parkash, Ratwara Sahib  
(Near Chandigarh) P.O. Mullanpur  
Garibdas, Teh. Kharar, Distt. S.A.S. Nagar  
(Mohali) 140901 Pb.India.

Office 'Atam Marg' Ph. No. - 0160-2255002,  
Fax.-2255009, , Mobile - 9417214391,79

**FOREIGN (ਵਿਦੇਸ਼) CONTACT NO.**

U.S.A. - Baba Satnam Singh ji Atwal  
Phone and Fax : 408-263-1844

Bhai Kuldeep Singh Sher Gill  
Phone : 408-230-8319

Bibi Sukhvinder Kaur Bains  
Phone : 403-270-3387

Canada - Bhai Sarmukh Singh Pannu  
Phone - 604-433-0408

England - Bibi Gurbax Kaur /Jagtar Singh Jagi  
Phone : 0121-200-2818

Fax : 0121-200-2879, Raj Mobile : 07968734058

Australia - Bhai Jiwan Singh ji  
Phone : 03-943-65865, Fax : 03-943-65867

For more information please visit us on internet at:-

Email : [atammarg@glide.net.in](mailto:atammarg@glide.net.in)

<http://www.ratwarasahib.org>, <http://www.ratwarasahibmedia.org>

**ਪ੍ਰਕਾਸ਼ਕ ਦੇ ਸਭ ਹੱਕ ਰਾਖਵੇਂ ਹਨ।**

ਪ੍ਰਿੰਟਰ, ਪਬਲਿਸ਼ਰ ਤੇ ਐਡੀਟਰ ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ ਨੇ 'ਆਤਮ ਮਾਰਗ' ਜੋ ਆਫਸੈਟ ਪ੍ਰਿੰਟਰਜ਼, 905 ਇੰਡਸਟਰੀਅਲ ਏਰੀਆ, ਫੇਜ਼-2, ਚੰਡੀਗੜ੍ਹ ਤੋਂ ਛਪਵਾ ਕੇ ਮੁੱਖ ਦਫਤਰ 'ਆਤਮ ਮਾਰਗ', ਰਤਵਾੜਾ ਸਾਹਿਬ, ਡਾਕਖਾਨਾ ਮੁਲਾਂਪੁਰ ਗਰੀਬਦਾਸ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਪੰਜਾਬ ਤੋਂ ਪ੍ਰਕਾਸ਼ਿਤ ਕੀਤਾ।

**ਤਤਕਰਾ**

1. ਬਾਰਮਾਹਾ	2
2. ਸੰਪਾਦਕੀ	3
3. ਚਉਥੇ ਪਹਿਰ ਸਥਾਹ ਕੇ	4
4. ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ	9
5. ਸਮਾਗਮ ਸਬੰਧੀ ਫੋਟੋਆਂ	29
6. ਜੁਗਤੀ ਸੇਵਾ ਸਿਮਰਨ	39
7. ਮਾਨਵਤਾ ਦੇ ਨਾਂ	50
8. ਮੋਹਿਨਾ ਸੋਹਿਨਾ	53
9. ਬਿਨੁ ਹਰਿ ਨਾਮ ਨ ਸਾਂਚਿ ਹੋਇ	56

**SUBSCRIPTION - ਚੰਦਾ - (ਦੇਸ਼)**

ਸਲਾਨਾ	ਜੀਵਨ ਕਾਲ	ਫੀ ਕਪੀ
200/-	2000/-	20/-
280/-	2080/- (For outstation cheques)	

**ਸੰਪਰਕ ਨੰ. ਰਤਵਾੜਾ ਸਾਹਿਬ**

ਰਤਵਾੜਾ ਸਾਹਿਬ	0160-2255001
ਗੁ. ਰਤਵਾੜਾ ਸਾਹਿਬ ਵਿਖੇ ਅਖੰਡਪਾਠ ਬੁਕਿੰਗ ਸਬੰਧੀ -	9417214386
ਪਰਮ ਸਤਿਕਾਰ ਯੋਗ ਬੀਜੀ	9417214381
ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ -	9417214378
ਜਥੇਦਾਰ ਅਮਰੀਕ ਸਿੰਘ ਖੇਤੀਬਾੜੀ ਇੰਚਾਰਜ	9417214383
ਜਰਨਲ - 9417214384, ਬੀ ਐਂਡ ਕਾਲਜ -	9417214382
ਬਾਬਾ ਰਾਮਿੰਦਰ ਸਿੰਘ ਸ੍ਰੀ ਮਾਨ ਲੰਗਰ	9417214380
ਆਡੀਓ ਵੀਡੀਓ ਲਾਈਬ੍ਰੇਗੀ	9872814385, 9417214385
ਅਖੰਡਪਾਠ ਬੁਕਿੰਗ	9417214386
ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਰਤਵਾੜਾ ਸਾਹਿਬ	0160-2255003
ਸੰਤ ਵਰਿਆਮ ਸਿੰਘ ਮੈਮਰੀਅਲ ਪਬਲਿਕ ਸਕੂਲ	0160-2255004

ਅੰਮ੍ਰਿਤ ਬਾਣੀ ਸਕਾਈ ਟੀ.ਵੀ. ਸੈਟੇਲੈਟੀਟ ਰੈਨਲ 0176 ਤੋਂ ਸੰਤ ਮਹਾਰਾਜਾ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦਾ ਕੀਰਤਨ ਨਿਮਨ ਅਨੁਸਾਰ ਹੈ -

ਐਤਵਾਰ ਸਵੇਰੇ 10.00 ਵਜੇ ਤੋਂ 11.00 ਵਜੇ ਤੱਕ  
ਸੋਮਵਾਰ ਸ਼ਾਮ 7.00 ਵਜੇ ਤੋਂ ਸ਼ਾਮ 8.00 ਵਜੇ ਤੱਕ  
ਯੂ.ਕੇ. ਸਮੇਂ ਅਨੁਸਾਰ ਸੁਣਿਆ ਜਾ ਸਕਦਾ ਹੈ।

ਬਾਬਾ ਜੀ ਦੇ ਕੀਰਤਨ ਨੂੰ ਪੂਰੇ ਵਿਸ਼ਵ ਵਿਚ [www.amritbani.com](http://www.amritbani.com) ਤੋਂ ਸੁਣਿਆ ਜਾ ਸਕਦਾ ਹੈ। ਆਪਣਾ ਸਮਾਂ ਯੂ.ਕੇ. ਸਮੇਂ ਅਨੁਸਾਰ ਨਿਰਧਾਰਤ ਕਰੋ।

ਜਾਗੀ ਕਰਤਾ - ਆਤਮ ਮਾਰਗ ਸਾਪਿੰਚੂਅਲ ਸਾਈਟਿਵਿਕ ਐਜ਼ੂਕੇਸ਼ਨਲ ਚੈਰੀਟੇਬਲ ਟਰਸਟ, ਯੂ.ਕੇ.

## ਪੋਖਿ

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ

੧੭ ਸਤਿਗੁਰ ਪ੍ਰਸਾਦਿ ॥

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਗੁ ਸੋਖੈ ॥  
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥  
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥  
ਅੰਭਜ ਜੇਜਨ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥  
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥  
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੋਹੋ ॥

ਪੰਨਾ - 1109

ਇਸ ਮਹੀਨੇ ਗੁਰੂ ਜੀ ਫੁਰਮਾਨ ਕਰਦੇ ਹਨ ਕਿ ਜੋ ਪਾਲਾ ਕੱਕਰ ਇਸ ਮਹੀਨੇ ਪੈਂਦਾ ਹੈ ਉਹ ਜੰਗਲ ਘਾਹ ਬਨਸਪਤੀ ਦੇ ਰਸ ਨੂੰ ਸਕਾ ਕੇ ਰੱਖ ਦਿੰਦਾ ਹੈ। ਜਿਸ ਪ੍ਰਾਣੀ ਦੇ ਅੰਦਰ ਅਗਿਆਨ ਰੂਪੀ ਕੋਰਾਪਨ ਹੈ। ਉਸ ਦਾ ਅੰਦਰਲਾ ਪ੍ਰੇਮ ਰਸ ਖਤਮ ਹੋ ਜਾਂਦਾ ਹੈ। ਮੇਰੇ ਮਨ ਤਨ ਅਤੇ ਮੁੱਖ ਵਿੱਚ ਪ੍ਰਭੂ ਨਾਮ ਕਿਉਂ ਨਹੀਂ ਵਸਦਾ ਹੈ। ਜਦੋਂ ਕਿ ਸਾਰੇ ਸੰਸਾਰ ਵਿਚ ਸਾਰਿਆਂ ਦੇ ਅੰਦਰ ਪ੍ਰਭੂ ਦਾ ਨਾਮ ਰਮਿਆਂ ਹੋਇਆ ਹੈ ਗੁਰੂ ਸ਼ਬਦ ਦੇ ਨਾਲ ਇਹ ਰੰਗ ਮਾਣਿਆਂ ਜਾ ਸਕਦਾ ਹੈ। ਚੌਹਾਂ ਖਾਣੀਆਂ ਵਿਚ ਪ੍ਰਭੂ ਦੀ ਜੋਤ ਸਮਾਈ ਹੋਈ ਹੈ। ਹੇ ਦਿਆਲੂ ਕ੍ਰਿਪਾਲੂ ਦਿਆ ਪਤ ਦਾਤੇ ਆਪਣਾ ਦਰਸ਼ਨ ਦੇ ਤਾਂ ਕਿ ਐਸੀ ਮਤ ਨਾਲ ਗਤੀ ਹੋ ਸਕੇ ਜਿਸ ਵੀ ਮਨੁੱਖ ਦੀ ਪ੍ਰੀਤ ਪ੍ਰਮੇਸ਼ਰ ਨਾਲ ਜੁੜ ਜਾਂਦੀ ਹੈ ਅਤੇ ਪ੍ਰਭੂ ਪਿਆਰ ਵਿੱਚ ਜੁੜ ਕੇ ਆਤਮ ਰਸ ਦੇ ਪਰਮ ਅਨੰਦ ਨੂੰ ਮਾਣਦਾ ਹੋਇਆ ਆਤਮ ਰਸੀਆ ਬਣ ਜਾਂਦਾ ਹੈ। ਜਿਸ ਵਾਰੇ ਗੁਰੂ ਜੀ ਫੁਰਮਾਨ ਕਰਦੇ ਹਨ -

ਆਤਮ ਰਸ ਜਿਹ ਜਾਨਹੀ ਸੋ ਹੈ ਖਾਲਸ ਦੇਵ ॥  
ਪ੍ਰਭੂ ਮਹਿ ਸੋ ਮਹਿ ਤਾਸ ਮਹਿ ਰੰਚਕ ਨਾਹਨ ਭੇਵ ॥

ਸਰਬ ਲੋਹ ਗ੍ਰੰਥ

ਆਪਣੇ ਆਤਮ ਸਵਰੂਪ ਨੂੰ ਪਛਾਣ ਕੇ ਉਸ ਰਸ ਨੂੰ ਮਾਨਣਾ ਅਤੇ ਆਪਣੀ ਹੋਂਦ ਨੂੰ ਆਤਮ ਹੋਂਦ ਵਿਚ ਲੈ ਕਰਨਾ, ਸੱਚ ਅਚਾਰ ਵਾਲਾ ਜੀਵਨ ਜਿਉਣ ਨੂੰ ਹੀ ਖਾਲਸਾ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਪਰਮ ਅਵਸਥਾ ਵਾਲੇ ਮਹਾਨ ਪੁਰਸ਼ ਅਤੇ ਪ੍ਰਮੇਸ਼ਰ ਵਿੱਚ ਕੋਈ ਵੀ ਰੰਚਕ ਮਾਤਰ ਫਰਕ ਨਹੀਂ ਹੋਇਆ ਕਰਦਾ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਦਾ ਤੁਖਾਰੀ ਰਾਗ ਵਿਚ ਆਇਆ ਇਸ ਮਹੀਨੇ ਦਾ ਫੁਰਮਾਨ ਅਸੀਂ ਆਪਣੇ ਜੀਵਨ ਵਿਚ ਕਮਾ ਕੇ ਆਤਮ ਰਸ ਨੂੰ ਮਾਣ ਸਕਦੇ ਹਾਂ।

ਰਾਗੁ ਮਾਝ ਬਾਰਹਮਾਹਾ ਮਹਲਾ ੫  
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥  
ਮਨੁ ਬੇਧਿਆ ਚਰਨਾਗਬਿੰਦ ਦਰਸਨਿ ਲਗੜਾ ਸਾਹੁ ॥  
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥  
ਬਿਖਿਆ ਪੋਹਿ ਨ ਸਕਈ ਮਿਲਿ ਸਾਧੁ ਗੁਣ ਗਾਹੁ ॥  
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ।  
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੜੀਆਹੁ ॥  
ਬਾਰਿ ਜਾਉ ਲਖ ਬੇਗੀਆ ਹਰਿ ਸਜਣੁ ਅਗਮ ਅਗਾਹੁ ॥  
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥  
ਪੈਖੁ ਸੁੱਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥

ਪੰਨਾ - 135

ਗੁਰੂ ਅਰਜਨ ਦੇਵ ਜੀ ਮਹਾਰਾਜ ਮਾਝ ਰਾਗ ਵਿਚ ਇਸ ਮਹੀਨੇ ਪ੍ਰਥਮਾਂ ਫੁਰਮਾਨ ਕਰਦੇ ਹਨ ਕਿ ਜਿਸ ਜੀਵ ਰੂਪੀ ਇਸਤਰੀ ਦੇ ਗਲ ਨਾਲ ਪ੍ਰਭੂ ਪਤੀ ਲਗਾ ਹੋਇਆ ਹੈ ਉਸ ਦੇ ਨਿੱਘ ਅੰਦਰ ਠੰਢ ਅਤੇ ਕੋਰਾ ਨਹੀਂ ਵਿਆਪਦਾ ਹੈ। ਜਗਿਆਸੂ ਸਦਾ ਹੀ ਗੁਰੂ ਚਰਨ ਕੰਵਲਾਂ ਨਾਲ ਜੁੜਿਆ ਰਹਿੰਦਾ ਹੈ ਜਿਸ ਨੇ ਵੀ ਉਸ ਗੋਬਿੰਦ ਗੋਪਾਲ ਦਾ ਆਸਰਾ ਲੈ ਕੇ ਮਾਲਕ ਦੀ ਸੇਵਾ ਦਾ ਲਾਭ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਮਾਇਆ ਦੀ ਜਹਿਰ ਨਹੀਂ ਚੜ੍ਹਦੀ ਸਾਧੂਆਂ ਨੂੰ ਮਿਲ ਕੇ ਪ੍ਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨਾਂ ਚਾਹੀਦਾ ਹੈ। ਆਤਮਾਂ ਤੋਂ ਜੀਵ ਦੇ ਸਬੰਧ ਨਾਲ ਬਣੀ ਜੀਵ ਆਤਮ ਪ੍ਰਭੂ ਦੀ ਪ੍ਰੀਤ ਵਿਚ ਸਦਾ ਹੀ ਜੁੜੀ ਰਹਿਣੀ ਚਾਹੀਦੀ ਹੈ। ਜਿਸ ਦੀ ਇਸ ਤਰ੍ਹਾਂ ਦੀ ਅਵਸਥਾ ਹੈ ਉਹ ਕਦੇ ਵੀ ਪ੍ਰਭੂ ਚਰਨਾਂ ਤੋਂ ਨਹੀਂ ਵਿਛੜਿਆ ਕਰਦੇ ਹਨ। ਇਸ ਤਰ੍ਹਾਂ ਦੇ ਪ੍ਰਭੂ ਅਤੇ ਪ੍ਰਭੂ ਪਿਆਰਿਆਂ ਤੋਂ ਲੱਖ ਵਾਰੀ ਕੁਰਬਾਨ ਜਾਂਦੇ ਹਾਂ। ਉਹ ਪ੍ਰਭੂ ਪ੍ਰਮੇਸ਼ਰ ਬਹੁਤ ਹੀ ਦਿਆਲੂ ਕ੍ਰਿਪਾਲੂ ਹੈ। ਉਸ ਨੂੰ ਆਪਣੇ ਬਿਰਦ ਬਾਣੇ ਦੀ ਰਾਖੀ ਕਰਦੇ ਹੋਏ ਆਪਣਿਆਂ ਦੀ ਇਜਤ ਰੱਖਣੀ ਹੀ ਪੈਂਦੀ ਹੈ। ਉਸ ਵੇਪਰਵਾਹ ਮਾਲਕ ਦੀ ਜਿਨ੍ਹਾਂ ਉਪਰ ਵੀ ਮੇਹਰ ਹੈ ਉਨ੍ਹਾਂ ਨੂੰ ਪੋਹ ਦਾ ਮਹੀਨਾ ਬਹੁਤ ਹੀ ਸੁਹਾਵਣਾ ਲਗਦਾ ਹੈ।

ਇਸ ਲਈ ਓਪਰੋਕਤ ਗੁਰੂ ਬਚਨਾਂ ਉਪਰ ਪਹਿਗ ਦਿੰਦੇ ਹੋਏ ਸਾਨੂੰ ਪੈਕਟੀਕਲ ਤੌਰ ਦੇ ਉਪਰ ਆਪਣਾ ਅਚਾਰ, ਅਹਾਰ, ਵਿਹਾਰ ਅਤੇ ਵਿਚਾਰ ਸ਼ੁਧ ਰੱਖਦੇ ਹੋਏ ਜੀਵਨ ਦੇ ਅਸਲੀ ਮਨੋਰਥ ਨੂੰ ਪੁਰਾ ਕਰਨਾ ਚਾਹੀਦਾ ਹੈ। ਸੰਗਰਾਂਦ ਤੋਂ ਪੋਹ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਇਸ ਲਈ ਸਾਨੂੰ ਗੁਰੂ ਮਹਾਰਾਜ ਜੀ ਦੇ ਓਪਰੋਕਤ ਫੁਰਮਾਨ ਨੂੰ ਮੰਨਦੇ ਹੋਏ ਸੇਵਾ ਅਤੇ ਸਿਮਰਨ ਨਾਲ ਜੁੜਨਾ ਚਾਹੀਦਾ ਹੈ।

## ਸੰਪਾਦਕੀ

ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਲੋਕ ਗਮਨ, ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ

੩੦੦ ਸੌ ਸਾਲਾ ਗੁਰਤਾਗੱਦੀ ਨੂੰ ਸਮਰਪਿਤ ਸਮਾਗਮ

ਗੁਰੂ ਪੀਰਾਂ ਮਹਾਂਪੁਰਸ਼ਾਂ ਦੀ ਬਦੌਲਤ ਗੁ. ਈਸ਼ਨ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ ਅਤੇ ਆਤਮ ਮਾਰਗ ਸਪਿਰਚੂਅਲ ਸਾਇੰਟਿਫਿਕ ਐਜ਼ੂਕੇਸ਼ਨਲ ਚੈਰੀਟੇਬਲ ਟਰਸਟ ਦੇ ਬਾਨੀ ਸੰਤ ਮਹਾਰਾਜ ਜੀ ਦੀ ਸਤਵੀਂ ਬਰਸੀ ਸਬੰਧੀ ਸਮਾਗਮ ਦੇਸ਼ਾਂ, ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਪਿਆਰ ਸਤਿਕਾਰ ਦੇ ਨਾਲ ਮਨਾਇਆ ਗਿਆ ਹੈ। ਹਰ ਸਾਲ ਵਾਹੂ ਵਿਦੇਸ਼ਾਂ ਦੀ ਸੰਗਤ ਦੇ ਨਾਲ ਹੋਰ ਵੀ ਪੂਰੇ ਪਰਿਵਾਰਾਂ ਸਮੇਤ ਸੰਗਤਾਂ ਬਹੁਤ ਹੀ ਸ਼ਰਧਾ ਦੇ ਨਾਲ ਆਪਣੇ ਪਿਆਰੇ ਦੇ ਪਿਆਰੇ ਅਸਥਾਨ ਤੇ ਨਤਮਸਤਕ ਹੋਈਆਂ ਹਨ। ਇਸ ਰੂਹਾਨੀ ਮਿਸ਼ਨ ਨਾਲ ਸਬੰਧਤ ਸੰਗਤਾਂ ਹੋਰਨਾਂ ਨੂੰ ਵੀ ਪ੍ਰੇਰ-ਪ੍ਰੇਰ ਕੇ ਸੇਵਾ ਸਿਮਰਨ ਦੇ ਕੁੰਭ ਵਿੱਚ ਮਹਾਨ ਯੋਗਦਾਨ ਪਾ ਰਹੀਆਂ ਹਨ। ਇਸ ਸਮਾਗਮ ਉਪਰ ਸਰੋਵਰ ਦੇ ਪਵਿੱਤਰ ਜਲ ਵਿੱਚ ਵੀ ਇਸ਼ਨਾਨ ਕਰਨ ਦਾ ਸੁਭਾਗ ਸੰਗਤਾਂ ਨੂੰ ਪ੍ਰਾਪਤ ਹੋਇਆ ਹੈ। ਇਸ ਵਾਰ ਅੱਗੇ ਨਾਲੋਂ ਵੀ ਵੱਧ ਸੰਗਤਾਂ ਨੇ ਚਾਰੇ ਦਿਨ ਸਤਿਸੰਗ ਵਿੱਚ ਸ਼ਮੂਲੀਅਤ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸੰਸਾਰ-ਸੁ-ਪ੍ਰਸਿੱਧ ਮਹਾਨ ਪਵਿੱਤਰ ਆਤਮਾਵਾਂ ਸਾਥੂ ਸੰਤ ਮਹਾਂਮੰਡਲੇਸ਼ਬਰ ਯੋਗੀ ਜਨਾਂ ਨੇ ਪਿਛਲੇ ਸਮਾਗਮਾਂ ਤੋਂ ਵੀ ਵੱਧ ਗਿਣਤੀ ਵਿੱਚ ਸਮਾਗਮਾਂ ਉਪਰ ਦਰਸ਼ਨ ਦੇ ਕੇ ਆਪਣੇ ਪ੍ਰਵਚਨਾਂ ਦੁਆਰਾ ਨਿਹਾਲ ਕੀਤਾ ਹੈ।

ਮਹਾਂਪੁਰਸ਼ਾਂ ਦੀ ਸਰੀਰਕ ਗੈਰ ਹਾਜ਼ਰੀ ਦੇ ਬਾਵਜੂਦ ਉਨ੍ਹਾਂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਰੂਹਾਨੀ ਮਿਸ਼ਨ ਦੇ ਸਮੁੰਹ ਸੇਵਾਦਾਰਾਂ ਨੇ ਬਹੁਤ ਹੀ ਸ਼ਰਧਾ ਸਹਿਤ ਆਪਣੀਆਂ ਜੁੰਮੇਵਾਰੀਆਂ ਨੂੰ ਸਮਾਗਮ ਸਮੇਂ ਸਫਲਤਾ ਪੂਰਵਕ ਨਿਭਾਇਆ ਗਿਆ ਹੈ। ਇਸ ਲਈ ਟਰਸਟ ਸਾਰੇ ਹੀ ਨਿਸ਼ਕਾਮ ਸੇਵਾਦਾਰ ਪ੍ਰੇਮੀਆਂ ਦਾ ਰਿਣੀ ਹੈ। ਸਤਵੀਂ ਬਰਸੀ ਦੇ ਸਬੰਧ ਵਿੱਚ ਜੋ ਵੀ ਉਪਰੋਕਤ ਸ਼ਬਦ ਲਿਖੇ ਗਏ ਹਨ, ਇਹ ਆਪਣੇ ਆਪ ਵਿੱਚ ਅਧੂਰੇ ਹਨ। ਮਹਾਂਪੁਰਸ਼ਾਂ ਦੀ ਮਹਿਮਾਂ ਅਪਰ ਅਪਾਰ ਹੈ ਜਿਸ ਨੂੰ ਸ਼ਬਦਾਂ ਦੇ ਅੰਦਰ ਬਿਆਨ ਕਰਨਾਂ ਬਹੁਤ ਹੀ ਮੁਸ਼ਕਲ ਕੰਮ ਹੈ। ਗੁਰੂ ਪਾਤਸ਼ਾਹ ਕ੍ਰਿਪਾ ਕਰਨ ਸਾਰਿਆਂ ਨੂੰ ਹੀ ਸੇਵਾ ਸਿਮਰਨ ਦਾ ਹੋਰ ਉਦਮ ਉਤਸ਼ਾਹ ਬਖਸ਼ਿਸ਼ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਟਰਸਟ ਰਤਵਾੜਾ ਸਾਹਿਬ ਨਾਲ ਸਬੰਧਤ ਪ੍ਰਉਪਕਾਰੀ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਨਿਰੰਤਰ ਕੋਸ਼ਿਸ਼ਾਂ ਕਰਦੇ ਰਹਿਣ ਦੀ ਕ੍ਰਿਪਾਲਤਾ ਕਰਨੀ ਜੀ। ਇਸ ਪਿਆਰ ਭਰੀ ਪਤਿੰਕਾ ਵਿੱਚ ਮਹਾਨ ਸ਼ਹੀਦਾਂ ਦੀ ਅਮਰ ਗਾਥਾ ਦੇ ਨਾਲ ਨਾਲ ਅੰਤਰੀਵ ਭਾਵ ਦੇ ਅੰਤਰੰਗ ਪ੍ਰਵਚਨ ਪੜ੍ਹਨ ਵਾਸਤੇ ਪ੍ਰਾਪਤ ਹੋਣਗੇ। ਇਸ ਲਈ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਸ਼ਬਦ ਦੀ ਸਾਝ ਵਧਾਉਣ ਵਾਸਤੇ ਇਸ ਪਿਆਰੀ ਪਤਿੰਕਾ ਨੂੰ ਹੋਰਨਾਂ ਤੱਕ ਪਹੁੰਚਾ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ ਚਾਹੀਦਾ ਹੈ।



## ਚੁਥੇ ਪਹਿ ਸਬਾਹ ਕੈ ਸੁਰਤਿਆ ਉਪਜੈ ਚਾਉ

(ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਸਮਾਪਤੀ ਉਪਰੰਤ ਕੀਤੇ ਬਚਨ)

ਸੰਤ ਵਰਿਆਮ ਸਿੰਘ ਜੀ  
ਬਾਨੀ ਵਿ. ਗੁ. ਰੂ. ਮਿਸ਼ਨ

**ਸੋਰਠਿ ਮਹਲਾ ੫ ॥**

ਆਗੈ ਸੁਖੁ ਮੇਰੇ ਮੀਤਾ ॥  
ਪਛੇ ਆਨਦੁ ਪ੍ਰਭਿ ਕੀਤਾ ॥  
ਪਰਮੇਸ਼ਰਿ ਬਣਤ ਬਣਾਈ ॥  
ਫਿਰਿ ਡੋਲਤ ਕਤਹੁ ਨਾਹੀ ॥ ੧ ॥  
ਸਾਚੇ ਸਾਹਿਬ ਸਿਉ ਮਨੁ ਮਾਨਿਆ ॥  
ਹਰਿ ਸਰਬ ਨਿਰੰਤਰਿ ਜਾਨਿਆ ॥ ੧ ॥ ਰਹਾਉ ॥  
ਸਭ ਜੀਅ ਤੇਰੇ ਦਇਆਲਾ ॥  
ਅਪਨੇ ਭਗਤ ਕਰਹਿ ਪ੍ਰਤਿਪਾਲਾ ॥  
ਅਚਰਜੁ ਤੇਰੀ ਵਡਿਆਈ ॥  
ਨਿਤ ਨਾਨਕ ਨਾਮੁ ਧਿਆਈ ॥      ਅੰਗ - ੬੩੦

ਸਾਧ ਸੰਗਤ ਜੀ!

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹਿ

ਅੰਮ੍ਰਿਤ ਵੇਲੇ ਤੋਂ ਆਪ ਗੁਰੂ ਮਹਾਰਾਜ ਜੀ ਦੇ ਹਜ਼ੂਰ ਪਹੁੰਚ  
ਕੇ ਆਪ ਹਰੀ ਜਸ ਦਾ ਆਨੰਦ ਮਾਣ ਰਹੇ ਹੋ ਉਪਰੰਤ ਗੁਰੂ  
ਮਹਾਰਾਜ ਜੀ ਨੇ ਆਪਣਾ ਪਵਿਤਰ ਹੁਕਮਨਾਮਾ ਸਾਡੀ ਗਿਆਤ  
ਵਾਸਤੇ ਸਾਨੂੰ ਬਖਸਿਆ ਹੈ। ਵਿਚਾਰਨ ਵਾਲੀ ਜੋ ਬਾਤ ਹੈ ਉਸ  
ਦੇ ਬਾਰੇ ਮਹਾਰਾਜ ਜੀ ਫੁਰਮਾਨ ਕਰਦੇ ਨੇ ਕਿ ਜੇ ਮਨ ਮੰਨ  
ਜਾਵੇ ਤਾਂ ਅਸਲੀਅਤ ਤਕ ਆਦਮੀ ਪਹੁੰਚ ਸਕਦਾ ਹੈ ਜੇ ਮਨ  
ਨਾ ਮੰਨੇ ਤਾਂ ਭਾਵੇਂ ਕੁਝ ਵੀ ਕਰ ਰਿਹਾ ਹੈ ਗਲ ਸਿਰੇ ਨਹੀਂ  
ਲਗਦੀ ਕਿਉਂਕਿ ਵਡੀ ਬਾਤ ਮਨ ਨੂੰ ਮਨਉਣ ਦੀ ਹੋਇਆ  
ਕਰਦੀ ਹੈ -

ਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥  
ਮਨ ਹੀ ਮਨ ਸਿਉ ਕਹੈ ਕਬੀਰਾ  
ਮਨ ਸਾ ਮਿਲਿਆ ਨ ਕੋਇ ॥      ਅੰਗ - ੩੪੨

ਇਸ ਦੇ ਅੰਦਰ ਹਰ ਵਕਤ ਤਰਕ ਚਲਦੀ ਹੈ, ਭੁਲਿਆ  
ਰਹਿੰਦਾ ਹੈ। ਵਾਹਿਗੁਰੂ ਨੂੰ ਨਾ ਪਛਾਣ ਸਕਦਾ ਹੈ, ਨਾ ਐਨੀ ਲੋੜ  
ਹੀ ਸਮਝਦਾ ਹੈ, ਹਰ ਵਕਤ ਸੰਸਾਰ ਦੇ ਵਿਚ, ਸੰਸਕਾਰਾਂ ਦੇ  
ਅਧੀਨ ਹੋਇਆ ਰਜੇ ਗੁਣ, ਤਮੇ ਗੁਣ, ਸਤੇ ਗੁਣ ਤਿੰਨ ਜੋ  
ਪ੍ਰਾਕ੍ਰਿਤੀ ਦੇ ਗੁਣ ਹਨ ਉਨ੍ਹਾਂ ਦੇ ਅਸਰ ਵਿਚ ਆਇਆ ਹੋਇਆ  
ਬੰਦਾ ਭੁਲਿਆ ਰਹਿੰਦਾ ਹੈ। ਇਸ ਭੁਲ ਦੇ ਦੂਜੇ ਪਾਸੇ ਯਾਦ ਹੈ।  
ਯਾਦ ਤੇ ਭੁਲ ਕਰਕੇ ਹੀ ਇਸ ਸੰਸਾਰ ਦੇ ਅੰਦਰ ਸਾਰਾ ਖੇਲੁ  
ਹੋ ਰਿਹਾ ਹੈ। ਯਾਦ ਵਿਚ ਆ ਜਾਂਦਾ ਹੈ ਤਾਂ ਅਸਲੀਅਤ ਨੂੰ  
ਪਛਾਣ ਲੈਂਦਾ ਹੈ, ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਹਨੂਰੇ ਦਾ ਖਾਤਮਾ  
ਹੋ ਜਾਂਦਾ ਹੈ। ਇਕ ਮਿਸਾਲ ਦੇ ਨਾਲ ਬਾਤ ਸਮਝ 'ਚ ਆ

ਜਾਏਗੀ ਕਿ ਮੰਨਣਾ ਕੀ ਹੁੰਦਾ ਹੈ?

ਮਟਕ ਚਾਨਣਾ ਹੈ, ਬੋੜਾ ਜਿਹਾ ਦਿਸਦਾ ਹੈ, ਹਨੂਰਾ ਹੋਣ  
ਕਰਕੇ ਮਾਮੂਲੀ ਅੱਖਾਂ ਅੰਦਾਜ਼ਾ ਲਾਉਂਦੀਆਂ ਨੇ ਕਿ ਧਰਤੀ ਦੇ  
ਉੱਤੇ ਕੁਝ ਪਿਆ ਹੈ। ਕੋਈ ਮੋਟਾ ਰੱਸਾ ਧਰਤੀ ਦੇ ਉੱਤੇ  
ਦਰਵਾਜ਼ੇ ਦੇ ਅੱਗੇ ਗਿਰ ਗਿਆ; ਆਪ ਨੂੰ ਉਸ ਦਾ ਗਿਆਨ ਨਹੀਂ  
ਹੈ। ਜਿਸ ਵਕਤ ਆ ਕੇ ਦੇਖਦਾ ਹੈ ਤਾਂ ਪਹਿਲਾ ਹੀ ਖਿਆਲ  
ਮਨ ਵਿਚ ਆਉਂਦਾ ਹੈ ਕਿ ਮੇਰੇ ਦਰਵਾਜ਼ੇ ਦੇ ਅੱਗੇ ਤਾਂ ਸੱਪ  
ਪਿਆ ਹੈ? ਕਿਉਂ ਪਿਆ ਹੈ? ਕਿਉਂ ਨਹੀਂ ਹਿਲਦਾ। ਸਾਰੀ ਰਾਤ  
ਇਸੇ ਭਰਮ ਦੇ ਅੰਦਰ, ਇਸੇ ਚਿੰਤਾ ਦੇ ਅੰਦਰ ਲੰਘ ਜਾਂਦੀ ਹੈ  
ਕਿ ਕਿਤੇ ਅੰਦਰ ਨਾ ਆ ਵੱਡੇ ਪਰ ਜਦੋਂ ਸੂਰਜ ਚੜ੍ਹ ਜਾਂਦਾ  
ਹੈ ਤਾਂ ਉਸ ਵੇਲੇ ਕੀ ਦੇਖਦਾ ਹੈ ਕਿ ਇਹ ਤਾਂ ਇੱਕ ਰੱਸੀ  
ਪਈ ਸੀ ਐਵੇਂ ਮੈਨੂੰ ਭਰਮ ਪੈ ਗਿਆ। ਉਸ ਵੇਲੇ ਰੱਸੀ ਦੇਖ  
ਕੇ ਦੁਬਾਰਾ ਭਰਮ ਨਹੀਂ ਪੈਂਦਾ ਚਾਹੇ ਹਨੂਰਾ ਹੋ ਹੀ ਜਾਵੇ ਕਿਉਂਕਿ  
ਮਨ ਮੰਨ ਗਿਆ ਕਿ ਇਹ ਰੱਸੀ ਹੈ।

ਇਸੇ ਤਰ੍ਹਾਂ ਦੇ ਨਾਲ ਇਹ ਜੋ ਸੰਸਾਰ ਹੈ ਜਦੋਂ ਤਕ ਇਸ  
ਦੀ ਅਸਲੀਅਤ ਨੂੰ ਨਿਰਣੇਪੂਰਵਕ ਨਹੀਂ ਇਹ ਆਪਣੇ ਅੰਦਰ  
ਵਸਾਉਂਦਾ, ਓਨੀਂ ਦੇਰ ਤਕ ਇਸ ਦਾ ਦੁੱਖ ਢੂਰ ਨਹੀਂ ਹੋਇਆ  
ਕਰਦਾ, ਓਨੀਂ ਦੇਰ ਤਕ ਭਟਕਦਾ ਹੈ ਕਿਉਂਕਿ ਵਾਹਿਗੁਰੂ ਜੀ  
ਨੇ ਜਦੋਂ ਤੋਂ ਸੰਸਾਰ ਰਚਿਆ। ਇਹ ਚੀਜ਼ਾਂ ਬਾਹਰੋਂ ਨਹੀਂ ਕਿਤੋਂ  
ਆਈਆਂ। ਮਹਾਂਪੁਰਸ਼ਾਂ ਦੇ ਦੋ ਤਰ੍ਹਾਂ ਦੇ ਖਿਆਲ ਚਲਦੇ ਨੇ। ਇਕ  
ਤਾਂ ਇਸ ਨੂੰ ਸੁਪਨੇ ਦੀ ਨਿਆਈਂ ਦਰਸਾਉਂਦੇ ਨੇ ਕਿ ਇਹ ਇਕ  
ਲੰਮਾ ਸੁਪਨਾ ਚਲ ਰਿਹਾ ਹੈ -

ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥

ਦ੍ਰਿਸ਼ਟਿਮਾਨ ਸਭ ਬਿਨਸੀਐ ਕਿਆ ਲਗਹਿ ਗਵਾਰ ॥

ਅੰਗ - ੬੦੮

ਰਹਿਣਾ ਇਸ ਸੰਸਾਰ ਵਿਚ ਕਿਸੇ ਨੇ ਨਹੀਂ ਹੈ। ਅਰਬਾਂ-  
ਖਰਬਾਂ ਸਾਲਾਂ ਤੋਂ, ਅਨੰਤ ਸਮੇਂ ਤੋਂ ਇਹ ਸੰਸਾਰ ਚਲਦਾ ਆਇਆ  
ਹੈ ਇਸੇ ਤਰ੍ਹਾਂ ਚਲਦਾ ਰਹੇਗਾ। ਸੋ ਇਹ ਜਵਿ ਜੋ ਹੈ, ਹੁਕਮ  
ਦੇ ਅੰਦਰ ਵਜੂਦ ਵਿਚ ਆ ਕੇ ਮਹਾਰਾਜ ਜੀ ਕਹਿੰਦੇ -

ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥

ਜਨਮ ਮਰਣ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥

ਅੰਗ - ੬੯੯

ਇਕ ਤੱਤ ਚੇਤਨਤਾ ਦੇ ਵਿਚ ਵਾਹਿਗੁਰੂ ਨੇ ਪ੍ਰਵੇਸ਼ ਕਰ  
ਦਿਤਾ ਆਪਣੀ ਸ਼ਕਤੀ ਦੇ ਨਾਲ ਬਾਹਰੋਂ ਕੋਈ ਚੀਜ਼ ਨਹੀਂ  
ਆਈ। ਇਕ ਖਿਆਲ ਹੈ ਇਕ ਫੁਰਨਾ ਹੈ ਇਹ ਸਾਰਾ ਸੰਸਾਰ  
ਪਰ ਇਸ ਦੇ ਵਿਚ ਅਸਲੀਅਤ ਕੋਈ ਚੀਜ਼ ਨਹੀਂ ਹੈ। ਜਿਸ

ਤਰ੍ਹਾਂ ਸਾਨੂੰ ਰਾਤ ਨੂੰ ਸੁਪਨਾ ਆਉਂਦਾ ਹੈ। ਸੁਪਨੇ ਦੇ ਅੰਦਰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਦੇਖਦੇ ਹਾਂ; ਦਰਿਆ ਵੀ ਦੇਖਦੇ ਹਾਂ, ਪਹਾੜ ਵੀ ਦੇਖਦੇ ਹਾਂ, ਗੱਡੀਆਂ ਵੀ ਦੇਖਦੇ ਹਾਂ, ਜਹਾਜ਼ ਵੀ ਦੇਖਦੇ ਹਾਂ। ਉਸ ਵੇਲੇ ਉਹ ਸੁਪਨਾ ਸਤਿ ਪ੍ਰਤੀਤ ਹੋ ਰਿਹਾ ਹੁੰਦਾ ਹੈ। ਉਥੇ ਕੋਈ ਵੀ ਗੁੰਜਾਇਸ਼ ਨਹੀਂ ਹੋਇਆ ਕਰਦੀ ਸੱਕ ਕਰਨ ਦੀ। ਉਸੇ ਤਰ੍ਹਾਂ ਦੇ ਨਾਲ ਆਦਮੀ ਦੁਖ ਵੀ ਪਾਉਂਦਾ ਹੈ, ਸੁੱਖ ਵੀ ਪਾਉਂਦਾ ਹੈ ਜੇ ਪਿਆਸ ਲੱਗੀ ਹੈ ਤਾਂ ਪਾਣੀ ਟੋਲੁਦਾ ਫਿਰਦਾ ਹੈ। ਜੇ ਪਿਛੇ ਚੋਰ ਲਗ ਗਏ ਜਾਂ ਕੋਈ ਹੋਰ ਜੰਗਲੀ ਜਾਨਵਰ ਲਗ ਗਿਆ ਉਸ ਤੋਂ ਜਾਨ ਬਚਾਉਂਦਾ ਵੀ ਨਠਦਾ ਫਿਰਦਾ ਹੈ, ਪੂਰਾ ਤਾਣ ਲਾਉਂਦਾ ਹੈ ਆਪਣਾ ਕਿ ਮੈਨੂੰ ਕੋਈ ਦੁੱਖ ਨਾ ਪਹੁੰਚੇ। ਜੇ ਸੁਪਨੇ ਦੇ ਅੰਦਰ ਵੈਰਾਗ ਹੁੰਦਾ ਹੈ ਕਿ ਕਈ ਵਾਰੀ ਪ੍ਰਤੱਖ ਰੂਪ ਦੇ ਅੰਦਰ ਇਸ ਸਥੂਲ ਸਰੀਰ ਦੇ ਉਤੇ ਵੀ ਉਸ ਦਾ ਅਸਰ ਹੋ ਕੇ ਅੱਖਾਂ ਵਿਚੋਂ ਹੰਝੂ ਜਾਂਦੇ ਨੇ, ਕੱਪੜਾ ਭਿੱਜ ਜਾਂਦਾ ਹੈ। ਸੋ ਇਹ ਸਾਰੀ ਕਿਰਿਆ ਸੁਪਨੇ ਦੇ ਅੰਦਰ ਕਰਦਾ ਹੈ ਪਰ ਇਸ ਨੂੰ ਉਸ ਵੇਲੇ ਇਹ ਗਿਆਨ ਨਹੀਂ ਹੋਇਆ ਕਰਦਾ ਕਿ ਇਹ ਸੁਪਨਾ ਹੈ। ਇਸੇ ਤਰ੍ਹਾਂ ਦੇ ਨਾਲ ਇਥੇ ਜੋ ਗੁਰਮਤਿ ਦਾ ਸਿਧਾਂਤ ਹੈ ਜਿਸ ਨੂੰ ਅਸੀਂ ਨਾ ਨਿਹਚੇ 'ਚ ਲਿਆਉਂਦੇ ਹਾਂ, ਨਾ ਜਾਣਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਸਾਨੂੰ ਇਹ ਪਤਾ ਲਗਦਾ ਹੈ ਕਿ ਇਹ ਸਾਰਾ ਕੁਝ ਹੋ ਕੀ ਰਿਹਾ ਹੈ? ਜਿਸ ਧਰਮ ਨੂੰ ਅਸੀਂ ਮੰਨਦੇ ਹਾਂ, ਜਿਸ ਮਜ਼ਹਬ ਨੂੰ ਅਸੀਂ ਮੰਨਦੇ ਹਾਂ ਉਸਦਾ ਟੀਚਾ ਕੀ ਹੈ? ਗੋਲ ਕੀ ਹੈ? ਜਿਥੇ ਅਸੀਂ ਪਹੁੰਚਣਾ ਹੈ। ਜੇ ਤਾਂ ਇਹ ਹੈ ਕਿ ਅਸੀਂ ਪ੍ਰਮੇਸ਼ਰ ਨੂੰ ਮਿਲਣਾ ਹੈ -

**ਭਈ ਪਰਾਪਤਿ ਮਾਨੁਖ ਦੇਹਰੀਆ ॥  
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥**

**ਅੰਗ - ੧੨**

ਇਹ ਗੱਲ ਸਾਡੀ ਸਮਝ 'ਚ ਨਹੀਂ ਆਉਂਦੀ, ਸੰਸਾਰ ਦੇ ਅੱਟੇ-ਸੱਟੇ ਦੇ ਨਾਲ ਸਾਨੂੰ ਆਏਂ ਲਗਦਾ ਹੈ ਕਿ ਵਿਛੜੇ ਹੋਏ ਹਾਂ ਅਸੀਂ ਪ੍ਰਮੇਸ਼ਰ ਨੂੰ ਮਿਲਣਾ ਹੈ। ਉਸ ਤੋਂ ਬਾਅਦ ਸਾਨੂੰ ਇਹ ਹੁੰਦਾ ਹੈ ਕਿ ਜਦੋਂ ਪ੍ਰਮੇਸ਼ਰ ਨੂੰ ਮਿਲ ਗਏ ਫੇਰ ਉਹ ਵੀ ਸਾਮੂਹੇ ਹੈ ਤੇ ਅਸੀਂ ਵੀ ਸਾਹਮਣੇ ਹਾਂ, ਇਹ ਤਾਂ ਮਿਲਾਪ ਨਹੀਂ ਹੋਇਆ ਕਰਦਾ। ਮਿਲਾਪ ਤਾਂ ਹੋਇਆ ਕਰਦਾ ਹੈ ਕਿ ਇਕ ਦਰਿਆ ਸਮੁੰਦਰ ਵਿਚ ਚਲਿਆ ਗਿਆ, ਉਹ ਸਮੁੰਦਰ ਨੂੰ ਮਿਲ ਲਿਆ। ਉਸ ਤੋਂ ਬਾਅਦ ਉਹ ਦਰਿਆ ਸਮੁੰਦਰ ਹੀ ਬਣ ਗਿਆ ਵੱਖਰਾ ਨਹੀਂ ਰਿਹਾ ਕਿ ਇਹ ਦਰਿਆ-ਏ-ਸਿੰਘ ਹੈ ਜਾਂ ਸਤਿਲੁਜ ਦਰਿਆ ਹੈ, ਉਥੇ ਨਹੀਂ ਇਸ ਗੱਲ ਦਾ ਪਤਾ ਲਗਦਾ ਕਿ ਸਤਿਲੁਜ ਦਰਿਆ ਕਿਧਰਲੇ ਪਾਸੇ ਹੈ, ਸਿੰਘ ਦਰਿਆ ਕਿਧਰ ਹੈ। ਉਹ ਤਾਂ-

**ਜਿਉ ਜਲ ਮਹਿ ਜਲੁ ਆਇ ਖਟਾਨਾ ॥  
ਤਿਉ ਜੋਤੀ ਸੰਗ ਜੋਤਿ ਸਮਾਨਾ ॥  
ਮਿਟਿ ਗਏ ਗਵਨ ਪਾਏ ਬਿਸ੍ਰਾਮ ॥  
ਨਾਨਕ ਪ੍ਰਭ ਕੈ ਸਦ ਕੁਰਬਾਨ ॥ ਅੰਗ - ੨੨੮**

ਸੋ ਇਹ ਗੱਲ ਵੀ ਸਾਨੂੰ ਚੰਗੀ ਤਰ੍ਹਾਂ ਸਮਝਣੀ ਹੈ ਕਿਉਂਕਿ ਸਾਡੀ ਜੋ ਪਰਿਭਾਸ਼ਾ ਮਿਲਣ ਦੀ ਹੈ ਉਹ ਅਸੀਂ ਉਸੇ ਤਰ੍ਹਾਂ ਚਾਹੁੰਦੇ ਹਾਂ ਜਿਵੇਂ ਅਸੀਂ ਦੋ ਬੰਦੇ ਵਿਛੜੇ ਹੋਏ ਮਿਲੀਏ, ਇਹ ਬਾਤ ਹੈ ਨਹੀਂ ਸਾਨੂੰ ਇਸ ਕਰਕੇ ਪਤਾ ਨਹੀਂ ਲਗਦਾ ਕਿ ਸਾਡਾ ਸਿਧਾਂਤ

ਕੀ ਹੋਇਆ। ਕਿਸੇ ਨੂੰ ਪੁਛੋ ਕਿ ਤੁਹਾਡੇ ਧਰਮ ਦਾ ਲਕਸ਼ ਕੀ ਹੈ, ਆਖਰੀ ਨਿਸ਼ਾਨਾ ਕਿਹੜਾ ਹੈ? ਅਸੀਂ ਕਹਿ ਦਿੰਦੇ ਹਾਂ ਗੁਰਮੁਖ ਨਾਮ, ਦਾਨ, ਇਸ਼ਨਾਨ। ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ। ਦੁਸਰਾ ਕਹਿ ਦਿੰਦਾ ਹੈ ਕਿ ਕਿਰਤ ਕਰਨਾ, ਨਾਮ ਜਪਣਾ ਵੰਡ ਛਕਣਾ। ਇਹ ਤਾਂ ਇਕ way of life ਹੈ ਜਿਵੇਂ ਤੁਸੀਂ ਗੁਜ਼ਾਰਨੀ ਹੈ ਤੁਹਾਡਾ ਫੇਰ ਲਕਸ਼ ਕੀ ਹੋਇਆ ਜਿਸ ਤੇ ਤੁਸੀਂ ਪਹੁੰਚਣਾ ਹੈ? ਉਹ ਕਹਿੰਦੇ ਨੇ ਸਾਡਾ ਲਕਸ਼ ਹੈ ਵਾਹਿਗੁਰੂ ਨੂੰ ਮਿਲਣਾ। ਵਾਹਿਗੁਰੂ ਨੂੰ ਮਿਲਣਾ ਕਿਵੇਂ ਹੈ? ਇਹ ਬਾਤ ਸਾਡੀ ਸਮਝ ਤੋਂ ਪਰੇ ਹੈ ਕਿਉਂਕਿ ਅਸੀਂ ਆਪਣੇ-ਆਪ ਨੂੰ ਇਕ ਸਰੀਰ ਸਮਝਦੇ ਹਾਂ, ਬਹੁਤ ਸਾਰੇ ਤਾਂ ਐਸੇ ਵੀ ਨੇ ਜਿਹੜੇ ਸਰੀਰ ਨੂੰ ਹੀ ਆਪਣਾ-ਆਪ ਸਮਝਦੇ ਨੇ ਕਿ ਆਹ ਜੋ ਪੰਜਾਂ ਤੱਤਾਂ ਦਾ ਸਰੀਰ ਮਸੀਨ ਹੈ ਇਹ ਮੈਂ ਹੀ ਹਾਂ, ਹੋਰ ਨਹੀਂ ਕੋਈ ਵੀ ਹੈ ਪਰ ਜਦੋਂ ਖੋਜ ਕਰਦਾ ਹੈ ਤਾਂ ਫੇਰ ਦੇਖਦਾ ਹੈ ਕਿ ਮੈਂ ਇਸ ਦੇ ਵਿਚ ਸਾਰਾ ਹੀ ਹਾਂ। ਇਸ ਦਾ ਨਾਸ਼ ਹੋ ਜਾਏਗਾ, ਇਹ ਥੋੜ੍ਹੀ ਦੇਰ ਵਾਸਤੇ ਮੈਨੂੰ ਮਿਲਿਆ ਹੈ ਤੇ ਕੋਈ ਗਲਤੀ ਦੇ ਨਾਲ ਕਰੋ ਕਾਰ ਵਿਚ ਸਫਰ ਕਰਦਾ ਕਿ ਮੈਂ ਕਾਰ ਹਾਂ ਜਾਂ ਕੋਠੀ ਦੇ ਵਿਚ ਬੈਠਾ ਕਰੋ ਕਿ ਮੈਂ ਕੋਠੀ ਹਾਂ ਇਹ ਤਾਂ ਬੜਾ ਭਾਰਾ ਭੁਲੇਖਾ ਹੈ। ਸਿਆਣੇ ਹੱਸ ਪੈਣਗੇ ਕਿ ਇਸ ਨੂੰ ਕੋਈ ਨਸ਼ਾ ਚੜ੍ਹਿਆ ਹੋਇਆ ਹੈ ਕਿ ਇਹ ਜਾਣਦਾ ਨਹੀਂ ਕਿ ਮੈਂ ਤਾਂ ਕੋਠੀ ਦੇ ਵਿਚ ਰਹਿਣ ਵਾਲਾ ਹਾਂ, ਕੋਠੀ ਨਹੀਂ ਹਾਂ, ਭੁੱਲ ਹੈ ਕੋਈ ਇਸ ਦੇ ਦਿਮਾਗ ਦੇ ਵਿਚ ਫਰਕ ਪੈ ਗਿਆ।

ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਸਰੀਰ ਦਾ ਕਿਹੜਾ ਹਿੱਸਾ ਹਾਂ ਮੈਂ, ਤਾਂ ਪਤਾ ਲਗਦਾ ਹੈ ਕਿ ਕੋਈ ਵੀ ਨਹੀਂ ਹਾਂ - ਨਾ ਮੈਂ ਪ੍ਰਾਣ ਹਾਂ, ਨਾ ਮੈਂ ਪੰਜ ਗਿਆਨ-ਇੰਦਰੇ ਹਾਂ, ਨਾ ਪੰਜ ਕਰਮ-ਇੰਦਰੇ ਹਾਂ, ਨਾ ਮੈਂ ਦਿਮਾਗ ਹਾਂ ਤੇ ਨਾ ਮੈਂ ਫੁਰਨੇ ਕਰਨ ਵਾਲਾ ਮਨ ਹਾਂ, ਨਾ ਮੈਂ ਬੁੱਧੀ ਹਾਂ ਤੇ ਨਾ ਮੈਂ ਚਿੱਤ ਹਾਂ ਫੇਰ ਹੋਇਆ ਕੀ ਮੈਂ? ਕਹਿੰਦੇ ਮੈਂ-ਮੈਂ ਹੀ ਹਾਂ, ਜੇ ਐਨੀ ਕੁ ਸਮਝ ਆ ਜਾਬੇ ਇਸਨੂੰ ਤੇ ਫੇਰ ਉਹ ਖੋਜ ਵਿਚ ਪੈ ਜਾਂਦਾ ਹੈ ਕਿ ਮੈਂ ਹੋਇਆ ਕੀ? ਜਿੰਨਾ ਚਿਰ ਇਨ੍ਹਾਂ ਸਵਾਲਾਂ ਦਾ ਜਵਾਬ ਇਸ ਦੇ ਅੰਦਰ ਨਹੀਂ ਆਉਂਦਾ ਓਨਾਂ ਚਿਰ ਨਹੀਂ ਮਨ ਮੰਨਿਆ ਕਰਦਾ ਤੇ ਜਿਸ ਵਕਤ ਅੰਦਰ ਪ੍ਰਕਾਸ਼ ਹੋ ਗਿਆ, ਅਸਲੀਅਤ ਨੂੰ ਇਸ ਨੇ ਸਮਝ ਲਿਆ ਕਿ -

**ਏਕੋ ਬ੍ਰਹਮੁ ਦੁਤੀਯ ਨਾਸਿਤ।**

ਕਿ ਇਥੇ ਇਕੋ ਹੀ ਵਾਹਿਗੁਰੂ ਹੈ, ੧੯੯੮ ਹੈ -

**ਨਿਰਕਾਰ ਆਕਾਰੁ ਹੋਇ ਏਕੰਕਾਰੁ ਅਪਾਰੁ ਸਦਾਇਆ।**

**ਭਾਈ ਗੁਰਦਾਸ ਜੀ, ਵਾਰ ੨੬/੨**

੧੯੯੮ ਉਸ ਦਾ ਨਾਮ ਸੱਦਿਆ ਜਾਣ ਲਗਿਆ -

**ਏਕੰਕਾਰਹੁ ਸਬਦ ਧੁਨਿ ਓਅਕਾਰ ਅਕਾਰੁ ਬਣਾਇਆ।**

**ਭਾਈ ਗੁਰਦਾਸ ਜੀ, ਵਾਰ ੨੬/੨**

ਏਕੰਕਾਰ ਤੋਂ ਐਨਰਜੀ ਪੈਦਾ ਹੋਈ ਸ਼ਬਦ ਦੀ ਤੇ ਉਸ ਐਨਰਜੀ ਤੋਂ ਸਾਰੇ ਸੰਸਾਰ ਦੀ ਰਚਨਾ ਹੋਈ -

**ਨਾਮੈ ਹੀ ਤੇ ਸਭ ਕਿਛੁ ਹੋਆ**

**ਬਿਨੁ ਸਤਿਗੁਰ ਨਾਮੁ ਨ ਜਾਏ ॥ ਅੰਗ - ੨੫੩**

ਨਾਮ ਤੋਂ ਹੀ ਸਾਰੀ ਚੀਜ਼ ਹੋਈ ਹੈ, ਕਿੰਨੇ ਆਕਾਰ ਉਪਾਅ ਦਿਤੇ ਵਿਚੇ ਹੀ ਹੁਕਮ ਦੀ ਲੀਲਾ ਚਲ ਪਈ, ਵਿਚੇ ਸਾਰੇ ਪ੍ਰਾਕ੍ਰਿਤੀ ਦੇ ਨਿਯਮ ਚੱਲ ਪਏ, ਪ੍ਰਾਕ੍ਰਿਤੀ ਬਣ ਗਈ। ਸਭ ਕੁਝ ਪ੍ਰਮੇਸ਼ਰ ਤੋਂ ਹੋਇਆ ਹੈ ਕੁਝ ਵੀ ਪ੍ਰਮੇਸ਼ਰ ਤੋਂ ਬਾਹਰ ਨਹੀਂ ਹੈ। ਉਹ ਹਰੇਕ ਦੇ ਅੰਦਰ ਘਟ-ਘਟ ਵਿਚ ਵਿਆਪਕ ਹੁੰਦਾ ਹੋਇਆ ਇਕ ਰਸ ਸਾਰੀ ਸ੍ਰਿਸ਼ਟੀ ਨੂੰ ਸੱਤਾ ਦੇ ਰਿਹਾ ਹੈ। ਇਹ ਦੂਸਰਾ ਕਿਥੋਂ ਆ ਗਿਆ ਮਹਾਰਾਜ ਜੀ ਕਹਿੰਦੇ ਇਕ ਤੱਤ ਵਾਹਿਗੁਰੂ ਨੇ ਬਣਾ ਦਿਤਾ ਜਿਸ ਦਾ ਨਾਮ ਹਉਮੈ ਮਹਾਰਾਜ ਜੀ ਨੇ ਰੱਖਿਆ ਹੈ -

**ਜਿਨਿ ਰਚਿ ਰਚਿਆ ਪੁਰਖਿ ਬਿਧਤੈ ਨਾਲੇ ਹਉਮੈ ਪਾਈ॥  
ਜਨਮ ਮਰਣ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥**  
ਅੰਗ - ੯੯੯

ਜੰਮਦਾ-ਮਰਦਾ ਕੁਝ ਨਹੀਂ ਹੈ, ਹਉਮੈ ਦੀ ਬੇਡੀ ਹੋਈ ਚੇਤੰਨਤਾ, ਸੂਰਜ ਦੀ ਇਕ ਕਿਰਨ ਨੂੰ ਕੈਦ ਕਰ ਲਿਆ ਤੇ ਤਿੰਨ ਬਣਾ ਦਿਤਾ ਅੱਡ, ਇਕ ਸੰਸਾਰ ਬਣਾ ਦਿਤਾ ਤੇ ਤੀਜਾ ਜੀਵ ਬਣਾ ਦਿਤਾ। ਇਹ ਜੀਵ ਭਾਵ ਜੋ ਹੈ ਇਹ ਜਿੰਨੀ ਦੇਰ ਤਕ ਖਤਮ ਨਹੀਂ ਹੁੰਦਾ ਉਨ੍ਹਾਂ ਦੇਰ ਤਕ ਸੰਸਾਰ ਵੀ ਬਣਿਆ ਹੋਇਆ ਤੇ ਜੀਵ ਵੀ ਬਣਿਆ ਹੋਇਆ ਹੈ, ਪ੍ਰਮੇਸ਼ਰ ਤਾਂ ਹੈ ਹੀ ਲੇਕਿਨ ਉਸ ਨੂੰ ਵਖਰਾ ਕੱਢ ਦਿਤਾ ਤੇ ਜਿਸ ਬਕਤ ਮਨ ਮੰਨ ਗਿਆ ਗੁਰੂ ਦੀ ਕ੍ਰਿਪਾ ਨਾਲ, ਬੜੇ ਅਲੰਕਾਰ ਨੇ ਗੁਰਬਾਣੀ ਦੇ ਅੰਦਰ ਕਿਤੇ ਇਸ ਤਰ੍ਹਾਂ ਨਾਲ ਆਉਂਦਾ ਹੈ ਕਿ -

**ਜਿਸ ਕਾ ਗਿਰੁ ਤਿਨਿ ਦੀਆ ਤਾਲ  
ਕੁੰਜੀ ਗੁਰ ਸਉਪਾਈ ॥  
ਅਨਿਕ ਉਪਾਵ ਕਰੇ ਨਹੀਂ ਪਾਵੈ  
ਬਿਨੁ ਸਤਿਗੁਰ ਸਰਣਾਈ ॥**  
ਅੰਗ - ੨੦੫

ਇਕ ਐਸਾ ਮਜ਼ਬੂਤ ਤਾਲਾ ਲੱਗ ਗਿਆ ਬਜਰ-ਕਪਾਟਾਂ ਨੂੰ ਜਿਹੜਾ ਖੁਲ੍ਹਦਾ ਹੀ ਨਹੀਂ ਹੈ, ਅੰਦਰਲੇ ਪਾਸੇ ਹੋਣ ਕਰਕੇ ਪਤਾ ਹੀ ਨਹੀਂ ਲਗਦਾ ਸਾਨੂੰ -

**ਨਉ ਦਰਵਾਜ਼ੇ ਕਾਇਆ ਕੋਟੁ ਹੈ  
ਦਸਵੈ ਗੁਪਤੁ ਰਖੀਜੈ ॥  
ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥  
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥  
ਤਿਤੁ ਘਟ ਅੰਤਰਿ ਚਨਣਾ ਕਰਿ ਭਗਤਿ ਮਿਲੀਜੈ॥  
ਸਭ ਮਹਿ ਏਕੁ ਵਰਤਦਾ  
ਜਿਨਿ ਆਪੇ ਰਚਨ ਰਚਾਈ ॥**  
ਅੰਗ - ੯੫੪

ਸੋ ਇਹ ਸਾਡਾ ਮਨ ਮੰਨਦਾ ਨਹੀਂ ਹੈ ਇਸ ਨੂੰ ਮਨਾਉਣ ਵਾਸਤੇ ਖਾਸ ਤਰੀਕੇ ਨੇ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੁਰੂ ਵਾਲਾ ਬਣੇ, ਸਮਰੱਥ ਗੁਰੂ ਜੋ ਹੈ -

**ਧਰ ਕੀ ਬਾਣੀ ਆਈ ॥  
ਤਿਨਿ ਸਗਲੀ ਚਿੰਤ ਮਿਟਾਈ॥**  
ਅੰਗ - ੬੨੮

ਇਹ ਜੋ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਹੈ, ਅੱਖਾਂ ਦੇ ਵਿਚ ਪ੍ਰਗਟ ਹੋਈ-ਹੋਈ, ਅੱਖਰ ਜੋ ਹਨ ਇਹ ਮਾਧਿਆਮ ਹੈ, ਜਿਵੇਂ ਸਾਡਾ ਸਰੀਰ ਹੈ। ਬਾਣੀ ਜੋ ਹੈ ਉਹ ਇਕ ਵਿਚਾਰਧਾਰਾ ਹੈ, ਜੀਉਂਦੀ-ਜਾਗਦੀ ਚੀਜ਼ ਹੈ, ਪ੍ਰਕਾਸ਼ ਹੈ ਨਿਰ੍ਵਾ

ਹੀ ਉਸ ਪ੍ਰਕਾਸ਼ ਨੂੰ ਅਸੀਂ ਗੁਰੂ ਬਣਾਉਂਦੇ ਹਾਂ, ਜਿਸ ਨੂੰ ਸ਼ਬਦ ਆਖਦੇ ਨੇ। ਇਸ ਦੀ ਫੇਰ ਅਸੀਂ ਕਮਾਈ ਕਰਦੇ ਹਾਂ। ਗੁਰੂ ਵਾਲੇ ਹੋ ਕੇ ਵਿਧੀਪੂਰਵਕ ਅਸੀਂ ਮੰਤਰ ਲੈਂਦੇ ਹਾਂ ਉਸ ਮੰਤਰ ਦੀ ਜਦੋਂ ਅਸੀਂ ਕਮਾਈ ਕਰਾਂਗੇ ਉਸ ਦੇ ਅਸੀਂ ਆਪਣੇ ਅੰਦਰ ਹੋਣਾ ਸ਼ੁਰੂ ਹੋਵਾਂਗੇ। ਮਹਾਰਾਜ ਜੀ ਕਹਿੰਦੇ ਅੰਦਰ ਤੇਰੇ ਬਹੁਤ ਕੁਝ ਹੈ -

**ਕਾਇਆ ਨਗਰੁ ਨਗਰ ਗੜ ਅੰਦਰਿ ॥  
ਸਾਚਾ ਵਾਸਾ ਪੁਰਿ ਗਗਨੰਦਰਿ ॥**  
ਅੰਗ - ੧੦੩੩

ਗਗਨ ਦੇ ਵਿਚ ਜੋ ਬਿੰਦੂ ਹੈ ਜਿਸ ਨੂੰ ਦਸਮ ਦੁਆਰ ਕਹਿੰਦੇ ਨੇ ਉਸ ਥਾਂ ਦੇ ਉਤੇ ਵਾਹਿਗੁਰੂ ਪ੍ਰਗਟ ਰੂਪ ਦੇ ਅੰਦਰ ਅਨੁਭਵੀ ਨੇਤਰਾਂ ਦੇ ਨਾਲ ਨਜ਼ਰ ਆ ਜਾਇਆ ਕਰਦਾ ਹੈ। ਇਹ ਨੇਤਰ ਤਾਂ ਰੋਸ਼ਨੀ ਦੇਖਣ ਵਾਲੇ ਨੇਤਰ ਨੇ। ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਇਕ ਹੋਰ ਅੱਖ ਹੈ -

**ਨਨਕ ਸੇ ਅਖੜੀਆਂ ਬਿਅੰਨਿ  
ਜਿਨੀ ਡਿਸੰਦੇ ਮਾ ਪਿਰੀ ॥**  
ਅੰਗ - ੫੨੨

ਉਹ ਅੱਖ ਖੁਲ੍ਹ ਜਾਵੇ ਬੰਦਗੀ ਕਰਦੇ-ਕਰਦੇ ਕਿਰਪਾ ਹੋ ਜਾਵੇ ਗੁਰੂ ਦੀ, ਉਸ ਦੇ ਸਾਨੂੰ ਫੇਰ ਏਸ ਗੱਲ ਦਾ ਗਿਆਨ ਹੁੰਦਾ ਹੈ ਕਿ ਅੰਦਰ ਜੋ ਪ੍ਰਮੇਸ਼ਰ ਹੈ ਕਿੱਥੇ ਹੈ ਉਹ? ਕਿਸ ਪੁਆਇੰਟ ਤੋਂ ਪ੍ਰਗਟ ਹੋਏਗਾ? ਹੈ ਤਾਂ ਉਹ ਸਾਰੇ ਹੀ ਪ੍ਰਗਟ ਲੇਕਿਨ ਜਿਥੇ ਜਾ ਕੇ ਮਨ ਨੇ ਮੰਨਣਾ ਹੈ ਮਹਾਰਾਜ ਜੀ ਕਹਿੰਦੇ ਹਨ -

**ਕਾਇਆ ਨਗਰੁ ਨਗਰ ਗੜ ਅੰਦਰਿ ॥  
ਸਾਚਾ ਵਾਸਾ ਪੁਰਿ ਗਗਨੰਦਰਿ ॥  
ਅਸਥਿਰੁ ਥਾਨੁ ਸਦਾ ਨਿਰਮਾਇਲੁ  
ਆਪੇ ਆਪੁ ਉਪਾਇਦਾ ॥ ੧ ॥**  
ਅੰਦਰਿ ਕੋਟ ਛਜੇ ਹਟਨਾਲੇ ॥  
ਅੰਗ - ੧੦੩੩

ਏਸ ਕਿਲ੍ਹੇ ਦੇ ਅੰਦਰ, ਨੌਂ ਦਰਵਾਜ਼ਿਆਂ ਵਾਲੇ ਦੇ, ਬਜ਼ਾਰ ਵੀ ਨੇ ਮਹਾਰਾਜ ਕਹਿੰਦੇ, ਹੱਟੀਆਂ ਵੀ ਇਸ ਦੇ ਵਿਚ ਹੀ ਨੇ-  
**ਆਪੇ ਲੇਵੈ ਵਸਤੁ ਸਮਾਲੇ ॥**  
ਅੰਗ - ੧੦੩੩

ਜੋ ਸ੍ਰੋਟ ਵਸਤਾਂ ਨੇ ਉਹ ਸਾਰੀਆਂ ਹੀ ਇਸ ਦੇ ਵਿਚ ਪਈਆਂ ਨੇ ਲੇਕਿਨ ਉਨ੍ਹਾਂ ਦੀ ਰਾਖੀ ਵਾਸਤੇ -

**ਬਜਰ ਕਪਾਟ ਜੜੇ ਜੜਿ ਜਾਣੈ  
ਗੁਰ ਸਬਦੀ ਖੋਲਾਇਦਾ ॥**  
ਅੰਗ - ੧੦੩੩

ਬਜਰ ਕਪਾਟ ਲੱਗੇ ਹੋਏ ਨੇ, ਜਿਸ ਵਕਤ ਖੁਲ੍ਹ ਗਏ ਉਸ ਵੇਲੇ ਕਹਿੰਦੇ -

**ਭਿਤਰਿ ਕੋਟ ਗੁਫਾ ਘਰ ਜਾਈ ॥**  
ਅੰਗ - ੧੦੩੩

ਜਦੋਂ ਸਾਡੀ ਸੁਰਤ ਇਸ ਦੇ ਅੰਦਰ ਦਾਖਲ ਹੋ ਜਾਂਦੀ ਹੈ -

**ਨਉ ਘਰ ਥਾਪੇ ਹੁਕਮਿ ਰਜਾਈ ॥**  
ਅੰਗ - ੧੦੩੩

ਫੇਰ ਮਨ ਦੌੜਦਾ ਨਹੀਂ ਹੈ ਕਿਉਂਕਿ ਸਾਰੇ ਘਰ ਬੰਦ ਕਰ ਦਿਤੇ - ਅੱਖਾਂ ਦੇ ਵਿਚੋਂ, ਕੰਨਾਂ ਦੇ ਵਿਚੋਂ, ਰਸਨਾ ਦੇ ਵਿਚੋਂ, ਚਮੜੀ ਦੇ ਵਿਚੋਂ ਕਿਸੇ ਪਾਸੇ ਨਹੀਂ ਦੌੜਦਾ ਉਹ ਮਹਾਨ ਰਸ ਇਸ ਨੂੰ ਫੜ ਲੈਂਦਾ ਹੈ। ਸ਼ਬਦ-ਧੁਨ ਦੇ ਨਾਲ ਇਹ ਇਕਮਿਕ

ਹੋ ਜਾਂਦਾ ਹੈ। ਉਸ ਦੇ ਨਾਲ ਫੇਰ ਕਹਿੰਦੇ -

**ਦਸਵੈ ਪੁਰਖੁ ਅਲੇਖੁ ਅਪਾਰੀ**

**ਆਪੇ ਅਲੇਖੁ ਲਖਾਇਦਾ॥**

**ਅੰਗ - ੧੦੩੩**

ਇਸ ਦੇ ਵਿਚ ਹੀ ਵਾਹਿਗੁਰੂ ਰਹਿੰਦਾ ਹੈ, ਜਦੋਂ ਇਹ ਬੇਨਤੀਆਂ ਕਰਦਾ ਹੈ, ਅਰਦਾਸਾਂ ਕਰਦਾ ਹੈ, ਉਸ ਵੇਲੇ ਦਰਵਾਜ਼ਾ ਖੁਲ੍ਹ ਜਾਂਦਾ ਹੈ ਕਹਿੰਦੇ ਉਹ ਫੇਰ ਪ੍ਰਗਟ ਹੋ ਜਾਂਦਾ ਹੈ। ਸੋ ਇਸ ਤੁਹਾਂ ਦੇ ਨਾਲ ਜੋ ਸਾਡਾ ਮੰਤਵ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਪਹਿਲਾਂ ਮਨ ਮਨਾਉਣਾ ਪੈਂਦਾ ਹੈ। ਮਹਾਰਾਜ ਕਹਿੰਦੇ ਜਦੋਂ ਮਨ ਮੰਨ ਗਿਆ, ਉਸ ਵੇਲੇ ਕੀ ਦ੍ਰਿਸ਼ਟੀ ਆਇਆ ਕਿ ਸਾਰਿਆਂ ਦੇ ਅੰਦਰ 'ਅਤੁਲ ਨਿਰੰਜਨ' ਜੋ ਵਾਹਿਗੁਰੂ ਹੈ ਸਾਰੀਆਂ ਘਟਾਂ ਦੇ ਵਿਚ ਦੇਖ ਲਿਆ ਤੇ ਘਟ ਦੇ ਵਿਚ ਹੀ, ਕੋਈ ਥਾਂ ਹੀ ਨਹੀਂ ਹੈ ਕਿ ਇਥੇ ਵਾਹਿਗੁਰੂ ਨਹੀਂ ਹੈ।

ਸੋ ਇਹ ਸਾਡਾ ਮਨੋਰਥ ਹੈ ਲੇਕਿਨ ਏਸ ਘਰ ਤਕ ਪਹੁੰਚਣ ਵਾਸਤੇ ਗੁਰੂ ਦੀ ਮਦਦ ਦੀ ਲੋੜ ਹੈ -

**ਘਰ ਮਹਿ ਘਰੁ ਦੇਖਾਇ ਦੇਇ**

**ਸੋ ਸਤਿਗੁਰੁ ਪੁਰਖੁ ਸੁਜਾਣੁ ॥**

**ਅੰਗ - ੧੨੯੧**

ਨਿਸ਼ਾਨੀ ਕੀ ਹੈ?

**ਘਰ ਮਹਿ ਘਰੁ ਦੇਖਾਇ ਦੇਇ**

**ਸੋ ਸਤਿਗੁਰੁ ਪੁਰਖੁ ਸੁਜਾਣੁ ॥**

**ਪੰਚ ਸਬਦ ਧੁਨਿਕਾਰ ਧੁਨਿ**

**ਤਹ ਬਾਜੈ ਸਬਦੁ ਨੀਸਾਣੁ ॥**

**ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥**

**ਤਾਰ ਘੋਰ ਬਾਜਿੰਤੁ ਤਹ ਸਾਚਿ ਤਖਤਿ ਸੁਲਤਾਨੁ ॥**

**ਅੰਗ - ੧੨੯੧**

ਸੋ ਇਹ ਜੋ ਸਾਡਾ ਸਾਧਨ ਹੈ ਆਸੀਂ ਅੰਮ੍ਰਿਤ ਵੇਲੇ ਉਠ ਕੇ ਹਰੀ ਦਾ ਜਸ ਕਰਦੇ ਹਾਂ ਮਨ ਟਿਕਾਉਣ ਵਾਸਤੇ ਨਹੀਂ ਤਾਂ ਮਨ ਨਹੀਂ ਟਿਕਿਆ ਕਰਦਾ। ਮਨ ਨੂੰ ਟਿਕਾਉਣ ਵਾਸਤੇ ਬਹੁਤ ਵੱਡੇ-ਵੱਡੇ ਸਾਧਨ ਕੀਤੇ ਜਾਂਦੇ ਨੇ - ਪ੍ਰਾਣਯਾਮ ਕੀਤਾ ਜਾਂਦਾ ਹੈ। ਇਕੱਲੇ ਵਹਿਸ਼ਾ ਜਾਂਦਾ ਹੈ ਸਾਰੀ ਦੁਨੀਆਂ ਦਾ ਤਿਆਗ ਕਰਕੇ ਦੂਰ ਰਹਿੰਦਾ ਹੈ, ਉਦਾਸ ਰਹਿੰਦਾ ਹੈ ਲੇਕਿਨ ਮਨ ਤਾਂ ਫੇਰ ਵੀ ਕਾਬੂ ਨਹੀਂ ਆਉਂਦਾ। ਇਹ ਐਸੀ ਤਰਲ ਚੀਜ਼ ਹੈ, ਐਸੀ ਸੁਕਲਸਮ ਚੀਜ਼ ਹੈ ਕਿ ਕੋਈ ਵੀ ਇਸ ਨੂੰ ਕਾਬੂ ਨਹੀਂ ਕਰ ਸਕਿਆ। ਕੋਈ ਵਿਰਲਾ ਹੈ ਜਿਸ ਨੇ ਮਨ ਨੂੰ ਜਿੱਤ ਲਿਆ। ਮਨ ਨੂੰ ਜਿੱਤਣ ਗਏ ਸਭ ਹਾਰ ਗਏ। ਮਨ ਨਹੀਂ ਮੰਨਿਆ। ਮਹਾਰਾਜ ਜੀ ਕਹਿੰਦੇ ਜੇ ਮਨ ਮੰਨ ਜਾਵੇ ਤਾਂ -

**ਮੰਨੇ ਕੀ ਗਤਿ ਕਹੀ ਨ ਜਾਇ ॥**

**ਜੇ ਕੋ ਕਹੈ ਪਿਛੈ ਪਛਤਾਇ ॥**

**ਅੰਗ - ੩**

ਉਸ ਬਿੰਦੂ ਤੇ ਪਹੁੰਚਣ ਵਾਸਤੇ ਇਹ ਜੋ ਹਰੀ ਦਾ ਜਸ ਹੈ ਮਹਾਰਾਜ ਕਹਿੰਦੇ ਇਹ ਸਭ ਤੋਂ ਸ੍ਰੋਸਟ ਹੈ ਲੇਕਿਨ ਇਹ ਮਿਲਦਾ ਭਾਗਾਂ ਵਾਲਿਆਂ ਨੂੰ ਹੈ, ਸਾਰੇ ਇਸ ਦੇ ਵਿਚ ਦਾਖਲ ਨਹੀਂ ਹੋ ਸਕਦੇ। ਹਰੀ ਦਾ ਜਸ ਹੁੰਦਾ ਹੋਵੇ ਭਾਵੋਂ ਉਨ੍ਹਾਂ ਨੂੰ ਸੱਦਾ ਵੀ ਦੇ ਦਿਓ ਤਾਂ ਵੀ ਨਹੀਂ ਆਉਂਦੇ ਕਿਉਂਕਿ ਜੋ ਕੁਦਰਤ ਵਲੋਂ

ਅਸੂਲ ਚਲਦਾ ਹੈ ਉਹ ਇਹ ਹੈ ਕਿ -

**ਹਰਿ ਕੀਰਤਿ ਸਾਧਸੰਗਤਿ ਹੈ .....**

**ਅੰਗ - ੬੪੨**

ਦੋ ਚੀਜ਼ਾਂ ਸ਼੍ਰੋਮਣੀ ਕਰਮ ਨੇ ਪ੍ਰਮੇਸ਼ਰ ਨੂੰ ਅਨੁਭਵ ਕਰਨ ਵਾਸਤੇ, ਇਕ ਹਰੀ ਦਾ ਜਸ ਤੇ ਦੂਸਰੀ ਸਾਧੂ ਦੀ ਸੰਗਤ ਲੇਕਿਨ ਇਹ -

**.....ਸਿਰਿ ਕਰਮਨ ਕੈ ਕਰਮਾ॥**

**ਅੰਗ - ੬੪੨**

ਸਾਰੇ ਕਰਮਾਂ ਦੇ ਸ਼੍ਰੋਮਣੀ ਕਰਮ ਨੇ -

**ਕਹੁ ਨਾਨਕ ਤਿਸੁ ਭਇਓ ਪਰਾਪਤਿ**

**ਜਿਸੁ ਪੁਰਖ ਲਿਖੇ ਕਾ ਲਹਨਾ ॥**

**ਅੰਗ - ੬੪੨**

ਮਿਲਦਾ ਉਸ ਨੂੰ ਹੈ ਜਿਸ ਦੇ ਮੱਥੇ 'ਚ ਲੇਖ ਲਿਖੇ ਗਏ

ਹੋਣ, ਕੋਈ ਪੂਰਬ ਕਰਮ ਦਾ ਅੰਕੁਰ ਫੁਟਣ ਲਗ ਜਾਵੇ -

**ਪੁਰਖ ਕਰਮ ਅੰਕੁਰ ਜਬ ਪ੍ਰਗਟੇ**

**ਬੇਟਿਓ ਪੁਰਖੁ ਰਸਿਕ ਬੈਰਾਗੀ ॥**

**ਅੰਗ - ੨੦੪**

ਉਸ ਦੇ ਮਿਲਣ ਨਾਲ ਕੀ ਹੁੰਦਾ ਹੈ ?

ਜਦੋਂ ਮਿਲਦਾ ਹੈ ਤਾਂ ਮਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ, ਮਨ ਦੇ ਭਰਮ ਦੂਰ ਹੋ ਜਾਂਦੇ ਨੇ ਅੰਧੇਰਾ ਤੇ ਭਰਮ ਦੂਰ ਹੋਣ ਕਰਕੇ ਮਨ ਮਨ ਜਾਂਦਾ ਹੈ। ਜਦੋਂ ਮਨ ਮੰਨਦਾ ਹੈ ਤਾਂ -

**ਮਿਟਿਓ ਅੰਧੇਰੁ ਮਿਲਤ ਹਰਿ ਨਾਨਕ**

**ਜਨਮ ਜਨਮ ਕੀ ਸੋਈ ਜਾਗੀ ॥**

**ਅੰਗ - ੨੦੪**

ਇਸ ਦੇ ਅੰਦਰ ਜਿਹੜੀ ਹਉਮੈ ਦੀ ਸੁਰਤ ਹੈ। ਛੋਟੀ ਸੁਰਤ ਇਸ ਸਰੀਰ ਦੇ ਅੰਦਰ ਕੰਮ ਕਰ ਰਹੀ ਹੈ। ਦੋ ਸੁਰਤਾਂ ਨੇ ਇਸ ਦੇ ਅੰਦਰ - ਇਕ ਬ੍ਰਹਮਿੰਡੀ ਸੁਰਤ ਹੈ, ਇਕ ਜੀਵ ਦੀ ਸੁਰਤ ਹੈ। ਜੀਵ ਦੀ ਸੁਰਤ ਨੂੰ ਕੋਈ ਗਿਆਨ ਨਹੀਂ ਹੈ, ਕਿਸੇ ਕਿਸਮ ਦਾ ਕੋਈ ਪਤਾ ਨਹੀਂ ਹੈ। ਇਸ ਨੂੰ ਸਮਝਾਉਣ ਵਾਸਤੇ ਗੁਰੂ ਦੇ ਬਚਨ ਆਉਂਦੇ ਨੇ ਲੇਕਿਨ ਇਹ ਉਸ ਤੇ ਨਿਹਚਾ ਨਹੀਂ ਕਰਦਾ। ਜੇ ਇਹ ਸੁਰਤ ਖਤਮ ਹੋ ਜਾਏ, ਮਹਾਰਾਜ ਜੀ ਕਹਿੰਦੇ -

**ਭੋਲਿਆ ਹਉਮੈ ਸੁਰਤਿ ਵਿਸਾਰਿ ॥**

**ਅੰਗ - ੧੧੬੮**

ਇਹ ਜੋ ਮੇਰਾ ਪੁਤਰ ਹੈ, ਮੇਰੀ ਧੀ ਹੈ, ਮੇਰਾ ਮਕਾਨ ਹੈ, ਮੇਰਾ ਫਲਾਣਾ, ਮੇਰਾ ਧੀਮਕਾ ਹੈ ਇਹ ਜੋ ਤੇਰੇ ਦਿਸਾਗ ਦੇ ਅੰਦਰ ਕੂੜ-ਕਬਾੜ ਭਰਿਆ ਹੋਇਆ ਹੈ ਇਸ ਨੂੰ ਭੁੱਲਣ ਦਾ ਯਤਨ ਕਰ। ਇਥੇ ਤਾਂ ਵਾਹਿਗੁਰੂ ਤੋਂ ਬਗੈਰ ਕੋਈ ਹੈ ਨਹੀਂ। ਆਪੇ ਹੀ ਆਹ ਆਪਣੀ ਖੇਲੁ ਕਰ ਰਿਹਾ ਹੈ -

**ਪਾਰਬ੍ਰਹਮ ਕੇ ਸਗਲੇ ਠਾਉ ॥**

**ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥**

**ਆਪੇ ਕਰਨ ਕਰਾਵਨ ਜੋਗੁ ॥**

**ਪ੍ਰਭ ਭਾਵੈ ਸੋਈ ਭੁਨਿ ਹੋਗੁ ॥**

**ਪਸਰਿਓ ਆਪਿ ਹੋਇ ਅਨਤ ਤਰੰਗ ॥**

**ਲਖੇ ਨ ਜਾਰਿ ਪਾਰਬ੍ਰਹਮ ਕੇ ਰੰਗ ॥**

**ਅੰਗ-੨੨੫**

ਇਥੇ ਦੂਸਰਾ ਨਹੀਂ ਹੈ ਓਹੀ ਅਨੇਕ ਤਰੰਗਾਂ ਦੇ ਵਿਚ

ਪ੍ਰਗਟ ਹੋ ਗਿਆ ਜਿਵੇਂ ਕੋਈ ਐਸਾ ਬੀਜ ਹੋਵੇ ਜਿਸ ਦੇ ਵਿਚੋਂ  
ਬੇਅੰਤ ਕਿਸਮ ਦੇ ਦਰਖਤ ਇਕ ਬੀਜ ਤੋਂ ਹੀ ਪੈਦਾ ਹੋ ਜਾਣ,  
ਬੇਅੰਤ ਕਿਸਮ ਦੇ ਫੁੱਲ ਤੇ ਫਲ ਇਕੋ ਹੀ ਬੀਜ ਤੋਂ ਪੈਦਾ ਹੋ  
ਜਾਣ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ  
ਆਪ ਹੀ ਪਸਰਿਆ ਹੋਇਆ ਹੈ। ਕਹਿੰਦੇ ਉਸ ਦੇ ਰੰਗ ਲਖੈ  
ਨਹੀਂ ਜਾਂਦੇ -

**ਜੈਸੀ ਮਤਿ ਦੇਇ ਤੈਸਾ ਪਰਗਾਸ ॥  
ਪਾਰਬ੍ਰਹਮੁ ਕਰਤਾ ਅਖਿਨਾਸ ॥** ਅੰਗ - ੨੨੪

ਜਿਹੇ ਜਿਹੀ ਸਰੀਰਾਂ ਵਿਚ ਮਤ ਦੇ ਦਿਤੀ, ਜਿੰਨਾ ਕੁ  
ਦਿਮਾਗ ਪਾ ਦਿਤਾ, ਜਿਹੇ ਜਿਹੇ ਉਸ ਦੇ ਸੰਸਕਾਰ ਨੇ ਓਹੋ ਜਿਹਾ  
ਹੀ ਉਸ ਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਓਹੋ ਜਿਹੀ ਹੀ ਬਾਤ  
ਕਰਦਾ ਹੈ। ਮਹਾਰਾਜ ਜੀ ਫੇਰ ਫੁਰਮਾਨ ਕਰਦੇ ਨੇ ਕਿ -

**ਸਦਾ ਸਦਾ ਸਦਾ ਦਇਆਲ ॥** ਅੰਗ - ੨੨੪  
ਉਹ ਜੋ ਮਾਲਕ ਹੈ ਆਪੇ ਹੀ ਅਨੇਕ ਰੂਪਾਂ ਵਿਚ ਪਸਰਿਆ  
ਹੋਇਆ ਹੈ ਉਹ ਦਇਆਲੂ ਕਿਰਪਾਲੂ ਹੈ -  
**ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥**

ਅੰਗ - ੨੨੫

**ਸੋਧਤ ਸੋਧਤ ਸੋਧਤ ਸੀਝਿਆ ॥  
ਗੁਰ ਪ੍ਰਸਾਦਿ ਤਤੁ ਸਭ ਬੁਝਿਆ ॥** ਅੰਗ - ੨੯੧

ਦੇਖਿਆ ਕੀ? ਕਹਿੰਦੇ ਖੋਜ-ਖੋਜ ਕੇ ਜਦੋਂ ਅਸੀਂ ਅਖੀਰਲੇ  
ਪੁਆਇੰਟ ਤੇ ਪਹੁੰਚੇ ਹੈਰਾਨੀ ਹੋ ਗਈ ਕਿ ਇਕ ਗੱਲ ਬੁੱਝ ਲਈ  
ਅਸੀਂ। ਜਾਨਣ ਤੇ ਬੁਝਣ ਵਿਚ ਫਰਕ ਹੋਇਆ ਕਰਦਾ ਹੈ।  
ਬੁਝਣਾ ਹੁੰਦਾ ਹੈ Practical knowledge, ਜਾਨਣਾ ਹੁੰਦਾ ਹੈ,  
Theoretical knowledge ਬੁੱਧੀ ਦੇ ਗਿਆਨ ਨੂੰ ਜਾਨਣਾ  
ਕਹਿੰਦੇ ਨੇ, ਅਨੁਭਵ ਦੀ ਪ੍ਰਾਪਤੀ ਨੂੰ ਬੁਝਣਾ ਕਹਿੰਦੇ ਨੇ। ਸੋ  
ਜਦੈ ਬੁਝਿਆ ਤੁਂ ਕੀ ਦੇਖਿਆ -

**ਜਬ ਦੇਖਉ ਤਬ ਸਭ ਕਿਛੁ ਮੂਲ ॥** ਅੰਗ - ੨੯੧

ਕਿ ਸਾਰਾ ਸੰਸਾਰ ਤੁਂ ਇਕ ਜੜ੍ਹ ਤੋਂ ਪੈਦਾ ਹੋਇਆ ਹੈ।  
ਇਕ ਮੂਲ ਹੈ ਇਸ ਸਾਰੇ ਸੰਸਾਰ ਦਾ -

**ਨਾਨਕ ਸੋ ਸੂਖਮੁ ਸੋਈ ਅਸਥੂਲੁ ॥** ਅੰਗ - ੨੯੧

ਉਹੀ ਸੂਖਮ ਹੈ ਜਿਸ ਨੂੰ ਅਸੀਂ ਜਾਣ ਨਹੀਂ ਸਕਦੇ ਤੇ  
ਨਿਰੰਕਾਰ ਆਖਦੇ ਹਾਂ। ਉਹੀ ਨਿਰੰਕਾਰ ਅਕਾਰ ਵਿਚ ਆ ਕੇ  
ਅਸਥੂਲ ਬਣ ਗਿਆ ਇਸ ਦੇ ਵਿਚ ਹਉਮੈ ਦੇ ਜੋ ਛੋਟੇ-ਛੋਟੇ  
ਪੁਆਇੰਟ ਨੇ ਉਨ੍ਹਾਂ ਨਾਲ ਅਸੀਂ ਜੀਵ ਬਣ ਗਏ ਉਹ ਜੀਵ  
ਭਾਵਨਾ ਜਦੋਂ ਤਕ ਮਿਟਦੀ ਨਹੀਂ ਉਦੋਂ ਤਕ ਸਾਨੂੰ ਕਰਮ ਨਹੀਂ  
ਛਡਦੇ। ਉਹ ਕਰਮ ਜਿਹੜੇ ਨੇ ਸਾਨੂੰ ਗੇੜੇ ਖਲਾਉਂਦੇ ਨੇ, ਵਿਛੋੜਾ  
ਦਿੰਦੇ ਨੇ ਪਿਆਰਿਆ! ਜੇ ਤੂੰ ਸਦਾ ਸੂਖੀ ਹੋਣਾ ਹੈ ਤਾਂ ਤੂੰ ਨਾਮ  
ਦੀ ਬਾਤ ਨੂੰ ਸਮਝਣ ਦਾ ਯਤਨ ਕਰ, ਹੋਰ ਕੋਈ ਤਰੀਕਾ ਤੈਨੂੰ  
ਸੂਖੀ ਨਹੀਂ ਕਰ ਸਕਦਾ -

**ਐਸਾ ਜਗੁ ਦੇਖਿਆ ਸੂਆਰੀ ॥  
ਸਭਿ ਸੁਖ ਮਾਗੈ ਨਾਮੁ ਬਿਸਾਰੀ ॥** ਅੰਗ - ੨੨੨

ਨਾਮ ਨੂੰ ਸਮਝ, ਨਾਮ ਕੀ ਹੈ? ਨਾਮ ਤੇਰੇ ਅੰਦਰ ਹੋ -

**ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥  
ਦੇਹੀ ਮਹਿ ਇਸ ਕਾ ਬਿਸ਼੍ਵਾਸੁ ॥  
ਸੁਨੋ ਸਮਾਧਿ ਅਨਹਤ ਤਹ ਨਾਦੁ ॥  
ਕਹਨੁ ਨ ਜਾਈ ਅਚਰਜ ਬਿਸਮਾਦੁ ॥**

ਅੰਗ - ੨੯੩

ਸੋ ਮਹਾਰਾਜ ਜੀ ਏਸ ਸਥਦ ਦੇ ਅੰਦਰ ਸਾਨੂੰ ਜੋ  
ਪੁਆਇੰਟ ਦਿੰਦੇ ਨੇ ਉਹ ਮਨ ਦੇ ਮਨਾਉਣ ਦਾ ਦਿੰਦੇ ਨੇ। ਕਹਿੰਦੇ  
ਜਦੋਂ ਮਨ ਮੰਨ ਗਿਆ ਤਾਂ ਓਸ ਵੇਲੇ ਦੇਖਿਆ ਕੀ ਕਿ ਸਾਰਿਆਂ  
ਦੇ ਅੰਦਰ ਇਕ ਹੀ ਪ੍ਰਮੇਸ਼ਰ ਹੈ ਜਿਸ ਨੂੰ ਮੈਂ ਕਹਿੰਦਾ ਸੀ ਉਹ  
ਪਤਾ ਨਹੀਂ ਕਿਥੇ ਚੱਲਿਆ ਗਿਆ ਇਥੋਂ ਪ੍ਰਮੇਸ਼ਰ ਹੀ ਪ੍ਰਮੇਸ਼ਰ  
ਰਹਿ ਗਿਆ, ਹੋਰ ਕੋਈ ਹੈ ਨਹੀਂ।

ਜਦੋਂ ਇਹ ਭਾਵਨਾ ਆ ਗਈ ਤਾਂ ਪੂਰਨ ਸੁਖੀ ਹੋ ਗਿਆ,  
ਪੂਰਨ ਅਨੰਦ ਹੋ ਗਿਆ। ਇਸ ਦਾ ਜੰਮਣਾ-ਮਰਨਾ, ਹਿਸਾਬ ਸਾਰੇ  
ਲੇਖ-ਪੱਤੇ ਖਤਮ ਹੋ ਗਏ। ਸੋ ਇਹ ਸਾਡਾ ਲਕਸ਼ ਹੈ ਜਿਥੇ  
ਆਸੀਂ ਜਾਣਾ ਚਾਹੁੰਦੇ ਹਾਂ। ਸਾਨੂੰ ਦੁਨੀਆਂ, ਮੌਹ, ਲਗਾਓ ਇਹ  
ਰੋਕ ਰਹੇ ਨੇ। ਦੁਨੀਆਂ ਵਿਚ ਤਾਂ ਰਹਿਣਾ ਨਹੀਂ, ਇਥੋਂ ਤਾਂ ਚਲੇ  
ਜਾਣਾ ਹੈ। ਥੋੜ੍ਹੀ ਦੇਰ ਵਾਸਤੇ ਆਏ ਹਾਂ ਜਦੋਂ ਜਾਣਾ ਹੈ ਤਾਂ  
ਇਕ ਸੁਪਨਾ ਖਤਮ ਹੋ ਜਾਣਾ ਹੈ ਦੂਸਰਾ ਸੁਰੂ ਹੋ ਜਾਣਾ ਹੈ -  
ਚਾਹੇ ਸਵਰਗ ਦਾ ਸੁਰੂ ਹੋ ਜਾਵੇ, ਚਾਹੇ ਨਰਕ ਦਾ ਸੁਰੂ ਹੋ ਜਾਵੇ,  
ਚਾਹੇ ਘਟੀਆ ਜੂਨਾਂ ਦਾ ਸੁਰੂ ਹੋ ਜਾਵੇ, ਚਾਹੇ ਮਨੁਖ ਦਾ ਜਨਮ  
ਹੀ ਮਿਲ ਜਾਵੇ, ਸੁਪਨੇ ਦਰ ਸੁਪਨਾ ਆ ਰਿਹਾ ਹੈ ਸਾਡੀ ਨੀਂਦ  
ਨਹੀਂ ਟੁੱਟ ਰਹੀ। ਜਦੋਂ ਲੋਕ ਅਸੀਂ illusion, ignorance  
ਵਿਚ ਹਾਂ ਓਨਾਂ ਚਿਰ ਸੁਪਨੇ ਨਹੀਂ ਖਤਮ ਹੋਣੇ ਤੇ ਨਾ ਦੁਖ ਤੇ  
ਸੁਖ ਖਤਮ ਹੋਣੇ\_ਨ।

ਸੋ ਮਹਾਰਾਜ ਜੀ ਕਹਿੰਦੇ ਨੇ ਕਿ ਆਂ ਮਨ! ਤੂੰ ਜਾਗ -

**ਜਾਗ ਲੇਹੁ ਰੇ ਮਨਾ ਜਾਗ ਲੇਹੁ  
ਕਹਾ ਗਾਫਲ ਸੋਇਆ ॥  
ਜੋ ਤਨ ਉਪਜਿਆ ਸੰਗ ਹੀ  
ਸੋ ਭੀ ਸੰਗ ਨ ਹੋਇਆ ॥** ਅੰਗ - ੨੨੬

ਤੂੰ ਗਾਫਲ ਹੋ ਕੇ ਕਿਉਂ ਸੁੱਤਾ ਪਿਆ ਹੈਂ? ਆਹੀ ਤੇਰੀ  
ਵਾਰੀ ਹੈ ਜਿਹੜੀ ਤੈਨੂੰ ਪ੍ਰਾਪਤ ਹੋਈ ਹੈ ਮਨੁਖ ਦੇਹੀ ਦੀ। ਇਸ  
ਦੇ ਵਿਚ ਹੀ ਤੈਨੂੰ ਜਾਗ ਆ ਸਕਦੀ ਹੈ, ਹੋਰ ਬਾਕੀ ਤਾਂ ਬਹੁਤ  
ਗਾੜੀਆਂ ਨੀਂਦਾਂ ਨੇ ਤੇ ਉਨ੍ਹਾਂ ਵਿਚ ਜਾਗ ਨਹੀਂ ਆਉਂਦੀ। ਸੋ  
ਇਨ੍ਹਾਂ ਚੀਜ਼ਾਂ ਨੂੰ ਸਮਝੋ। ਸਤਿਸੰਗ ਕਰਿਆ ਕਰੋ। ਸਤਿਸੰਗ 'ਚ  
ਆ ਕੇ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ।

**ਵਾਹਿਗੁਰੂ ਜੀ ਕਾ ਖਾਲਸਾ  
ਵਾਹਿਗੁਰੂ ਜੀ ਕੀ ਫਤਹਿ**

## ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਸੰਤ ਵਰਿਆਮ ਸਿੰਘ ਜੀ,  
ਬਾਨੀ ਵਿ. ਗੁ. ਰੁਹਾਨੀ ਮਿਸ਼ਨ

ਸਤਿਨਾਮ ਸ੍ਰੀ ਵਾਹਿਗੁਰੂ,  
ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜਾ।  
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ॥  
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥

ਅੰਗ - ੨੫੬

ਫਿਰਤ ਫਿਰਤ ਪ੍ਰਭ ਆਇਆ  
ਪਰਿਆ ਤਉ ਸਰਨਾਇ ॥  
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥

ਅੰਗ - ੨੯੯

ਅਪਨੀ ਮਾਇਆ ਆਪਿ ਪਸਾਰੀ  
ਆਪਹਿ ਦੇਖਨਹਾਰਾ ॥  
ਨਾਨਾ ਰੂਪੁ ਧਰੇ ਬਹੁ ਰੰਗੀ  
ਸਭ ਤੇ ਰਹੈ ਨਿਆਰਾ ॥

ਅੰਗ - ੫੩੭

ਸਰਗੁਨ ਨਿਰਗੁਨ ਨਿਰਕਾਰ ਸੁੰਨ ਸਮਾਧੀ ਆਪਿ ॥  
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥

ਅੰਗ - ੨੯੦

ਧਰਨਾ - ਖੇਲੇ ਸੁਆਮੀ ਮੇਰਾ ਨਿਰਗੁਣ ਹੋ ਕੇ,  
ਸਰਗੁਣ ਹੋ ਕੇ।  
ਕਤਹੂੰ ਸੁਚੇਤ ਹੁਇਕੈ, ਚੇਤਨਾ ਕੇ ਚਾਰ ਕੀਓ,  
ਕਤਹੂੰ ਅਚਿੰਤ ਹੁਇਕੈ ਸੋਵਤ ਅਚੇਤ ਹੋ।  
ਕਤਹੂੰ ਭਿਖਾਰੀ ਹੁਇਕੈ ਮਾਂਗਤ ਫਿਰਤ ਭੀਮ,  
ਕਹੂੰ ਮਹਾਂ ਦਾਨ ਹੁਇਕੈ  
ਮਾਂਗਓ ਧਨ ਦੇਤ ਹੋ।  
ਕਹੂੰ ਮਹਾਰਾਜਨ ਕੇ ਦੀਜਤ ਅਨੰਤ ਦਾਨ,  
ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ।  
ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪ੍ਰੀਤ  
ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ।

ਸਾਧਸੰਗਤ ਜੀ ਗੱਜ ਕੇ ਬੋਲਣਾ ਸਤਿਨਾਮ ਸ੍ਰੀ ਵਾਹਿਗੁਰੂ।  
ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ ਓਂ।  
ਗੁਰਮਤਿ ਦੇ ਅਨੁਸਾਰ ਸਾਰੀ ਸਿਸ਼ਟੀ ਜੋ ਹੈ ਵਾਹਿਗੁਰੂ ਦੀ ਖੇਲੁ  
ਹੈ, ਜਿਹੋ ਜਿਹਾ ਕਿਸੇ ਨੂੰ part ਮਿਲਿਆ ਹੋਇਆ ਹੈ, ਓਹੋ  
ਜਿਹਾ ਉਹ ਖੇਲ੍ਹ ਕਰ ਰਿਹਾ ਹੈ। ਸਿਸ਼ਟੀ, ਰਚਨਾ ਵਾਹਿਗੁਰੂ ਤੋਂ  
ਕਿਵੇਂ ਬਣ ਗਈ, ਜਦ ਕਿ ਵਾਹਿਗੁਰੂ ਦੇ ਵਿਚ ਕੋਈ ਦੁਖ ਨਹੀਂ  
ਹੈ, ਕੋਈ ਘਾਟਾ ਨਹੀਂ ਹੈ, ਕੋਈ ਫਿਕਰ ਨਹੀਂ ਹੈ, ਕੋਈ ਸੋਚ  
ਨਹੀਂ ਹੈ, ਕੋਈ ਆਸਾ ਨਹੀਂ, ਕੋਈ ਅੰਦੇਸਾ ਨਹੀਂ, ਇਹ ਚੀਜ਼ਾਂ  
ਕਿਥੋਂ ਆ ਗਈਆਂ? ਜੋ ਸੋਝੀ ਵਾਲਾ ਦਿਸਾਗ ਹੈ, ਬੰਦਾ ਹੈ, ਤਰਕ  
ਦਾ ਜਿਹਦੇ ਵਿਚ ਕੁਛ ਅੰਸ ਹੈ, ਉਹ ਸੋਚ ਕੇ ਗੱਲ ਕਰੇਗਾ ਕਿ

ਜੇ ਵਾਹਿਗੁਰੂ ਹੀ ਹੈ ਫੇਰ ਇਹ ਚੀਜ਼ਾਂ ਕਿਥੋਂ ਆ ਗਈਆਂ,  
ਐਨੀਆਂ ਮਾੜੀਆਂ? ਮਹਾਰਾਜ ਕਹਿਣ ਲੱਗੇ ਜਦੋਂ ਪ੍ਰਮੇਸ਼ਰ ਨੇ ਇਕ  
ਤੋਂ ਅਨੇਕ ਰੂਪ ਧਰੇ, ਆਪ ਹੀ ਆਪਣੇ ਆਪ ਨੂੰ ਸਾਜਿਆ -  
ਨਿਰਕਾਰੁ ਆਕਾਰੁ ਹੋਇ  
ਏਕੰਕਾਰੁ ਅਪਾਰੁ ਸਦਾਇਆ।

ਭਾਈ ਗੁਰਦਾਸ ਜੀ, ਵਾਰ ੨੬/੨  
ਆਕਾਰ ਜਦੋਂ ਆਪ ਨੇ ਧਾਰਨ ਕਰਿਆ, ਵਾਹਿਗੁਰੂ ਜੀ ਨੇ  
ਏਕੰਕਾਰ ਦਾ ਨਾਮ ਰੱਖਿਆ -

ਏਕੰਕਾਰੁ ਸਬਦ ਧੁਨਿ ਓਅੰਕਾਰ ਅਕਾਰੁ ਬਣਾਇਆ।

ਭਾਈ ਗੁਰਦਾਸ ਜੀ, ਵਾਰ ੨੬/੨

ਸਬਦ ਧੁਨ ਹੋਈ ਉਸ ਦੇ ਨਾਲ ਬੇਅੰਤ ਆਕਾਰ ਬਣ  
ਗਏ-

ਕੀਤਾ ਪਸਾਉ ਏਕੋ ਕਵਾਉ ॥  
ਤਿਸ ਤੇ ਹੋਏ ਲਖ ਦਰੀਆਉ ॥

ਅੰਗ - ੩

ਇਹਦੇ ਵਿਚ ਜਿਥੇ ਬਾਕੀ ਚੀਜ਼ਾਂ ਪਾਈਆਂ, ਇਕ ਚੀਜ਼  
ਜਿਹਨੂੰ ਹਉਮੈ ਕਹਿੰਦੇ ਨੇ ਉਹ ਪਾ ਦਿਤੀ -

ਜਿਨਿ ਰਚਿ ਰਚਿਆ ਪੁਰਖਿ ਬਿਧਾਤੈ  
ਨਾਲੇ ਹਉਮੈ ਪਾਈ ॥

ਅੰਗ - ੯੯੯

ਜਨਮ ਮਰਣ ਉਸ ਹੀ ਕਉ ਹੈ ਰੇ  
ਓਹਾ ਆਵੈ ਜਾਈ ॥

ਜੰਮਦੀ ਕੀ ਹੈ ਹਉਮੈ ਤੇ ਮਰਦੀ ਵੀ ਹਉਮੈ ਹੈ। ਉਹੀ  
ਜਨਮ ਧਾਰਦੀ ਹੈ, ਉਹੀ ਮੁਕਤ ਹੁੰਦੀ ਹੈ। ਹਉਮੈ ਇਕ ਐਸੀ  
ਚੀਜ਼ ਹੈ, ਜੋ ਪ੍ਰਮੇਸ਼ਰ ਨੇ ਨਾਲ ਹੀ ਲਾ ਦਿਤੀ ਜਦ ਸੰਸਾਰ  
ਰਚਿਆ। ਹਉਮੈ ਹੀ ਜੰਮਦੀ ਹੈ, ਹਉਮੈ ਹੀ ਮਰਦੀ ਹੈ, ਓਹੀ  
ਆਉਂਦੀ ਹੈ, ਓਹੀ ਜਾਂਦੀ ਹੈ।

ਗੁਰੂ ਨਾਨਕ ਪਾਤਸ਼ਾਹ ਸਿੱਧਾਂ ਨਾਲ ਸੁਮੇਰ ਪਰਬਤ 'ਤੇ  
ਬਚਨ ਇਹ ਕਰ ਰਹੇ ਸੀ, ਕਿਉਂਕਿ ਉਹ ਸ਼ਾਖਸ਼ਾਤ ਨੂੰ ਮੰਨਦੇ  
ਸੀ, ਪਾਤੰਜਲ ਨੂੰ ਮੰਨਦੇ ਸੀ, ਨਿਆਏ ਸ਼ਾਸਤਰ ਨੂੰ ਮੰਨਦੇ ਸੀ,  
ਉਹਨਾਂ ਦੇ ਹਿਸਾਬ ਨਾਲ ਜੋ ਈਸ਼ਵਰ ਹੈ, ਵਾਹਿਗੁਰੂ ਹੈ, ਉਹ  
ਸੰਸਾਰ ਤੋਂ ਅਲੱਗ ਥਲੱਗ ਰਹਿੰਦਾ ਹੈ। ਇਹਦੇ ਦੁਖ ਸੁਖ ਦਾ  
ਇਹਨੂੰ ਕੋਈ ਲੇਪ ਨਹੀਂ ਹੈ। ਉਹ ਆਪ ਸਤਿ ਚਿਤ ਅਨੰਦ  
ਰਹਿੰਦਾ ਹੈ, ਸੰਸਾਰ ਦੁਖੀ ਹੁੰਦਾ ਹੈ ਕਿਉਂਕਿ ਕਰਮਾਂ ਦਾ ਬੰਨਿਆ  
ਹੋਇਆ ਸੰਸਾਰ ਦੁਖੀ ਹੋ ਜਾਇਆ ਕਰਦਾ ਹੈ ਤੇ ਕਰਮਾਂ ਤੋਂ  
ਫਰੀ ਕਰ ਲੈਣਾ ਆਪਣੇ ਆਪ ਨੂੰ ਅਸ਼ਟਾਂਗ ਯੋਗ ਦੇ ਨਾਲ,  
ਇਹਦੇ ਨਾਲ ਇਹ ਕਹਿੰਦੇ ਨੇ ਕਿ ਇਹ ਮੁਕਤ ਹੋ ਜਾਂਦਾ ਹੈ।  
ਗੁਰੂ ਮਹਾਰਾਜ ਏਸ ਮੁਕਤੀ ਨੂੰ ਤਾਂ ਨਹੀਂ ਮੰਨਦੇ, ਏਸ ਤੋਂ

ਅਗਲੀ ਮੁਕਤੀ ਨੂੰ ਮੰਨਦੇ ਨੇ। ਕਿਉਂਕਿ ਜੋ ਉਨ੍ਹਾਂ ਨੇ ਸਾਧਨ ਰੱਖੇ ਨੇ, ਸਮ ਦਾ, ਦਮ ਦਾ, ਆਸਣ ਹੈ, ਪ੍ਰਾਣਾਜਾਮ ਹੈ, ਪ੍ਰਤੀਹਾਰ ਹੈ, ਪੰਜ ਹੋ ਜਾਂਦੇ ਨੇ - ਧਾਰਨਾ, ਧਿਆਨ, ਸਮਾਧੀ, ਅਸ਼ਟਾਂਗ ਯੋਗ ਇਹਨੂੰ ਕਹਿੰਦੇ ਨੇ, ਅੱਠ ਹੋਇਆ ਕਰਦੇ ਨੇ, ਇਹਦੇ ਹਿਸਾਬ ਨਾਲ ਜੀਵ ਨੂੰ ਪ੍ਰਕ੍ਰਿਤੀ ਤੋਂ ਲੱਭੇ ਕਰਨਾ ਹੈ, ਬਸ ਫੇਰ ਉਹਨੂੰ ਕਹਿੰਦੇ ਨੇ ਮੁਕਤ ਹੋ ਜਾਣਾ। ਗੁਰਮਤਿ ਨਹੀਂ ਏਸ ਤਰ੍ਹਾਂ ਕਹਿੰਦੀ, ਗੁਰਮਤਿ ਕਹਿੰਦੀ ਹੈ ਕਿ ਜੀਵ ਨੂੰ ਪ੍ਰਮੇਸ਼ਰ ਦੇ ਵਿਚ ਰਲਉਣਾ ਹੈ, ਉਥੇ ਨਹੀਂ ਹੈ ਕਿ ਇਹਨੂੰ ਆਪਣੇ ਆਪ ਹੀ ਆਤਮ ਗਿਆਨ ਹੋ ਗਿਆ। ਆਤਮ ਗਿਆਨ ਤੋਂ ਅੱਗੇ ਬ੍ਰਹਮਗਿਆਨ ਹੋਇਆ ਕਰਦਾ ਹੈ।

**ਆਤਮਾ ਪਰਾਤਮਾ ਏਕੋ ਕਰੈ ॥**

**ਅੰਤਰ ਕੀ ਦੁਬਿਧਾ ਅੰਤਰਿ ਮਰੈ ॥ ਅੰਗ - ੬੬੧**

ਸੋ ਮਹਾਰਾਜ ਕਹਿਣ ਲੱਗੇ, ਗੋਰਖਨਾਥ! ਇਹ ਸੰਸਾਰ 'ਚ ਦੁਖ ਜੋ ਪੈਦਾ ਹੋਇਆ ਹੈ, ਪ੍ਰਮੇਸ਼ਰ ਨੇ ਨਹੀਂ ਕਰਿਆ, ਪ੍ਰਮੇਸ਼ਰ ਨੇ ਇਕ ਤੱਤ ਬਣਾਇਆ ਹੈ, ਜਿਹਨੂੰ ਹਉਮੈ ਤੱਤ ਕਹਿੰਦੇ ਨੇ,-

**ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ**

**ਕਿਤੁ ਕਿਤੁ ਦੁਖਿ ਬਿਨਸਿ ਜਾਈ ॥**

**ਹਉਮੈ ਵਿਚਿ ਜਗੁ ਉਪਜੈ ਪੁਰਖਾ**

**ਨਾਮਿ ਵਿਸਰਿਐ ਦੁਖੁ ਪਾਈ ॥ ਅੰਗ - ੬੬੬**

ਦੁਖ ਕਿਵੇਂ ਜਾਵੇ ਤੇ ਕਿਸ ਤਰੀਕੇ ਦੇ ਨਾਲ ਸੰਸਾਰ ਬਣ ਗਿਆ। ਕਿਉਂਕਿ ਇਕ ਵਾਹਿਗੁਰੂ ਜੋ ਸਾਰੇ ਹੀ ਹੈ ਤਾਂ ਉਹਦੇ ਵਿਚ ਅਗਿਆਨ ਤਾਂ ਆ ਨਹੀਂ ਨਾ ਸਕਦਾ। ਅਗਿਆਨ ਕਿਥੋਂ ਆ ਗਿਆ, ਮਹਾਰਾਜ ਕਹਿੰਦੇ, ਹਉਮੈ ਤੱਤ ਪੈ ਗਿਆ, ਪਰਦਾ ਪੈ ਗਿਆ, ਓਸ ਪਰਦੇ ਨੇ ਜਿਹੜੀ awareness ਬਾਕੀ ਦੀ ਆਈ, ਬ੍ਰਹਮਗਿਆਨ ਜਿਸਨੂੰ ਆਖਦੇ ਨੇ, ਬ੍ਰਹਮ ਦੀ awareness ਆਖਦੇ ਨੇ, ਉਥੋਂ ਜੀਵ ਭਾਵ ਦੀ awareness ਪੜਦੇ ਦੇ ਓਛੇ ਆ ਗਈ। ਜਿਵੇਂ ਸੂਰਜ ਹੁੰਦਾ ਹੈ, ਉਹਦੀਆਂ ਕਿਰਨਾਂ ਜਦ ਬੰਨ੍ਹ ਕੇ ਪਾਈਆਂ ਜਾਂਦੀਆਂ ਨੇ, ਪਾਣੀ ਵੀ ਗਰਮ ਕਰਦੇ ਹਾਂ, ਸਬਜ਼ੀਆਂ ਵੀ ਬਣਦੀਆਂ ਨੇ, ਉਹ ਸੂਰਜ ਦੀ ਸ਼ਕਤੀ ਨੂੰ ਸੀਸੇ ਨੇ ਬੰਨ੍ਹ ਲਿਆ। ਐਸੇ ਤਰ੍ਹਾਂ ਪ੍ਰਮੇਸ਼ਰ ਨੇ ਪ੍ਰਕ੍ਰਿਤੀ ਪੈਦਾ ਕਰ ਦਿਤੀ, ਪ੍ਰਕ੍ਰਿਤੀ ਦੇ ਉਤੇ ਜਦ ਇਹਦਾ ਪ੍ਰਕਾਸ਼ ਪਿਆ, ਇਹਦੇ ਵਿਚ awareness ਆ ਗਈ, ਇਹਦੇ ਵਿਚ ਇਕ ਸੁਰਤ ਹੋ ਗਈ ਸੌ ਦੀ, ਸੌ ਸਰੀਰ ਹਾਂ, ਮੇਰਾ ਨਾਉਂ ਫਲਾਣਾ ਹੈ, ਸੌ ਸੁਖੀ ਹਾਂ, ਸੌ ਦੁਖੀ ਹਾਂ, ਸੌ ਅਮੀਰ ਹਾਂ, ਸੌ ਗਰੀਬ ਹਾਂ, ਸੌ ਗੋਰਾ ਹਾਂ, ਸੌ ਪਤਲਾ ਹਾਂ। ਇਹਦੇ ਆਉਣ ਦੇ ਨਾਲ ਇਹ ਪ੍ਰਮੇਸ਼ਰ ਤੋਂ ਅੱਡ ਹੋ ਜਾਂਦਾ ਹੈ। ਕਿਸ ਤਰ੍ਹਾਂ ਅੱਡ ਹੋ ਜਾਂਦਾ ਹੈ, ਜਿਵੇਂ ਦਰਿਆ ਉਛਲੇ ਤੇ ਛੋਟੇ-ਛੋਟੇ ਟੋਭਿਆਂ ਦੇ ਵਿਚ ਨਿੱਕੀਆਂ-ਨਿੱਕੀਆਂ ਛਪੜੀਆਂ ਦੇ ਵਿਚ ਪਾਣੀ ਚਲਿਆ ਜਾਵੇ, ਪਾਣੀ ਓਹੀ ਹੈ ਦਰਿਆ ਦਾ ਹੀ, ਨਿਰਮਲ ਜਲ ਹੈ ਗੰਗਾ ਦਾ, ਲੇਕਿਨ ਉਛਲ ਕੇ ਜਦ ਇਹ ਵਖਰਾ ਹੋ ਜਾਂਦਾ ਹੈ ਤਾਂ ਇਹਦੇ ਵਿਚ ਫੇਰ ਕਿਰਮ ਪੈ ਜਾਂਦੇ ਨੇ, ਬਦਬੂ ਛੱਡ ਜਾਂਦਾ ਹੈ, ਪਸੂ ਆ ਕੇ ਇਹਦੇ ਵਿਚ ਇਹਨੂੰ ਗੰਦਾ ਕਰ ਜਾਂਦੇ ਨੇ, ਕਿਰਮ ਪੈ

ਜਾਂਦੇ ਨੇ, ਪਾਣੀ ਓਹੀ ਹੈ, ਇਹੀ ਪਾਣੀ ਜੇ ਦਰਿਆ ਦੇ ਨਾਲ ਫੇਰ ਮੁੜ ਕੇ ਸੋਮੇ ਨਾਲ ਮਿਲ ਜਾਵੇ ਤਾਂ ਇਹਦੇ ਵਿਚ ਪਵਿਤਰਤਾ ਫੇਰ ਆ ਜਾਂਦੀ ਹੈ, ਸਿਥਲ ਰੌ ਟੁਟ ਜਾਂਦੀ ਹੈ, conection ਟੁਟਣ ਦੇ ਨਾਲ ਇਹ ਚੀਜ਼ ਗਲ ਜਾਂਦੀ ਹੈ, ਇਸੇ ਤਰ੍ਹਾਂ ਪ੍ਰਕ੍ਰਿਤੀ ਦੇ ਉਤੇ ਜਿਹੜਾ ਪ੍ਰਭਾਵ ਪੈਂਦਾ ਹੈ, ਪ੍ਰਤੀਬਿੰਬ ਪੈਂਦਾ ਹੈ ਉਹਦੇ ਨਾਲ ਇਹ ਜੀਵ ਬਣ ਕੇ ਅਗਿਆਨ ਵਿਚ ਆ ਗਿਆ। ਅਗਿਆਨੀ ਜੀਵ ਫੇਰ ਭਟਕਦੇ ਫਿਰਦੇ ਨੇ, ਜੰਮੀ ਜਾਂਦੇ ਨੇ, ਮਰੀ ਜਾਂਦੇ ਨੇ, ਐਹ ਜੂਨੀ ਚਲੇ ਗਏ, ਔਹ ਜੂਨੀ 'ਚ ਚਲੇ ਗਏ, ਇਹ ਕੋਈ imager ਬਾਤਾਂ ਨਹੀਂ ਕਿ ਮੈਂ ਐਵੇਂ ਕਹੀ ਜਾਂਦਾ ਹਾਂ, ਐਸੀਆਂ ਬਾਤਾਂ ਸੰਸਾਰ ਦੇ ਅੰਦਰ ਚਲ ਰਹੀਆਂ ਨੇ। ਮੈਨੂੰ ਇਕ ਦਿਨ ਇਕ ਪ੍ਰੇਮੀ ਨੇ ਦਸਿਆ ਸੰਗਤ 'ਚ ਆਉਂਦੇ ਨੇ, ਟਰਾਂਸਪੋਰਟਰ ਨੇ ਕਿ ਸਾਡੇ ਪਿੰਡ ਦੇ ਕੋਲ ਇਕ ਬੱਚਾ ਪਤਦਾ ਸੀ, ਉਹ ਜਦ ਰੋਣੀ ਆਇਆ, ਸਾਡੇ ਪਿੰਡਾਂ ਕੋਲ ਹੈ ਪਿੰਡ ਰੋਣੀ। ਸਕੂਲ ਹੈ ਉਥੇ ਹਾਈ ਸਕੂਲ ਤੇ ਉਥੇ ਖੇਲ੍ਹਾਂ ਹੋ ਰਹੀਆਂ ਨੇ, ਤਾਂ ਉਹ ਕਹਿਣ ਲੱਗਿਆ ਮਾਸਟਰ ਜੀ ਜੇ ਮੈਨੂੰ ਆਗਿਆ ਹੋਵੇ ਮੈਂ ਆਪਣੇ ਇਲਕੇ ਵਿਚ ਆ ਗਿਆ ਹਾਂ, ਤੇ ਮੈਂ ਆਪਣੇ ਮਾਂ ਬਾਪ ਨੂੰ ਮਿਲ ਆਵਾਂ। ਉਹ ਕਹਿੰਦਾ ਓ ਕਾਕਾ! ਤੇਰਾ ਇਲਾਕਾ ਇਥੇ ਕਿਥੇ ਹੈ, ਤੇਰਾ ਤਾਂ ਇਲਾਕਾ ਢੂਰ ਹੈ, ਇਹ ਤੇਰਾ ਇਲਾਕਾ ਨਹੀਂ ਹੈ। ਕਹਿਣ ਲੱਗਿਆ ਜੀ ਨਹੀਂ ਮੇਰਾ ਇਲਾਕਾ ਇਹੀ ਹੈ। ਉਹ ਇਲਾਕਾ ਮੇਰਾ ਨਹੀਂ ਹੈ। ਇਥੇ ਮੇਰੇ ਮਾਂ ਬਾਪ ਨੇ, ਅੱਠਵੀਂ ਜਮਾਤ ਦਾ ਵਿਦਿਆਰਥੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਦਿਲਚਸਪੀ ਪੈਦਾ ਹੋ ਗਈ, ਕਹਿੰਦੇ ਚਲੋ ਇਹਦਾ ਪਿੰਡ ਕਿਹੜਾ ਢੂਰ ਹੈ ਆਪਾਂ ਪੁਛ ਆਉਂਦੇ ਹਾਂ। ਇਹਨੂੰ ਮੂਹਰੇ ਕਰ ਲੈਂਦੇ ਹਾਂ, ਆਪਣੇ ਘਰ ਲੈ ਕੇ ਜਾਏਗਾ ਹੀ। ਬੱਚੇ ਨੂੰ ਅੱਗੇ ਕਰ ਲਿਆ ਤੇ ਜਦੋਂ ਉਥੇ ਚਲੇ ਗਏ, ਕਹਿੰਦੇ ਘਰ ਪਤਾ ਹੈ ਤੈਨੂੰ, ਕਹਿੰਦਾ ਹਾਂ ਜੀ। ਗਲੀ ਵਿਚ ਤੁਰਿਆ ਜਾਂਦਾ ਹੈ ਕਹਿੰਦਾ ਮਾਸੀ ਕੀ ਹਾਲ ਹੈ? ਤਕੜੀ ਹੈਂ ਹਾਕ ਮਾਰੀ। ਕਹਿੰਦਾ ਇਹ ਮੇਰੀ ਮਾਸੀ ਦਾ ਘਰ ਹੈ। ਉਹ ਸਾਰੇ ਹੈਰਾਨ ਕਿ ਇਹ ਮੁੰਡਾ ਜਿਹਾ ਨਾ ਕਦੇ ਦੇਖਿਆ ਹੈ ਇਥੇ, ਇਹ ਮਾਸੀ ਕਹਿੰਦਾ ਹੈ। ਅੱਗੇ ਆਪਣੇ ਘਰ ਚਲਿਆ ਗਿਆ, ਉਥੇ ਗਿਆ ਹੋਇਆ ਐਉਂ ਚਲਿਆ ਗਿਆ ਜਿਵੇਂ ਪਹਿਲਾਂ ਤੋਂ ਹੀ ਆਉਂਦਾ ਹੈ। ਮਾਂ ਨੂੰ ਮਿਲਿਆ ਉਹ ਹੈਰਾਨ ਕਿ ਇਹ ਬੱਚਾ ਕੌਣ ਹੈ। ਕਹਿੰਦਾ ਮੈਨੂੰ ਮਾਤਾ ਪਛਾਣਿਆ ਨਹੀਂ ਮੈਂ ਫਲਾਣਾ ਸਿੰਘ ਹਾਂ, ਜਦੋਂ ਉਸ ਨੇ ਉਹਦੇ ਲੜਕੇ ਦਾ ਨਾਉਂ ਲਿਆ ਉਹ ਚੁਕੰਨੀ ਹੋ ਗਈ, ਕਹਿਣ ਲੱਗੀ ਹੈਂ ਕਾਕਾ! ਉਹਨੂੰ ਤਾਂ ਬੜੀ ਫੇਰ ਹੋ ਗਈ ਮਰ ਗਿਆ। ਕਹਿੰਦਾ ਮੈਂ ਹੀ ਹਾਂ ਉਹ। ਮੇਰੀਆਂ ਕਿਤਾਬਾਂ ਕਿਥੇ ਰੱਖੀਆਂ ਨੇ? ਇੰਜਨੀਅਰ ਸੀਗਾ ਉਹ, ਇੰਜਨੀਅਰੀ ਕਰਕੇ ਚੰਗੇ ਨੰਬਰ ਲੈ ਕੇ ਪਾਸ ਹੋਇਆ ਸੀ। ਕਹਿੰਦਾ ਮੇਰੀਆਂ ਕਿਤਾਬਾਂ ਤਾਂ ਨਹੀਂ ਸੁੱਟ ਦਿਤੀਆਂ, ਕਹਿੰਦੀ ਨਾ ਬੇਟਾ, ਉਹ ਤਾਂ ਪਈਆਂ ਨੇ, ਪਹਿਲੇ ਬੱਚੇ ਦਾ ਨਾਉਂ ਲੈਂਦੀ ਹੈ ਇਹਦੇ ਉਤੇ ਨਹੀਂ ਇਹਨੂੰ ਯਕੀਨ ਆਉਂਦਾ। ਉਸ ਤੋਂ ਬਾਅਦ ਬਾਹਰ ਚਲਿਆ ਗਿਆ, ਕਹਿੰਦਾ ਆਪਣੇ ਖੇਤ ਦੇ ਵਿਚ ਟਿੱਬਾ ਹੁੰਦਾ ਸੀ ਉਹ ਕਿਥੇ ਚਲਿਆ ਗਿਆ? ਕਹਿੰਦੇ ਕਰਾਹ ਲਿਆ, ਟਿਊਬਵੈਲ ਲਾਲਏ, ਟਿਬੇ ਖਤਮ ਹੋ ਗਏ। ਕਹਿੰਦਾ ਬਹੁਤ ਸਾਰੀ ਜ਼ਮੀਨ ਬਣ

ਗਈ, ਰਾਹ ਵੀ ਬਦਲ ਗਏ ਸਾਰੇ। ਇਸ ਤਰ੍ਹਾਂ ਦੀਆ ਗੱਲਾਂ ਕਰਦਾ ਰਿਹਾ, ਪਿਤਾ ਵੀ ਆ ਗਿਆ, ਉਹਨੇ ਪਛਾਣ ਲਿਆ ਕਿ ਪਿਤਾ ਜੀ ਆ ਗਏ, ਫੇਰ ਉਹਨੇ ਦਸਿਆ ਕਿ ਆਹ ਕਿਤਾਬਾਂ ਵੀ ਮੇਰੀਆਂ ਨੇ, ਆਹ ਕਪੜੇ ਵੀ ਮੇਰੇ ਨੇ ਤੇ ਮੈਂ ਖੱਨੇ ਨੂੰ ਜਾਂਦਾ ਸੀ, ਇਥੇ ਲੰਘੇ ਜਾਂਦੇ ਅਸੀਂ ਮੇਰੇ ਨਾਲ ਸੀ ਭਣੋਈਆ, ਉਹਨੇ ਸ਼ਰਾਬ ਬਹੁਤੀ ਪੀਤੀ ਹੋਈ ਸੀ, ਈਸਤੂ ਕੋਲ ਜਾ ਕੇ ਅਸੀਂ ਖੱਡੇ ਵਿਚ ਗਿਰ ਗਏ ਤੇ ਅਸੀਂ ਦੋਵੇਂ ਮਰ ਗਏ। ਮੇਰਾ ਜਨਮ ਇਸ ਪਿੰਡ ਵਿਚ ਹੋ ਗਿਆ। ਹੁਣ ਮੇਰਾ ਪਿੰਡ ਇਹ ਸੀ, ਕਾਫੀ ਲੰਮੀ ਚੌੜੀ ਗੱਲ ਹੋ ਗਈ, ਮਾਸਟਰ ਲੈ ਗਏ। ਕਹਿਣ ਲੱਗੇ ਕਿ ਤੁਹਾਡੇ ਘਰ ਦੇ ਜਿਹੜੇ ਨੇ ਉਹ ਗੱਲ ਕਰਨ, ਸਾਡੇ ਕਹਿਣ ਤੇ ਨਾ ਗੱਲ ਕਰੋ। ਉਹ ਵੀ ਕਾਫੀ ਕਰਨ ਕਿ ਇਹ ਤਾਂ ਸਾਡਾ ਬੱਚਾ ਹੈ ਸਾਡੇ ਕੋਲ ਰਹਿਣ ਦਿਓ। ਉਹਦੇ ਮਾਂ ਬਾਪ ਕਹਿਣ ਸਾਡਾ ਬੱਚਾ ਹੈ। ਉਹ ਕਰੇ ਕਿ ਮੈਂ ਤਾਂ ਇਨ੍ਹਾਂ ਦਾ ਹਾਂ ਜਿਥੇ ਮੇਰਾ ਪਹਿਲਾਂ ਜਨਮ ਹੋਇਆ ਸੀ। ਅਖੀਰ ਇਹ ਹੋਇਆ ਕਿ ਛੁਟੀਆਂ ਤਾਂ ਤੂੰ ਐਥੇ ਕਟਿਆ ਕਰ। ਪੜ੍ਹਿਆ ਕਰ ਓਥੇ ਜੋ ਇਸ ਜਨਮ ਦੇ ਤੇਰੇ ਮਾਂ ਬਾਪ ਨੇ।

ਕਿਤੇ-ਕਿਤੇ ਐਸੀਆਂ ਬੇਅੰਤ ਗੱਲਾਂ ਨੇ ਸੰਸਾਰ ਦੇ ਅੰਦਰ, ਜਿਥੋਂ ਇਹ ਪਤਾ ਲਗ ਜਾਂਦਾ ਹੈ ਕਿ ਜੀਵ ਜਿਹੜਾ ਹੈ, ਇਹ ਭਟਕਦਾ ਫਿਰਦਾ ਹੈ -

**ਪੰਖੀ ਬਿਰਖ ਸੁਹਾਵੜੇ ਉਡਹਿ ਚਹੁ ਦਿਸਿ ਜਾਹਿ ॥  
ਜੇਤਾ ਉਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ॥**  
ਅੰਗ - ੯੯

ਜਿੰਨੀਆਂ ਉਡਾਰੀਆਂ ਮਾਰਦਾ ਹੈ ਓਨਾਂ ਹੀ ਦੁਖੀ ਹੁੰਦਾ ਹੈ, ਇਹਦਾ ਦੁਖ ਤਾਂ ਖਤਮ ਹੁੰਦਾ ਹੈ ਜੇ ਇਹਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇ, ਗਿਆਨ ਤੋਂ ਬਹੁਰ ਨਹੀਂ ਇਹਦਾ ਖਹਿੜਾ ਛੁਟਣਾ, ਇਹ ਜੰਮਦਾ ਮਰਦਾ ਰਹੇਗਾ। ਮਹਾਰਾਜ ਕਹਿਣ ਲੱਗੇ ਗੋਰਖਨਾਥ! ਇਹ ਸਾਰਾ ਕੌਤਕ ਜੋ ਸੰਸਾਰ 'ਚ ਹੋ ਰਿਹਾ ਹੈ, ਇਹ ਹਉਮੈ ਤੱਤ ਨੇ ਕੀਤਾ ਹੋਇਆ ਹੈ, ਹਉਮੈ ਤੱਤ ਨੇ ਪ੍ਰਮੇਸ਼ਰ ਨੂੰ ਜੀਵ ਬਣਾਇਆ ਹੋਇਆ ਹੈ, ਹਉਮੈ ਤੱਤ ਨੇ ਇਕ ਦੂਜੇ ਦੇ ਖਿਲਾਫ਼ ਨਫਰਤ ਪੈਦਾ ਕਰੀ ਹੋਈ ਹੈ, ਮਿਤਰਤਾ ਪੈਦਾ ਕਰੀ ਹੋਈ ਹੈ, ਖੇਡ ਸਾਰੀ ਹਉਮੈ ਦੀ ਹੋ ਰਹੀ ਹੈ।

**ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ  
ਕਿਤੁ ਕਿਤੁ ਦੁਖਿ ਬਿਨਸਿ ਜਾਈ ॥** ਅੰਗ - ੯੯੯

ਮਹਾਰਾਜ ਕਹਿੰਦੇ -

**ਹਉਮੈ ਵਿਚਿ ਜਗੁ ਉਪਜੈ ਪੁਰਖਾ  
ਨਾਮਿ ਵਿਸਰਿਐ ਦੁਖ ਪਾਈ ॥** ਅੰਗ - ੯੯੯

ਜਦੋਂ ਨਾਮ ਯਾਦ ਆ ਜਾਏਗਾ, ਦੁਖਾਂ ਦਾ ਖਾਤਮਾ ਹੋ ਜਾਏਗਾ, ਕਿਉਂਕਿ ਹਉਮੈ ਤੇ ਨਾਮ ਦਾ ਵਿਰੋਧ ਹੈ, ਦੋਵੇਂ ਇਕ ਥਾਂ ਰਿਹਾ ਨਹੀਂ ਕਰਦੇ, ਐਸਾ ਫੁਰਮਾਨ ਕਰਦੇ ਨੇ -

ਧਰਨਾ - ਹਉਮੈ ਤੇ ਨਾਮ ਦਾ ਰਹਿੰਦਾ ਵਿਰੋਧ ਸਦ ਹੀ।

**ਹਉਮੈ ਨਵੈ ਨਾਲਿ ਵਿਰੋਧੁ ਹੈ  
ਦੁਇ ਨ ਵਸਹਿ ਇਕ ਨਾਇ ॥** ਅੰਗ - ੯੯੦

ਇਹੋ ਜਿਹੀ ਚੀਜ਼ ਹੈ ਕਿ ਹਉਮੈ ਤੇ ਨਾਮ ਦੋਵੇਂ ਇਕੱਠੇ ਨਹੀਂ ਰਹਿੰਦੇ। ਸੋ ਮਹਾਰਾਜ ਕਹਿੰਦੇ ਗੋਰਖਨਾਥ! ਜਿੰਨਾ ਚਿਰ ਹਉਮੈ ਹੈ, ਓਨਾ ਚਿਰ ਆਦਮੀ ਦੁਖੀ ਹੈ -

**ਜੇਤਾ ਉਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ॥**  
ਅੰਗ - ੯੯

ਓਨਾ ਚਿਰ ਇਹਦਾ ਵਿਰਲਾਪ ਨਹੀਂ ਮੁਕਦਾ, ਇਸ ਕਰਕੇ ਜੇ ਨਾਮ ਆ ਜਾਵੇ ਤਾਂ ਇਹ ਪਰਮ ਸੁਖੀ ਹੈ, ਕਿਉਂਕਿ ਦੋਹਾਂ ਦਾ ਵਿਰੋਧ ਹੈ, ਜਾਂ ਹਉਮੈ ਰਹੇਗੀ ਜਾਂ ਨਾਮ। ਨਾਮ ਜਿਸ ਵਕਤ ਪ੍ਰਗਟ ਹੋ ਜਾਂਦਾ ਹੈ ਉਸ ਵੇਲੇ ਆਹੀ ਸੰਸਾਰ ਬਦਲ ਕੇ ਵਾਹਿਗੁਰੂ ਦਾ ਸਰੂਪ ਨਜ਼ਰ ਆਉਣ ਲਗ ਜਾਂਦਾ ਹੈ। ਜਦ ਹਉਮੈ ਦਾ ਜ਼ੋਰ ਹੁੰਦਾ ਹੈ ਉਸ ਵੇਲੇ ਆਹੀ ਵਾਹਿਗੁਰੂ ਜਿਹਨੂੰ ਕਹਿੰਦੇ ਨੇ ਸਾਰੇ ਪਰੀਪੂਰਨ, ਘਟ-ਘਟ ਦੇ ਵਿਚ ਵਿਆਪਕ, ਸਾਰੇ ਰੂਪ ਉਸ ਦੇ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਵਖਰੇ-ਵਖਰੇ ਜਾਨਣਾ ਸੁਰੂ ਕਰ ਦਿੰਦਾ ਹੈ ਤੇ ਸੈਂ ਅਤੇ ਤੂੰ ਇਹਦੇ ਵਿਚ ਪੈਦਾ ਹੋ ਜਾਂਦੇ ਨੇ। ਸੋ ਇਹ ਵਿਰੋਧ ਹੈ ਪੱਕਾ, ਜਾਂ ਹਉਮੈ ਰਹੇਗੀ ਜਾਂ ਨਾਮ ਰਹੇਗਾ।

**ਹਉਮੈ ਵਿਚਿ ਸੇਵਾ ਨ ਹੋਵਈ  
ਤਾ ਮਨੁ ਬਿਰਥਾ ਜਾਇ ॥ ੧ ॥**  
ਹਰਿ ਚੇਤਿ ਮਨ ਮੇਰੇ  
ਤੂ ਗੁਰ ਕਾ ਸਬਦੁ ਕਮਾਇ ॥  
ਹੁਕਮੁ ਮੰਨਿ ਤਾ ਹਰਿ ਮਿਲੈ  
ਤਾ ਵਿਚਹੁ ਹਉਮੈ ਜਾਇ ॥ ਅੰਗ - ੯੯੦

ਜਿੰਨੀ ਦੇਰ ਤਕ ਹੁਕਮ ਦੇ ਵਿਚ ਇਹਦਾ ਵਿਸਵਾਸ ਨਹੀਂ ਆਉਂਦਾ, ਓਨੀ ਦੇਰ ਤਕ ਹਉਮੈ ਨਹੀਂ ਜਾਇਆ ਕਰਦੀ। ਜਦੋਂ ਹੁਕਮ ਮੰਨ ਲੈਂਦਾ ਹੈ ਪਹਿਲਾ ਹੀ ਸਬਕ ਜੋ ਸਾਨੂੰ ਗੁਰੂ ਮਹਾਰਾਜ ਨੇ ਦਿਤਾ ਹੈ, ਧਿਆਨ ਨਾਲ ਪੜ੍ਹੋ, ਮਹਾਰਾਜ ਦਾ ਫੁਰਮਾਨ ਹੈ ਕਿ ਭਾਈ ਪ੍ਰੇਮੀਓ, ਜਪੁਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ, ਪਹਿਲੀ ਲਾਈਨ ਜੋ ਸਾਨੂੰ ਦਿਤੀ ਹੈ, ਸਾਡਾ ਜੋ ਸਿਧਾਂਤ ਹੈ, ਉਹ ਪਹਿਲੀ ਲਾਈਨ ਵਿਚੋਂ ਸੁਰੂ ਹੋ ਜਾਇਆ ਕਰਦਾ ਹੈ, ਜਪੁਜੀ ਸਾਹਿਬ ਸਿਧਾਂਤ ਨੇ ਸਾਰੇ। ਇਹਦੇ ਵਿਚ ਆਉਂਦਾ ਹੈ -

**ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥**  
ਅੰਗ - ੧

ਤੇ ਨਾ ਤਾਂ ਕਿਤਾਬਾਂ ਪੜ੍ਹੀਆ ਤੇ, ਨਾ ਇਹ ਸੋਚ-ਸੋਚ ਕੇ, ਇਹ ਸੋਚਣ ਦੇ ਨਾਲ realization ਨਹੀਂ ਹੁੰਦੀ ਹੈ, ਜਿੰਨਾਂ ਜੀਅ ਕਰਦਾ ਹੈ ਕਿਤਾਬਾਂ ਪੜ੍ਹੁ ਲਓ, ਜਿੰਨਾਂ ਜੀਅ ਕਰਦਾ ਹੈ ਚਰਚਾ ਕਰੀ ਜਾਓ, ਨਾ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਹੁੰਦੀ। ਤੇ ਫੇਰ ਹੋਵੇ ਕਿਵੇਂ? ਨਾ ਤਾਂ ਸਿਆਣਪਾਂ ਚਲਦੀਆਂ ਨੇ -

**ਸਹਸ ਸਿਆਣਪਾ ਲਖ ਹੋਹਿ  
ਤ ਇਕ ਨ ਚਲੈ ਨਾਲਿ ॥** ਅੰਗ - ੧

ਨਾ ਇਹਦੇ ਵਿਚ ਕੋਈ ਸਾਧਨ ਹੈ, ਕਿ ਜੋਰ ਨਾਲ ਸਾਧਨ ਕਰ ਲਓ ਤੇ ਉਹਦੇ ਨਾਲ ਹਉਮੈ ਢੂਰ ਕਰ ਲਵਾਂਗੇ।

**ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ ॥**  
ਅੰਗ - ੧

ਫੇਰ ਕਿਹੜਾ ਰਸਤਾ ਹੈ ਜਿਸ ਨਾਲ ਆਸੀਂ ਸਚਿਆਰ ਬਣ ਸਕੀਏ, ਤੇ ਕੁੜੀ ਦੀ ਕੰਪ ਟੁੱਟ ਜਾਵੇ, ਆਪ ਫੁਰਮਾਊਂਦੇ ਨੇ ਕਿ-  
**ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥**  
ਅੰਗ - ੧

ਹੁਕਮ ਤੇ ਰਜਾ ਦੀ ਜਿਹਦੇ ਵਿਚ ਸਮਝ ਆ ਗਈ, ਉਹ ਇਸ ਸੰਸਾਰ ਤੋਂ ਛੁਟ ਜਾਇਆ ਕਰਦਾ ਹੈ। ਉਹਨੂੰ ਉਹ ਬੁਧੀ ਪ੍ਰਾਪਤ ਹੋ ਜਾਂਦੀ ਹੈ, ਜਿਹਦੇ ਨਾਲ ਦੁਬਾਰਾ ਜਨਮ 'ਚ ਨਹੀਂ ਆਇਆ ਕਰਦਾ। ਕਿਉਂਕਿ ਹਉਮੈ ਗੁਬਾਰ ਹੈ -

**ਹਉਮੈ ਸਭ ਸਰੀਰੁ ਹੈ ਹਉਮੈ ਉਪਤਿ ਹੋਇ ॥**  
ਅੰਗ - ੫੯੦

ਹਉਮੈ ਵੱਡਾ ਗੁਬਾਰ ਹੈ, ਹਨੂਰ ਗੁਬਾਰ ਜਿਸ ਵਿਚ ਕੁਛ ਨਹੀਂ ਸੁਝਦਾ -

**ਹਉਮੈ ਵੱਡਾ ਗੁਬਾਰੁ ਹੈ**  
**ਹਉਮੈ ਵਿਚਿ ਬੁਝਿ ਨ ਸਕੈ ਕੋਇ॥** ਅੰਗ - ੫੯੦

ਤੇ ਨਾ ਜਿੰਨਾਂ ਚਿਰ ਹਉਮੈ ਹੈ ਓਨਾਂ ਚਿਰ ਬੁਝਦਾ ਹੈ, ਹੁਣ ਸਾਨੂੰ ਐਉਂ ਨਹੀਂ ਪਤਾ ਲਗਦਾ ਕਿ ਹਉਮੈ ਜਾਂਦੀ ਹੈ ਤਾਂ ਕੀ ਹੁੰਦਾ ਹੈ, ਹਉਮੈ ਆਉਂਦੀ ਹੈ ਤਾਂ ਕੀ ਹੁੰਦਾ ਹੈ। ਜਿੰਨਾਂ ਚਿਰ ਤਾਂ ਸਾਡੇ ਵਿਚ ਮੈਂ ਤੇ ਮੇਰੀ ਰਹਿੰਦੀ ਹੈ, ਓਨਾਂ ਚਿਰ ਤਾਂ ਹਉਮੈ ਰਹਿੰਦੀ ਹੈ ਜਦ ਸੈਂ ਤੇ ਮੇਰੀ ਮਿਟ ਜਾਏ, ਫੇਰ ਉਸ ਵੇਲੇ ਹਉਮੈ ਦਾ ਨਾਸ਼ ਹੋ ਜਾਂਦਾ ਹੈ ਫੇਰ ਸਰੀਰ ਹੁਕਮ 'ਚ ਕੰਮ ਕਰਦਾ ਹੈ-

**ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ ॥**  
**ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥**  
ਅੰਗ - ੧

ਸੋ ਇਹ ਗੁਬਾਰ ਹੈ, ਬਗੈਰ ਹਨੂਰੀ ਤੋਂ ਹਨੂਰੀ ਆਈ ਹੋਈ ਹੈ, ਹਨੂਰ ਗੁਬਾਰ ਕਿਤਾਬਾਂ ਪੜ੍ਹੀਆਂ ਤੇ ਜਾਂਦਾ ਹੀ ਨਹੀਂ।

**ਹਉਮੈ ਵਿਚਿ ਭਗਤਿ ਨ ਹੋਵਈ**  
**ਹੁਕਮੁ ਨ ਬੁਝਿਆ ਜਾਇ ॥** ਅੰਗ - ੫੯੦

ਜਿਹੜਾ ਹੁਕਮ ਹੈ ਉਹ ਵੀ ਬੁਝ ਨਹੀਂ ਹੁੰਦਾ -

**ਹਉਮੈ ਵਿਚਿ ਜੀਉ ਬੰਧੁ ਹੈ**  
**ਨਾਮੁ ਨ ਵਸੈ ਮਨਿ ਆਇ ॥** ਅੰਗ - ੫੯੦

ਜਿੰਨਾ ਚਿਰ ਹਉਮੈ ਹੈ ਓਨੀ ਦੇਰ ਤਕ ਇਹ ਜੰਮਦਾ ਰਹੇਗਾ, ਮਰਦਾ ਰਹੇਗਾ। ਕਰਮਾਂ ਦਾ ਫਲ ਭੋਗਦਾ ਰਹੇਗਾ, ਨਾਮ ਨਹੀਂ ਵਸਣਾ ਮਨ 'ਚ।

**ਨਾਨਕ ਸਤਗੁਰਿ ਮਿਲਿਐ ਹਉਮੈ ਗਈ**  
**ਤਾ ਸਚੁ ਵਸਿਆ ਮਨਿ ਆਇ ॥**  
**ਸਚੁ ਕਮਾਵੈ ਸਚਿ ਰਹੈ ਸਚੇ ਸੋਵਿ ਸਮਾਇ ॥**  
ਅੰਗ - ੫੯੦

ਜਦੋਂ ਹਉਮੈ ਚਲੀ ਗਈ ਫੇਰ ਸੱਚ ਦਾ ਵਾਸਾ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਇਹ ਸਾਰਾ ਸੰਸਾਰ ਜੋ ਹੈ ਇਹ ਹਉਮੈ ਦੇ ਬੰਧਨ 'ਚ ਪਿਆ ਹੋਇਆ, ਆਪਣਾ ਸਫਰ ਮੁਕਾ ਰਿਹਾ ਹੈ। ਇਹਦੇ ਵਿਚ ਦੁਖੀ ਹੋ ਰਿਹਾ ਹੈ, ਸੁਖੀ ਹੋ ਰਿਹਾ ਹੈ, ਪ੍ਰਮੇਸ਼ਰ ਤੋਂ ਧਿਆਨ ਇਹਦਾ ਉਠਿਆ ਹੋਇਆ ਹੈ, ਪ੍ਰਮੇਸ਼ਰ ਨੂੰ ਉਪਰਾ ਜਾਣਦਾ ਹੈ -

**ਸੰਗ ਸਹਾਈ ਸੁ ਆਵੈ ਨ ਚੀਤਿ ॥**  
**ਜੋ ਬੈਰਾਈ ਤਾ ਸਿਉ ਪ੍ਰੀਤਿ ॥** ਅੰਗ - ੨੬੭

ਜਿਹੜੀਆਂ ਚੀਜ਼ਾਂ ਸਾਨੂੰ ਸੁਟਣ ਵਾਲੀਆ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਨਿੰਦਿਆ, ਚੁਗਲੀ, ਵਖੀਲੀ, ਆਸਾ, ਅੰਦੇਸਾ ਜਿਹੜੀਆਂ ਹਰ ਵਕਤ ਸਾਡੇ ਮਨ ਵਿਚ ਚਲਦੀਆਂ ਰਹਿੰਦੀਆਂ ਨੇ, ਸਾਰੀਆਂ ਚੀਜ਼ਾਂ ਸਾਨੂੰ ਬੰਨ੍ਹਣ ਵਾਲੀਆਂ ਨੇ ਸਾਨੂੰ। ਇਨ੍ਹਾਂ ਦੀ ਉਪਜ ਜੋ ਹੈ ਧਨ ਹੈ, ਲੋਕਾਂ 'ਚ ਵਾਕਫੀ ਹੈ, ਇਹ ਵੀ ਸਾਰੀਆ ਚੀਜ਼ਾਂ ਬੰਨ੍ਹ ਦਿਆ ਕਰਦੀਆਂ ਨੇ।

**ਹਉਮੈ ਵਿਚਿ ਜੀਉ ਬੰਧੁ ਹੈ**  
**ਨਾਮੁ ਨ ਵਸੈ ਮਨਿ ਆਇ ॥** ਅੰਗ - ੫੯੦

ਸੋ ਜਿਹੜੇ ਸੱਚ ਦੇ ਨਾਲ ਜੁੜਦੇ ਨੇ, ਪ੍ਰਮੇਸ਼ਰ ਦੀ ਸ਼ਰਨ ਵਿਚ ਆ ਜਾਂਦੇ ਨੇ, ਉਨ੍ਹਾਂ ਦੇ ਬਾਰੇ ਮਹਾਰਾਜ ਨੇ ਫੁਰਮਾਨ ਕੀਤਾ ਹੈ ਕਿ ਪ੍ਰਮੇਸ਼ਰ enactive ਨਹੀਂ ਹੈਗਾ, ਕਿ ਚੁਪ ਕਰਿਆ, ਜੀਰੋ ਹੈ, ਨਾ ਕਿਸੇ ਦੀ ਸੁਣਦਾ ਹੈ ਨਾ ਕਿਸੇ ਦੀ ਬੁਝਦਾ ਹੈ, ਪਦੇ ਰੋਈ ਜਾਓ, ਕੁਰਲਾਈ ਜਾਓ, ਫੇਰ ਤਾਂ ਉਹਨੂੰ ਮੰਨਣ ਦਾ ਹੀ ਕੀ ਫਾਇਦਾ ਜੇ ਉਹ ਸਾਡੇ ਵਲ attraction ਹੀ ਨਹੀਂ ਦਿੰਦਾ, ਮਹਾਰਾਜ ਕਹਿੰਦੇ ਧਿਆਰਿਓ ਜਦ ਤੁਸੀਂ ਉਹਦੇ ਵਲ ਨੂੰ ਜਾਓਗੇ ਨਾ -

ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ,  
ਸਤਿਗੁਰੁ ਕੋਟਿ ਪੈਂਡਾ ਆਗੈ ਹੋਇ ਲੇਤ ਹੈ।  
ਕਬਿੱਤ, ਭਾਈ ਗੁਰਦਾਸ ਜੀ

ਜਿਉਂ ਜਿਉਂ ਅਸੀਂ ਵਧਾਂਗੇ ਉਹ ਵੀ ਸਾਡੇ ਵਲ ਨੂੰ ਵਧਦਾ ਹੈ, ਸਾਡਾ ਸਬੰਧ ਜੁੜ ਜਾਂਦਾ ਹੈ ਪ੍ਰਮੇਸ਼ਰ ਦੇ ਨਾਲ, ਜਦੋਂ ਸਾਡਾ ਸਬੰਧ ਜੁੜ ਗਿਆ, ਧਿਆਰ ਜੁੜ ਗਿਆ, ਉਸ ਵੇਲੇ ਸਾਡਾ ਜੋ ਵਰਤਦਾ ਹੈ ਸਾਡੇ ਨਾਲ ਇਸ ਤਰ੍ਹਾਂ ਦਾ ਹੁੰਦਾ ਹੈ -

**ਧਾਰਨਾ - ਅਉਖੀ ਘੜੀ ਨ ਦੇਖਣ ਦੇਵੇ**  
**ਆਪਣਾ ਬਿਰਦ ਸੰਮਾਲਦਾ।**  
**ਅਉਖੀ ਘੜੀ ਨ ਦੇਖਣ ਦੇਈ**  
**ਅਪਨਾ ਬਿਰਦੁ ਸਮਾਲੇ ॥**  
**ਹਾਥ ਦੇਇ ਰਖੈ ਅਪਨੇ ਕਉ**  
**ਸਾਸਿ ਸਾਸਿ ਪ੍ਰਤਿਪਾਲੇ ॥** ਅੰਗ - ੬੮੨

ਏਸ ਖੇਡ ਦੇ ਵਿਚ ਭਾਵੇਂ ਵਾਹਿਗੁਰੂ ਜੀ ਇਕ ਨੇ, ਪਰ ਜਦ ਆਪਣੀ ਖੇਡ ਰਚਦੇ ਨੇ, ਇਕ ਤੋਂ ਅਨੇਕ ਹੋ ਕੇ ਰਚਦੇ ਨੇ -

**ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ॥**  
**ਖੇਲ ਖੇਲ ਅਖੇਲ ਖੇਲਨ ਅੰਤ ਕੇ ਫਿਰ ਏਕਾ।**  
**ਜਪੁ ਸਾਹਿਬ**

ਏਸ ਗੱਲ ਨੂੰ ਸਮਝਣ ਵਾਸਤੇ ਇਕ ਸਾਥੀ ਦੀ ਮਦਦ ਲੈਂਦੇ ਹਾਂ ਕਿ ਇਕ ਰਾਜਾ ਬੜਾ ਚੰਗਾ ਰਾਜਾ ਹੈ, ਉਹਦੇ ਪਰਿਵਾਰ ਵਿਚ ਇਕ ਜਾਦੂਗਰ ਆਇਆ, ਕਹਿਣ ਲੱਗਿਆ ਮਹਾਰਾਜਾ! ਨਮਸ਼ਕਾਰ ਆਪ ਨੂੰ। ਕਹਿਣ ਲੱਗਿਆ ਕੌਣ ਹੈ? ਉਸ ਨੇ ਕਿਹਾ ਕਿ ਮੈਂ ਜਾਦੂਗਰ ਹਾਂ, ਤੇ ਮੈਂ ਬੜੇ ਕਿਸਮ ਦੇ ਖੇਲ੍ਹ ਦਿਖਾ ਸਕਦਾ ਹੈ, ਜਿਹੜੀ ਅਣਹੋਈ ਚੀਜ਼ ਹੈ ਮੈਂ ਪੈਦਾ ਕਰ ਸਕਦਾ ਹਾਂ, ਦੇਵਤਿਆ ਦੇ ਦਰਸ਼ਨ ਕਰਾ ਸਕਦਾ ਹਾਂ, ਦੇਵਤਿਆਂ ਨਾਲ ਯੁਧ ਕਰ ਸਕਦਾ ਹਾਂ। ਕਹਿਣ ਲੱਗੀ ਦੇਖ, ਜਾਦੂਗਰ! ਖੇਲ੍ਹ ਤਾਂ ਦੇਖਦਿਆਂ ਦੀ ਸਾਡੀ ਉਮਰ ਬੀਤ ਗਈ। ਪਰ ਕੋਈ ਐਸਾ ਖੇਲ੍ਹ ਦਿਖਾ, ਜਿਹਦੇ ਵਿਚ ਮੰਨੋਰੰਜਨ ਵੀ ਹੋਵੇ ਤੇ ਨਾਲ ਸਿਖਿਆ ਵੀ ਹੋਵੇ, ਕਹਿਣ ਲੱਗਿਆ ਮਹਾਰਾਜਾ, ਮੈਂ ਦੇਵਤਿਆਂ ਨਾਲ ਯੁਧ ਤਾਂ ਕਰ ਸਕਦਾ ਹਾਂ, ਪਰ ਮੇਰੇ ਨਾਲ ਮੇਰੀ ਇਸਤ੍ਰੀ ਹੈ, ਇਹਨੂੰ ਜੇ ਕੋਈ ਬਚਨ ਦੇਵੇਂ ਤੁਸੀਂ ਕਿ ਇਹਦੀ ਰਾਖੀ ਕਰਾਂਗੇ, ਮਾਣ ਮਰਿਆਦਾ ਇਹਦੀ ਕਾਇਮ ਰਖਾਂਗੇ, ਤਾਂ ਫੇਰ ਮੈਂ ਨਿਸੰਗ ਹੋ ਕੇ ਬਗੈਰ ਫਿਕਰ ਤੋਂ ਜਾ ਕੇ ਯੁਧ ਕਰ ਸਕਦਾ ਹਾਂ। ਰਾਜਾ ਕਹਿਣ ਲੱਗਿਆ ਕਿ ਦੇਖ ਜਾਦੂਗਰ ਮੇਰੀ ਲੜਕੀ ਵੀ ਇਸੇ ਉਮਰ ਦੀ ਹੈ, ਇਹ ਮੇਰੀ ਲੜਕੀ ਹੈ ਧਰਮ ਦੀ ਧੀ ਹੈ, ਇਹ ਮੇਰੀ ਲੜਕੀ ਦੇ ਨਾਲ ਰਹੇਗੀ, ਤੂੰ ਫਿਕਰ ਨਾ ਕਰ। ਲੜਕੀ ਉਥੇ ਉਪਸਥਿਤ ਹੈ, ਕੁਰਸੀਆਂ ਲੱਗੀਆ ਹੋਈਆਂ ਨੇ, ਖੇਲ੍ਹ ਸ਼ੁਰੂ ਹੋਣ ਵਾਲਾ ਹੈ, ਕਹਿਣ ਲੱਗਿਆ ਬੀਬਾ! ਤੂੰ ਉਥੇ ਬਹਿ ਜਾ ਮੇਰੀ ਲੜਕੀ ਕੋਲ ਜਾ ਕੇ, ਕਹਿੰਦਾ ਤੂੰ ਫਿਕਰ ਨਾ ਕਰ, ਖੇਡ ਦਿਖਾ। ਉਸ ਨੇ ਉਸ ਵੇਲੇ ਇਕ ਗੋਲਾ ਕੰਢਿਆ, ਉਪਰ ਨੂੰ ਮਾਰਿਆ, ਦੇਖਦੇ-ਦੇਖਦੇ ਗਾਇਬ ਹੋ ਗਿਆ, ਕਹਿਣ ਲੱਗਿਆ ਇਹ ਪਉੜੀ ਬਣ ਗਈ ਹੈ ਆਕਾਸ਼ ਦੀ ਤੇ ਮੈਂ ਹੁਣ ਉਪਰ ਜਾ ਕੇ ਲੜਾਈ ਕਰਾਂਗਾ। ਥੋੜ੍ਹਾ ਚਿਰ ਦਿਖਦਾ ਰਿਹਾ ਉਹਦੇ ਰਾਹੀਂ ਚੜ੍ਹਦਾ, ਧਾਗੇ ਤੇ, ਬਾਅਦ ਵਿਚ ਦਿਖਣ ਤੋਂ ਹਟ ਗਿਆ। ਸਾਰਿਆਂ ਦੇ ਮਨਾਂ ਵਿਚ ਇਹ ਹੋ ਗਿਆ ਕਿ ਇਹ ਤਾਂ ਕੋਈ ਬਹੁਤ ਵੱਡਾ ਬੰਦਾ ਹੈ, ਐਸਾ ਤਾਂ ਅੱਜ ਤਕ ਨਹੀਂ ਦੇਖਿਆ ਕਿ ਖੇਲ੍ਹ ਵੀ ਹੋਵੇ ਤੇ ਸਿਖਿਆ ਵੀ ਹੋਵੇ। ਕਹਿਣ ਲੱਗੇ ਕਿ ਇਹ ਬਹੁਤ ਬਹਾਦਰ ਹੈ, ਇੰਨੇ ਨੂੰ ਉਪਰ ਚੜ੍ਹ ਗਿਆ, ਜਾ ਕੇ ਆਵਾਜ਼ ਦਿਤੀ ਕਿ ਰਾਜਨ! ਸੈਂ ਸਵਰਗ ਲੋਕਾਂ 'ਚ ਪਹੁੰਚ ਗਿਆ ਤੇ ਹੁਣ ਮੇਰਾ ਯੁੱਧ ਜੋ ਹੈ ਇਹ ਵਰੁਣ ਦੇਵਤੇ ਨਾਲ ਹੋ ਰਿਹਾ ਹੈ, ਪਾਣੀਆਂ ਦੇ ਦੇਵਤੇ ਨਾਲ, ਥੋੜ੍ਹੀ ਦੇਰ ਬਾਅਦ ਓਹਦਾ ਸੀਸ ਕੱਟ ਕੇ ਸਿੱਟ ਦਿਤਾ, ਕਹਿੰਦਾ ਦਰਸ਼ਨ ਕਰੋ ਸੀਸ ਦੇ। ਉਥੇ ਹਵਾ ਦੇ ਨਾਲ ਜਦੋਂ ਸਾਹ ਬਾਹਰ ਨੂੰ ਆਉਂਦਾ ਹੈ, ਬੇਅੰਤ ਪਾਣੀ ਉਥੇ ਫਿਰਨ ਲੱਗ ਗਿਆ। ਉਸ ਤੋਂ ਬਾਅਦ ਆਵਾਜ਼ ਆਈ ਕਿ ਮੈਂ ਹੁਣ ਅਗਨ ਦੇਵਤੇ ਨਾਲ ਯੁੱਧ ਕਰਦਾ ਹਾਂ। ਥੋੜ੍ਹੀ ਦੇਰ ਬਾਅਦ ਓਹਦਾ ਵੀ ਸਿਰ ਵੱਚ ਕੇ ਸੁੱਟ ਦਿਤਾ। ਏਸ ਦੇ ਜੋ ਜਰਨੈਲ ਸੀ ਉਹ ਕਹਿਣ ਲੱਗੇ ਮਹਾਰਾਜਾ! ਇਹ ਤਾਂ ਬਹੁਤ ਬਹਾਦਰ ਹੈ ਜਿਹੜਾ ਦੇਵਤਿਆਂ ਨਾਲ ਯੁੱਧ ਕਰ ਸਕਦਾ ਹੈ। ਸੋ ਏਸ ਤਰ੍ਹਾਂ ਕਹਿਣ ਲੱਗਿਆ ਕਿ ਮੈਂ ਹੁਣ ਕੁਬੇਰ ਨਾਲ ਯੁੱਧ ਕਰਦਾ ਹਾਂ, ਦੇਵਤਿਆਂ ਦੇ ਨਾਉਂ ਲਈ ਜਾਂਦਾ ਹੈ, ਸੁੱਟੀ ਜਾਂਦਾ ਹੈ ਹੇਠਾਂ, ਕਿਸੇ ਦੇ ਮੂੰਹ 'ਚੋਂ ਪਾਣੀ ਨਿਕਲਦਾ ਹੈ, ਕਿਸੇ ਦੇ ਅੱਗ ਨਿਕਲਦੀ ਹੈ, ਅਖੀਰ ਕਹਿਣ ਲੱਗਿਆ ਕਿ ਮੈਂ ਹੁਣ ਸਵਰਗ ਲੋਕ ਦੇ ਰਾਜੇ

ਇੰਦਰ ਨਾਲ ਯੁੱਧ ਕਰਨ ਲੱਗਿਆ ਹਾਂ, ਇੰਦਰ ਦੇ ਨਾਲ ਯੁੱਧ ਕਰਦੇ ਇਹਦੀ ਹੀ ਚੀਕ ਹੇਠਾਂ ਸੁਣਾਈ ਦਿਤੀ ਤੇ ਨਾਲ ਦੀ ਨਾਲ ਕੀ ਦੇਖਦੇ ਨੇ ਕਿ ਉਹਦੀ ਬਾਂਹ ਕਟੀ ਹੋਈ ਹੇਠਾਂ ਆ ਰਹੀ ਹੈ, ਲੱਤ ਕਟੀ ਹੋਈ ਆ ਰਹੀ ਹੈ, ਤੇ ਐਨੇ ਨੂੰ ਧੜ ਵੀ ਗਿਰ ਗਿਆ ਤੇ ਸਿਰ ਕਟਿਆ ਹੋਇਆ ਆ ਗਿਆ। ਸਾਰਿਆਂ ਦੇ ਮਨ ਦੇ ਅੰਦਰ ਬੜਾ ਭਾਰਾ ਰੰਜ ਹੋਇਆ ਕਿ ਦੇਖੋ ਕਿੱਡਾ ਬਹਾਦਰ ਸੀ, ਇਸਤ੍ਰੀ ਉਸ ਵੇਲੇ ਰੋਣ ਲੱਗ ਗਈ ਉਸ ਵੇਲੇ, ਇਸਨੇ ਕਿਹਾ ਕਿ ਮੈਂ ਤਾਂ ਆਪਣੇ ਪਤੀ ਦੇ ਅੰਗ ਇਕੱਠੇ ਕਰਕੇ ਸਤੀ ਹੋਣਾ ਹੈ। ਇੰਤਜ਼ਾਮ ਕਰ ਦਿਤਾ ਗਿਆ, ਬਹੁਤ ਮਨਾ ਕੀਤਾ, ਉਹਨੇ ਕਿਹਾ ਮੈਂ ਨਹੀਂ ਮੈਂ ਤਾਂ ਆਪਣੇ ਪਤੀ ਨਾਲ ਸਤੀ ਹੋਣਾ ਹੈ ਤੇ ਉਮ ਚਿਖਾ ਦੇ ਉਤੇ ਬੈਠ ਕੇ ਸਾਰਿਆਂ ਦੇ ਸਾਮੂਹੇ ਸਤੀ ਹੋ ਗਈ। ਚਿਖਾ ਜਲ ਰਹੀ ਹੈ ਤੇ ਐਨੇ ਨੂੰ ਕੀ ਦੇਖਦੇ ਨੇ ਕਿ ਜਾਦੂਗਰ ਆ ਗਿਆ, ਕਹਿੰਦਾ ਮਹਾਰਾਜਾ! ਨਮਸ਼ਕਾਰ, ਰਾਜਾ ਕਹਿਣ ਲੱਗਿਆ ਇਹ ਤਾਂ ਮਰ ਗਿਆ ਸੀ। ਕਹਿੰਦਾ ਮਹਾਰਾਜਾ! ਜੇ ਮੈਂ ਮਰ ਗਿਆ ਸੀ ਤਾਂ ਫੇਰ ਹੁਣ ਤੁਹਾਡੇ ਸਾਮੂਹੇ ਕਿਉਂ ਖੜ੍ਹਾ ਹਾਂ। ਤੁਹਾਡੇ ਮਨ 'ਚ ਕੋਈ ਬੇਈਮਾਨੀ ਹੋਣੀ ਹੈ ਮੇਰੀ ਇਸਤ੍ਰੀ ਦੱਸੋ ਕਿਥੇ ਹੈ? ਰਾਜਾ ਕਹਿਣ ਲੱਗਿਆ, ਜਾਦੂਗਰ! ਬਿਲਕੁਲ ਤੂੰ ਹੀ ਗਿਰਿਆ ਸੀਗਾ, ਤੇਰੇ ਅੰਗ ਚੁਣ ਕੇ, ਤੇਰੀ ਘਰਵਾਲੀ ਨੇ ਪਛਾਣ ਕੇ, ਸਤੀ ਹੋ ਗਈ ਉਹ ਤੇਰੇ ਨਾਲ। ਕਹਿਣ ਲੱਗਿਆ, ਬਿਲਕੁਲ ਗਲਤ। ਤੂੰ ਮੇਰੀ ਪਤਨੀ ਨੂੰ ਕੈਦ ਕਰ ਦਿਤਾ। ਸਾਰੀ ਰਿਆਇਆ ਵੀ ਕਹਿੰਦੀ ਹੈ ਕਿ ਨਹੀਂ ਉਹ ਤਾਂ ਸਤੀ ਹੋ ਗਈ। ਕਹਿੰਦਾ ਮੈਂ ਆਵਾਜ਼ ਦਿੰਦਾ ਹਾਂ, ਪੂਰੇ ਜ਼ੋਰ ਨਾਲ ਆਵਾਜ਼ ਮਾਰੀ, ਦੂਜੇ ਪਾਸਿਓਂ ਆਵਾਜ਼ ਆ ਗਈ ਕਿ ਮੈਂ ਹਾਂ ਤਾਂ ਜੀਉਂਦੀ ਪਰ ਸੈਨੂੰ ਸੱਤ ਤਾਲਿਆਂ ਦੇ ਅੰਦਰ ਬੰਦ ਕਰਿਆ ਹੋਇਆ ਹੈ। ਕਹਿੰਦਾ, ਰਾਜਨ! ਚਾਬੀ ਦੇਹ। ਕਿਲ੍ਹੇ ਦੇ ਅੰਦਰ ਤੂੰ ਬੰਦ ਕਰੀ ਹੋਈ ਹੈ। ਉਸ ਵੇਲੇ ਚਾਬੀ ਲੈ ਕੇ, ਤਾਲਾ ਖੇਲ੍ਹ ਕੇ ਉਹਨੂੰ ਲੈ ਆਉਂਦਾ ਹੈ। ਉਹ ਕਹਿੰਦੀ ਮੈਨੂੰ ਅੰਦਰ ਬੰਦ ਕਰ ਦਿਤਾ ਸੀ। ਰਾਜਾ ਹੋਰ ਹੈਰਾਨ ਹੋ ਗਿਆ ਕਿ ਇਹ ਕੀ ਭਾਣਾ ਵਰਤ ਗਿਆ ਇਹ ਤਾਂ ਸਾਡੇ ਸਾਰਿਆਂ ਦੇ ਸਾਮੂਹੇ ਸਤੀ ਹੋਈ ਹੈ। ਉਸ ਤੋਂ ਬਾਅਦ ਉਹਨੇ ਖੇਲ੍ਹ ਸੰਕੋਚ ਲਿਆ।

ਕਹਿਣ ਲੱਗਿਆ, ਮਹਾਰਾਜਾ! ਖੇਲ੍ਹ ਕੈਸਾ ਸੀ, ਪਸੰਦ ਆਇਆ।

ਸਾਰੇ ਹੈਰਾਨ ਹੋ ਗਏ, ਕਹਿੰਦੇ ਜਾਦੂਗਰ! ਕੀ ਇਹ ਸਾਰਾ ਖੇਲ੍ਹ ਸੀ?

ਕਹਿੰਦਾ ਹਾਂ।

ਕਹਿੰਦਾ ਮਹਾਰਾਜਾ! ਮੰਨੋਰੰਜਨ ਤਾਂ ਇਹ ਸੀ ਕਿ ਤੁਸੀਂ ਸਾਰਾ ਖੇਲ੍ਹ ਦੇਖਿਆ। ਇਹਦੇ ਵਿਚ ਸਿਖਿਆ ਇਹ ਸੀ ਕਿ ਮੈਂ ਇਕ ਮਨੁੱਖ ਹਾਂ, ਮੈਂ ਆਪਣੀ ਮਾਇਆ ਦਾ ਪਸਾਰਾ ਕੀਤਾ, ਏਸ ਮਾਇਆ ਨੇ ਤੁਹਾਨੂੰ ਕਿੰਨੇ ਚੱਕਰ 'ਚ ਪਾ ਦਿਤਾ, ਪਹਿਲਾਂ ਰਾਗ ਆਇਆ, ਪਹਿਲਾਂ ਖੁਸ਼ੀ ਆਈ, ਫੇਰ ਗਮੀ ਆਈ, ਤੇ ਦਰਅਸ਼ਲ ਹੋਇਆ ਕੁਛ ਵੀ ਨਹੀਂ ਇਕ ਖੇਲ੍ਹ ਸੀਗਾ। ਮਹਾਰਾਜਾ! ਜੇ ਮੇਰੇ

ਇਕ ਮਨੁਖ ਦਾ ਖੇਲੁ ਤੁਹਾਨੂੰ ਸਾਰਿਆਂ ਨੂੰ ਓਝਲ 'ਚ ਪਾ ਸਕਦਾ ਹੈ ਤੇ ਫੇਰ ਜਿਹੜਾ ਵਾਹਿਗੁਰੂ ਦਾ ਖੇਲੁ ਹੋ ਰਿਹਾ ਹੈ। ਇਹ ਤਾਂ ਕਿੰਨਾ ਜ਼ਬਰਦਸਤ ਹੈ, ਕਿੰਨਾ ਤਕਤਾ ਹੈ। ਸੋ ਮੈਂ ਇਕੱਲਾ ਹੀ ਸੀ ਪਰ ਮੇਰਾ ਖੇਲੁ ਹੋ ਰਿਹਾ ਸੀ, ਉਹ ਤੁਹਾਨੂੰ ਬੋਅੰਤ ਸਰੂਪ ਮੇਰੇ ਨਜ਼ਰ ਆ ਰਹੇ ਸੀ। ਬੋਅੰਤ ਤੁਹਾਨੂੰ ਦੇਵਤੇ ਵੀ ਦਿਸੇ, ਹੋਰ ਵੀ ਬਹੁਤ ਕੁਛ ਮੈਂ ਤੁਹਾਨੂੰ ਸਣਾਇਆ। ਮੈਂ ਮਹਾਰਾਜਾ ਕਿਤੇ ਨਹੀਂ ਗਿਆ, ਮੈਂ ਇਥੇ ਹੀ ਖੜ੍ਹਾ ਹੋਇਆ ਹਾਂ, ਮੈਂ ਇਕ ਖੇਲੁ ਕਰਿਆ ਸੀ, ਉਹ ਜਿਹੜਾ ਵਾਹਿਗੁਰੂ ਹੈ -

ਬਾਜੀਗਾਰਿ ਜੈਸੇ ਬਾਜੀ ਪਾਈ ॥  
ਨਨਾ ਰੂਪ ਭੇਖ ਦਿਖਲਾਈ ॥  
ਸੰਗੁ ਉਤਾਰਿ ਬੰਮਿਓ ਪਾਸਾਰਾ ॥  
ਤਬ ਏਕੈ ਏਕੰਕਾਰਾ ॥ ਅੰਗ - ੨੩੯

ਉਹ ਪਹਿਲਾਂ ਵੀ ਇਕ ਹੈ, ਖੇਲੁ ਦੇ ਵਿਚ -  
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥  
ਅੰਗ - ੫੩੨

ਆਪੇ ਦੇਖਣ ਲਗ ਗਿਆ, ਜਾਦੂਗਰ ਵੀ ਦੇਖਦਾ ਸੀ ਵਾਹਿਗੁਰੂ ਵੀ ਦੇਖਦਾ ਹੈ।

ਨਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥  
ਅੰਗ - ੫੩੨

ਬੋਅੰਤ ਰੂਪ ਧਾਰੇ ਹੋਏ ਨੇ, ਅਰਬਾਂ ਖਰਬਾਂ ਸਾਲਾਂ ਤੋਂ ਰੂਪ ਹੀ ਆਈ ਜਾਂਦੇ ਨੇ, ਇਕ ਦਾ ਦੂਜੇ ਨਾਲ ਨਹੀਂ ਮਿਲਦਾ, ਕਮਾਲ ਹੀ ਹੈ। ਵੱਡੇ-ਵੱਡੇ ਆਉਂਦੇ ਨੇ ਤੁਰ ਜਾਂਦੇ ਨੇ। ਦੁਨੀਆਂ ਸਤਿ ਲਗ ਰਹੀ ਹੈ, ਦਰਾਸਲ ਇਹ ਹੈ ਕੁਛ ਵੀ ਨਹੀਂ।

ਮਹਾਰਾਜਾ ਕਹਿੰਦੇ -

ਇਹੁ ਜਗੁ ਧੂਏ ਕਾ ਪਹਾਰ ॥  
ਤੈ ਸਾਚਾ ਮਾਨਿਆ ਕਿਹ ਬਿਚਾਰਿ ॥ ਅੰਗ - ੧੧੮੭

ਦੱਸ ਸੱਚਾ ਕਿਉਂ ਮੰਨਿਆ? ਜੇ ਸੱਚਾ ਹੋਵੇ ਤੇਰੇ ਦਾਦੇ ਵੀ ਇਥੇ ਹੋਣ ਨਕਡਾਦੇ, ਉਨ੍ਹਾਂ ਦੇ ਦਾਦੇ, ਉਨ੍ਹਾਂ ਦੇ ਦਾਦੇ, ਫੇਰ ਕੋਈ ਜਾਵੇ? ਸੱਚਾ ਤਾਂ ਜਾਂਦਾ ਨਹੀਂ ਹੁੰਦਾ, ਕਹਿੰਦੇ ਇਸ ਤਰ੍ਹਾਂ ਦੇ ਨਾਲ ਕਿੱਡਾ ਤਿਲਸਮ ਹੈ, ਕਿੱਡਾ ਜਾਦੂ ਹੈ ਕਿ ਆਦਮੀ ਭੁੱਲ ਜਾਂਦਾ ਹੈ। ਭੁੱਲਦਾ ਕਾਹਦੇ ਨਾਲ ਹੈ, ਇਹ ਭੁੱਲਣ ਵਾਲੇ ਤੱਤ ਨੂੰ ਹੀ ਹਉਮੈ ਕਹਿੰਦੇ ਨੇ, ਮਾਇਆ ਕਹਿੰਦੇ ਨੇ -

ਏਹ ਮਾਇਆ ਜਿਤੁ ਹਰਿ ਵਿਸਰੈ  
ਮੌਰੁ ਉਪਜੈ ਭਾਉ ਦੁਜਾ ਲਾਇਆ ॥ ਅੰਗ - ੯੨੧

ਜਿਹੜਾ ਵਾਹਿਗੁਰੂ ਭੁੱਲ ਜਾਵੇ ਤੇ ਜਿਹੜੀਆਂ ਅਨਾਤਮ ਚੀਜ਼ਾਂ ਨੇ, ਨਾਸ਼ਵਾਨ ਚੀਜ਼ਾਂ, ਉਨ੍ਹਾਂ ਨਾਲ ਸਾਡਾ ਪਿਆਰ ਲਗ ਜਾਵੇ, ਇਹਨੂੰ ਮਾਇਆ ਕਹਿੰਦੇ ਨੇ, ਕਿੱਡੀ ਜ਼ਬਰਦਸਤ ਚੀਜ਼ ਹੈ ਇਹ, ਕਿ ਮਾਇਆ ਦੇ ਉਲੜਾਏ ਹੋਏ ਅਸੀਂ ਤੁਰੇ ਫਿਰਦੇ ਹਾਂ। ਸਾਨੂੰ ਗਿਆਨ ਨਹੀਂ ਹੁੰਦਾ, ਜੀਵ ਬਣ ਗਏ ਅਸੀਂ, ਆਤਮ ਸ਼ਹਿਜਾਦੇ ਤੋਂ ਅਸੀਂ ਐਨੇ ਨੀਵੇਂ ਆ ਗਏ ਕਿ ਆਪਣੇ ਆਪ ਨੂੰ ਸਰੀਰ ਸਮਝਣਾ ਸ਼ੁਰੂ ਕਰ ਦਿਤਾ। ਦੇਹ ਅਧਿਆਸ ਪੱਕਾ ਹੋ ਗਿਆ

ਸਾਡਾ, ਦੇਹ ਨੂੰ ਸਿੰਗਾਰੀ ਜਾਂਦੇ ਹਾਂ, ਆਪਣਾ ਆਪ ਦੇਹ ਨੂੰ ਸਮਝਦੇ ਹਾਂ। ਦੇਹ ਅਸੀਂ ਹੈ ਨਹੀਂ। ਇਹਦੇ ਵਿਚ ਵਸਣ ਵਾਲਾ ਪੰਡੀ ਹੈ, ਜਿਹਨੂੰ ਜੀਵ ਆਤਮਾ ਕਹਿੰਦੇ ਨੇ, ਜੀਵ ਤਾਂ ਬਣਿਆ ਹੈ ਕਿਉਂਕਿ ਅਗਿਆਨ ਹੇਠ ਆ ਗਿਆ। ਜਿਸ ਤਰ੍ਹਾਂ ਆਰਸੀ ਸੀਸ਼ਾ ਜਿਹੜਾ ਹੁੰਦਾ ਹੈ, ਆਹ ਹੁਣ ਜਿਥੇ ਪਾਣੀ ਗਰਮ ਹੁੰਦੇ ਨੇ, ਸੋਲਰ ਐਨਰਜੀ ਜਿਸਨੂੰ ਆਖਦੇ ਨੇ, ਸਾਰੇ ਹੀ ਜਾਣਦੇ ਹਾਂ ਹੁਣ, ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਉਸ ਤੋਂ ਅੱਗੇ ਦੇਖੋ ਕੀ ਅਸਰ ਹੁੰਦਾ ਹੈ। ਪ੍ਰਸ਼ਾਦੇ ਵੀ ਲਾਹੁੰਣ ਵਾਸਤੇ heat ਮਿਲਦੀ ਹੈ, ਪਾਣੀ ਵੀ ਗਰਮ ਕਰਦਾ ਹੈ, ਹਰੇਕ ਚੀਜ਼ ਕਰਦਾ ਹੈ। ਰਾਵਣ ਕੋਲ ਵੀ ਐਸੀਆਂ ਚੀਜ਼ਾਂ ਹੋਣੀਆਂ ਨੇ ਜਿਹਦੇ ਕਰਕੇ ਕਿਹਾ ਹੈ ਕਿ ਉਹਦੇ ਕਪੜੇ ਵਗੈਰਾ ਉਹਦੇ ਨਾਲ ਧੋਤੇ ਜਾਂਦੇ ਸੀ, ਰਸੋਈ ਵੀ ਬਣਦੀ ਸੀ, ਇਸੇ ਤਰ੍ਹਾਂ ਇਹ ਜਿਹੜੀ ignorance ਹੈ, ignorance ਕਰਕੇ ਸੰਸਾਰ ਚਲਦਾ ਹੈ, ਸੰਸਾਰ ਦੀ ਖੇਡ ਹੈ, ਇਹਦੇ 'ਚੋਂ ਜੀਵ ਨਿਕਲਣ ਦਾ ਯਤਨ ਕਰਦਾ ਹੈ। ਸਭ ਤੋਂ ਸੁਖਾਲਾ ਤਰੀਕਾ ਹੈ - ਕਰਮ, ਉਪਾਸਨਾ, ਗਿਆਨ, ਵਿਗਿਆਨ ਇਹਨੂੰ ਰਲਾ ਕੇ ਭਗਤੀ ਕਹਿੰਦੇ ਨੇ। ਭਗਤੀ ਦੇ ਨਾਲ ਇਹ ਮਾਇਆ ਛੁਟ ਜਾਂਦੀ ਹੈ। ਭਗਤ ਚਾਰ ਕਿਸਮ ਦੇ ਹੋਇਆ ਕਰਦੇ ਨੇ, ਭਗਤੀ ਨੋਂ ਕਿਸਮ ਦੀ ਹੋਇਆ ਕਰਦੀ ਹੈ। ਇਕ ਤਾਂ ਭਗਤ ਉਹ ਹੁੰਦੇ ਨੇ ਜਿਨ੍ਹਾਂ ਨੂੰ ਆਰਥ ਭਗਤ ਕਹਿੰਦੇ ਨੇ, ਦੁਖੀ ਹੋ ਕੇ ਪ੍ਰਮੇਸ਼ਰ ਵਲ ਲਗ ਗਏ, ਧਰੂ ਦਾ ਨਿਰਾਦਰ ਹੋਇਆ, ਧਰੂ ਦੇ ਚਹੇਤਾਂ ਪਈਆਂ, ਦੁਖੀ ਹੋ ਕੇ ਕਿ ਮੇਰਾ ਰਾਜ ਖੋਹਿਆ ਗਿਆ, ਮੈਂ ਰਾਜ ਕਿਵੇਂ ਲਵਾਂ? ਤੇ ਮੈਂ ਕੀ ਕਰਾਂ -

ਪਰਮੇਸਰੁ ਆਰਾਧੀਐ ਜਿਦੂ ਹੋਈਐ ਪਤਿਤ ਪੁਨੀਤਾ।  
ਭਾਈ ਗੁਰਦਾਸ ਜੀ, ਵਾਰ ੧੦/੧

ਮਾਂ ਨੇ ਕਿਹਾ ਬੇਟਾ, ਸਾਰਿਆਂ ਦੁਖਾਂ ਦਾ ਇਲਾਜ ਪ੍ਰਮੇਸ਼ਰ ਦਾ ਇਲਾਜ ਹੈ। ਭਗਤੀ ਕੀਤੀ, ਭਗਤੀ ਕਰਨ ਦੇ ਨਾਲ ਵਾਹਿਗੁਰੂ ਪ੍ਰਗਟ ਹੋਏ -

ਧੂ ਕਉ ਮਿਲਿਆ ਹਰਿ ਨਿਸੰਗ ॥ ਅੰਗ - ੧੧੯੨

ਨਿਸੰਗ ਹੋ ਕੇ ਮਿਲਿਆ। ਦੂਸਰੇ ਹੁੰਦੇ ਨੇ, ਅਰਥਾਂ-ਅਰਥੀ, ਲੋੜ ਵਾਸਤੇ ਭਗਤੀ ਕਰਨੀ ਸ਼ੁਰੂ ਕਰ ਦਿਤੀ। ਹੌਲੀ-ਹੌਲੀ, ਚਲਦੇ-ਚਲਦੇ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ, ਵਾਹਿਗੁਰੂ ਨੂੰ ਮਿਲ ਗਏ। ਤੀਸਰੇ ਹੋਇਆ ਕਰਦੇ ਨੇ ਅਨਿੰਨ ਭਗਤਾ। ਅਨਿੰਨ ਭਗਤ ਉਹ ਹੁੰਦੇ ਨੇ, ਜਿਹੜੇ ਪ੍ਰਮੇਸ਼ਰ ਨੂੰ ਪਿਆਰ ਕਰਦੇ ਨੇ। ਪ੍ਰਮੇਸ਼ਰ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਪਿਆਰ ਕਰਦੇ, ਮਾਇਆ ਨੂੰ ਨੇੜੇ ਨਹੀਂ ਆਉਣ ਦਿੰਦੇ, illusion ਤੋਂ ਢੂਰ ਰਹਿੰਦੇ ਨੇ, ਲੇਕਿਨ ਰਹਿੰਦੇ ਦੋ ਨੇ, ਇਕ ਨਹੀਂ ਹੁੰਦੇ। ਭਗਤੀ ਹਮੇਸ਼ਾ ਦੋ 'ਚ ਹੋਇਆ ਕਰਦੀ ਹੈ। ਇਕ ਆਸਿਕ ਹੁੰਦਾ ਹੈ, ਇਕ ਮਾਸੂਕ ਹੁੰਦਾ ਹੈ, ਇਕ ਨੂੰ ਪਿਆਰ ਕੀਤਾ ਜਾਂਦਾ ਹੈ, ਇਕ ਪਿਆਰ ਕਰਦਾ ਹੈ, ਇਹ ਭਗਤੀ ਕਹਿੰਦੇ ਹੀ ਇਹਨੂੰ ਹੈ, ਪ੍ਰਮੇਸ਼ਰ ਨੂੰ ਪਿਆਰ ਕਰਦਾ ਹੈ, ਕੈ ਗਤੀ 'ਚ ਚਲਦਾ ਹੈ, ਦੋ ਰਹਿੰਦੇ ਨੇ ਇਹ ਮਿਲਾਪ ਵਾਸਤੇ ਤਰਸਦਾ ਹੈ, ਮਿਲਾਪ ਵਾਸਤੇ ਤਰਲੇ ਲੈਂਦਾ ਹੈ, ਮਿਲਾਪ ਵਾਸਤੇ ਅਰਦਾਸਾਂ ਕਰਦਾ ਹੈ, ਵਾਹਿਗੁਰੂ ਨੂੰ ਆਪਣੇ

ਪੱਖ ਤੇ ਲਿਆਉਂਦਾ ਹੈ।

ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥  
ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ॥  
ਅੰਗ - ੫੧੯

ਐਸੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ, ਇਹ ਅਵਸਥਾ ਭੇਦ ਦੇ ਨਾਲ ਬਾਣੀ ਆਉਂਦੀ ਹੈ, ਭਗਤਾਂ ਦਾ ਰਾਖਾ ਵਾਹਿਗੁਰੂ ਹੁੰਦਾ ਹੈ -

ਹਰਿ ਸੁਗੁ ਸੁਗੁ ਭਗਤ ਉਪਾਇਆ  
ਪੈਜ ਰਖਦਾ ਆਇਆ ਰਾਮ ਰਾਜੇ ॥ ਅੰਗ - ੪੫੧

ਲੇਕਿਨ ਇਹਦੇ ਵਿਚ ਸਵਾਲ ਬੜੇ ਅਜੀਬ ਪੈਦਾ ਹੋ ਜਾਂਦੇ ਨੇ ਕਿ -

ਅਉਥੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥  
ਅੰਗ - ੬੮੨

ਠੀਕ ਹੈ, ਹਾਥੀ ਛੁੱਬ ਰਿਹਾ ਸੀ, ਚਾਰ ਉੱਗਲ ਉਹਦੀ ਸੁੰਡ ਬਾਹਰ ਬਚਦੀ ਸੀ, ਉਸ ਵੇਲੇ ਉਹਨੇ ਪੁਕਾਰ ਕਰ ਦਿਤੀ।

ਹਾਥੀ ਕੀ ਚਿੰਘਾਰ ਪਲ ਪਛੈ ਪਹੁਚਤ ਤਾਹਿ  
ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ।

ਕੀਤੀ ਪੁਕਾਰ ਕਰ ਦੇਵੇ ਉਹਦੀ ਵੀ ਸੁਣ ਲੈਂਦਾ ਹੈ, ਹਾਥੀ ਚਿੰਘਾਰ ਮਾਰੇ ਤਾਂ ਉਹਦੀ ਵੀ ਸੁਣ ਲੈਂਦਾ ਹੈ, ਉਹਦੀ ਰਾਖੀ ਕਰ ਦਿਤੀ, ਦਰੋਪਤੀ ਨੇ ਪੁਕਾਰ ਕਰ ਦਿਤੀ -

ਅਖੀ ਮੀਟਿ ਧਿਆਨੁ ਧਰਿ  
ਹਾਹਾ ਕ੍ਰਿਸਨ ਕਰੈ ਬਿਲਾਂਦੀ।  
ਭਾਈ ਗੁਰਦਾਸ ਹੀ, ਵਰ ੧੦/੮

ਉਹਦੀ ਰਾਖੀ ਕਰ ਦਿਤੀ -

ਕਬੀਰ ਜੀ ਨੂੰ ਪਾਣੀ ਦੇ ਵਿਚ ਛੁਥੋ ਦਿਤਾ -

ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥  
ਮ੍ਰਿਗਛਾਲਾ ਪਰ ਬੈਠੇ ਕਬੀਰ ॥ ਅੰਗ - ੧੧੬੨

ਪਾਣੀ ਦੇ ਉਤੇ ਮ੍ਰਿਗਸ਼ਾਲਾ ਐਉਂ ਤਰਨ ਲਗ ਗਈ ਜਿਵੇਂ ਧਰਤੀ ਦੇ ਉਤੇ ਹੋਵੇ, ਅੰਗ ਦੇ ਵਿਚ ਬਿਠਾ ਦਿਤਾ ਗਿਆ। ਅੰਗ ਨੇ ਜਾਲਿਆ ਹੀ ਨਹੀਂ, ਉਵੇਂ ਜਿਵੇਂ ਵਿਚੋਂ ਨਿਕਲ ਕੇ ਆ ਗਿਆ, ਕਿਉਂਕਿ ਵਾਹਿਗੁਰੂ ਨੇ ਅੱਖੀ ਘੜੀ ਦੇਖਣ ਨਹੀਂ ਸੀ ਦੇਣੀ, ਜਿਸ-ਜਿਸ ਨੂੰ ਵੀ ਮੁਸੀਬਤ ਆਈ ਹੈ ਉਹਦੀ ਸਹਾਇਤਾ ਕਰੀ ਹੈ ਪਾਰਬ੍ਰਹਮ ਪ੍ਰਮੇਸ਼ਰ ਨੇ।

ਨਾਮਦੇਵ ਜੀ ਦੱਖਣ ਵਿਚ ਭਗਤੀ ਕਰਿਆ ਕਰਦੇ ਸੀ, ਇਕ ਵਾਰੀ ਤੀਰਥ ਯਾਤਰਾ ਕਰਦੇ-ਕਰਦੇ ਦਿੱਲੀ ਦੀ ਸੰਗਤ ਦੱਖਣ ਵਿਣ ਜਦੋਂ ਜਾਂਦੀ ਹੈ, ਉਥੇ ਨਾਮਦੇਵ ਦੀ ਦੇ ਬਾਰੇ ਸੁਣਿਆ ਕਿ ਉਨ੍ਹਾਂ ਨੇ ਉਨ੍ਹਾਂ ਦਾ ਦੇਹੁਰਾ ਫੇਰ ਕੇ ਉਨ੍ਹਾਂ ਵਲ ਕਰ ਦਿਤਾ ਸੀ। ਪਾਂਡਿਆਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਕੱਢ ਦਿਤਾ ਸੀ।

ਹਸਤ ਖੇਲਤ ਤੇਰੇ ਦੇਹੁਰੇ ਆਇਆ ॥  
ਭਗਤਿ ਕਰਤ ਨਾਮਾ ਪਕਰਿ ਉਠਾਇਆ ॥ ੧ ॥

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥

ਛੀਪੇ ਕੇ ਜਨਮਿ ਕਾਹੇ ਕਉ ਆਇਆ ॥ ੧ ॥

ਲੈ ਕਮਲੀ ਚਲਿਓ ਪਲਟਾਇ ॥

ਦੇਹੁਰੈ ਪਛੈ ਬੈਠਾ ਜਾਇ ॥ ੨ ॥

ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥

ਭਗਤ ਜਨਾਂ ਕਉ ਦੇਹੁਰਾ ਫਿਰੈ ॥ ਅੰਗ - ੧੧੬੪

ਇਹ ਗੱਲ ਸਾਰੇ ਭਾਰਤ ਵਰਸ ਵਿਚ ਫੈਲ ਚੁੱਕੀ ਸੀ। ਸੋ ਇਹ ਜਿਹੜੀ ਸੰਗਤ ਗਈ ਦਿੱਲੀ ਦੀ ਇਨ੍ਹਾਂ ਨੇ ਜਾ ਕੇ ਨਾਮਦੇਵ ਜੀ ਦੇ ਦਰਸ਼ਨ ਕਰੇ, ਬਚਨ ਸੁਣਦੇ ਰਹੇ ਪੰਜ-ਸੱਤ ਦਿਨ ਤੇ ਜਿਸ ਵਕਤ ਜਾਣਾ ਸੀ ਉਸ ਵੇਲੇ ਸਾਰੇ ਗਲ 'ਚ ਪੱਲਾ ਪਾ ਕੇ, ਖੜ੍ਹੇ ਹੋ ਗਏ, ਕਹਿਣ ਲੱਗੇ, ਹੋ ਪ੍ਰਭੂ! ਆਪ ਕ੍ਰਿਪਾ ਕਰੋ, ਇਥੇ ਦਿੱਲੀ ਵਿਚ ਦਰਸ਼ਨ ਦਿਓ, ਕਹਿਣ ਲੱਗੇ ਕਿ ਪ੍ਰੇਮੀਓ! ਅਸੀਂ ਤਾਂ ਆਪਣੇ ਹੈਡ ਕੁਆਰਟਰ ਤੇ ਰਹਿੰਦੇ ਹਾਂ, ਬੀਠਲ ਦੀ ਸੇਵਾ ਕਰਦੇ ਹਾਂ, ਸਾਨੂੰ ਤਾਂ ਵਿਹਲ ਨਹੀਂ, ਜਦ ਬਾਰ-ਬਾਰ ਕਹਿੰਦੇ ਨੇ, ਫੇਰ ਉਨ੍ਹਾਂ ਨੇ ਮੰਨ ਲਿਆ। ਅੱਜ ਆਪ ਜਸਨਾ ਦੇ ਕਿਨਰੇ, ਜਿਥੇ ਨੇੜੇ ਹੀ ਸਮਸ਼ਾਨ ਭੂਮੀ ਸੀ, ਉਸ ਬਰੇਤੀ ਤੇ ਬੈਠ ਕੇ ਸਤਿਸੰਗ ਕਰਿਆ ਕਰਦੇ ਸੀ, ਸੰਗਤ ਦਿੱਲੀ ਤੋਂ ਆ ਜਾਣੀ, ਜਦ ਐਨੀ ਆਥਾਦੀ ਨਹੀਂ ਸੀ ਹੁੰਦੀ, ਦੂਰ ਹੋਇਆਂ ਕਰਦੀ ਸੀ। ਉਥੇ ਇਕ ਦਿਨ ਐਸਾ ਹੋਇਆ ਕਿ ਆਪ ਅੰਮ੍ਰਿਤ ਵੇਲੇ ਸਮਾਪੀ ਸਥਿਤ ਬੈਠੇ ਨੇ ਤੇ ਅੱਠ ਨੌਂ ਵਜ ਗਏ, ਅਜੇ ਆਪ ਨੇ ਸਮਾਪੀ ਖੋਲ੍ਹੀ ਨਹੀਂ ਸੀ, ਸਮਾਪੀ ਤੋਂ ਉਥਾਨ ਨਹੀਂ ਹੋਏ, ਕਿਉਂਕਿ ਬਾਰ-ਬਾਰ ਨੇਤਰ ਬੰਦ ਹੁੰਦੇ ਨੇ। ਨਾਮ ਜਪਣ ਵਾਲੇ ਦੇ ਅੰਦਰ ਇਕ ਐਸਾ ਰਸ ਹੁੰਦਾ ਹੈ ਕਿ ਸੁਰਤ ਉਸਨੂੰ ਅੰਦਰ ਨੂੰ ਖਿਚੀ ਜਾਂਦੀ ਹੈ, ਜੇ ਚੰਗੀ ਧਰਤੀ ਆ ਗਈ ਕੋਈ, ਧਰਤੀ ਖਿੱਚਣ ਲਗ ਜਾਂਦੀ ਹੈ, ਖਿੱਚ ਪੈਂਦੀ ਹੈ ਉਹਦੇ ਅੰਦਰ, ਜੀਅ ਕਰਦਾ ਹੈ ਕਿ ਮੈਂ ਇਥੇ ਬੈਠ ਜਾਵਾਂ ਮੈਨੂੰ ਬੁਲਾਵੇ ਨਾ ਕੋਈ ਤੇ ਅੰਦਰ ਰਸ ਦੇ ਨਾਲ ਭਰਿਆ ਹੁੰਦਾ ਹੈ, ਰਸ ਨੂੰ ਮਾਨਣਾ ਚਾਹੁੰਦਾ ਹੈ, ਉਸਨੂੰ ਮਹਾਰਾਜ ਨੇ ਆਤਮ ਰਸ ਕਿਹਾ ਹੈ -

ਆਤਮ ਰਸ ਜਿਹ ਜਾਨਹੀ-ਸੋ ਹੈ ਖਾਲਸ ਦੇਵਾ।  
ਪ੍ਰਭ ਮੌਰ ਮਹਿ ਤਸ ਮਹਿ ਰੰਚ ਨਾਹਨ ਭੇਵਾ।

ਮੇਰੇ ਵਿਚ ਤੇ ਵਾਹਿਗੁਰੂ ਵਿਚ ਭੇਦ ਨਾ ਜਾਣੋ, ਕਿਉਂਕਿ ਇਕੋ ਰੂਪ ਹੋਏ ਹੁੰਦੇ ਨੇ, ਉਹਦੇ ਵਿਚੋਂ ਮੈਂ ਮਰੀ ਹੋਈ ਹੈ, ਮੈਂ ਦੁਜਾਇਂਗੀ ਹੁੰਦੀ ਹੈ, ਜੇ ਮੈਂ ਮਾਈਨਸ ਕਰ ਦਿਓ ਨਾ ਤਾਂ ਵਾਹਿਗੁਰੂ ਹੀ ਹੈ, ਇਹਦੇ ਨਾਲ ਇਕ ਹਿੱਸਾ ਹੋਰ ਹੈ, ਮੇਰੀ, ਮੈਂ ਤੇ ਮੇਰੀ ਨੂੰ ਹਉਮੈ ਕਹਿੰਦੇ ਨੇ ਦੋਹਾਂ ਨੂੰ ਇਕੱਠਿਆਂ ਨੂੰ, ਹਉਂ ਤੇ ਮੈਂ, ਮੈਂ+ਮੇਰੀ ਨੂੰ ਹਉਮੈ ਕਹਿੰਦੇ ਹਨ। ਹਉਮੈ ਬਣ ਗਿਆ, ਹਉਮੈ ਕੱਚ ਦਿਓ ਚੇਤਨ 'ਚੋਂ, ਮਾਈਨਸ ਕਰ ਦਿਓ ਬਾਕੀ ਕੀ ਰਹਿ ਜਾਏਗਾ ਸਰੀਰ 'ਚ ਕਿਉਂਕਿ ਇਹਦੇ 'ਚ ਦੋ ਰਹਿੰਦੇ ਨੇ-

ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੁ ਆਹਿ ॥

ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥

ਅੰਗ - ੫੫੦

ਇਕ ਉਹ ਹੈ ਜਿਹੜਾ ਪਰਮ ਚੇਤਨ ਅਨੰਦ ਦੇ ਵਿਚ ਰਹਿੰਦਾ ਹੈ, ਇਕ ਉਹ ਹੈ ਜਿਹੜਾ ਉਡਾਰੀਆਂ ਮਾਰਦਾ ਹੈ, ਉਹ

ਜਿਹੜਾ ਉਡਾਰੀਆ ਮਾਰਨ ਵਾਲਾ ਹੈ ਉਹਦੀ ਹਉਮੈ ਵਾਲੀ ਸਮਝ ਹੈ, ਹਉਮੈ ਵਾਲੀ ਸੁਰਤ ਹੈ, ਜਿਹਨੂੰ ਮਹਾਰਾਜ਼ ਕਹਿੰਦੇ ਨੇ, ਜਿਹਨੂੰ ਮਹਾਰਾਜ਼ ਕਹਿੰਦੇ ਨੇ -

**ਭੋਲਿਆ ਹਉਮੈ ਸੁਰਤਿ ਵਿਸਾਰਿ ॥ ਅੰਗ - ੧੧੬੯**

ਭੁੱਲ ਜਾ ਇਸ ਹਉਮੈ ਸੁਰਤ ਨੂੰ। ਅਸਲ ਵਿਚ ਤੇਰਾ ਨਾ ਕੋਈ ਪੁਤਰ ਹੈ, ਨਾ ਧੀ ਹੈ, ਨਾ ਕੋਈ ਪਤੀ ਹੈ, ਨਾ ਪਤਨੀ ਹੈ। ਵਾਹਿਗੁਰੂ ਆਪ ਹੀ ਅਨੇਕ ਰੂਪ ਧਾਰ ਕੇ ਖੇਲ੍ਹ ਕਰਦਾ ਹੈ। ਇਹ ਸੁਰਤ ਲਿਆ ਤੂੰ, ਹਉਮੈ ਵਾਲੀ ਸੁਰਤ ਭੁੱਲ ਜਾ ਕਿਉਂਕਿ ਹਉਮੈ ਵਾਲੀ ਸੁਰਤ ਜਿੰਨਾ ਚਿਰ ਤੇਰੇ ਅੰਦਰ ਰਹੇਗੀ, ਇਹ ਤੈਨੂੰ ਬੰਨ੍ਹੀਂ ਰਖੇਗੀ -

**ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਅੰਗ - ੪੬੯**

ਤੂੰ ਬਾਰ-ਬਾਰ ਜੰਮਣਾ ਹੈ, ਬਾਰ-ਬਾਰ ਮਰਨਾ ਹੈ, ਕਿਉਂਕਿ ਇਹ ਸੁਰਤ ਹੀ ਹੈ -

**ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਅੰਗ - ੪੬੯**

very big personality ਜਿਸਨੂੰ ਕਹਿੰਦੇ ਹਾਂ, 'ਮੈਂ ਕਹਿੰਦੇ ਹਾਂ ਇਹੀ ਹਉਮੈ ਹੈ ਤੇ ਇਹਦੇ ਵਿਚ ਹੀ ਬੰਧਨ ਨੇ ਸਾਰੇ, ਇਹਦੇ ਵਿਚ ਹੀ ਆਦਮੀ ਆਉਂਦਾ ਜਾਂਦਾ ਹੈ। ਇਸ ਤਰ੍ਹਾਂ ਫੁਰਮਾਨ ਕਰਦੇ ਨੇ -

**ਧਰਨਾ - ਜੰਮਦਾ ਤੇ ਮਰਦਾ ਹੈ  
ਹਉਮੈ ਦਾ ਬੰਨ੍ਹਿਆ ਹੋਇਆ।**

ਇਸ ਤੋਂ ਜੋ ਉਪਰਲਾ ਹਿੱਸਾ ਹੈ ਉਹਨੂੰ ਆਤਮ ਮੰਡਲ ਕਹਿੰਦੇ ਨੇ, ਆਤਮਾ ਦਾ ਜਦ ਰਸ ਆ ਜਾਂਦਾ ਹੈ ਫੇਰ ਆਦਮੀ ਦਾ ਫੁਰਨਾ ਖਤਮ ਹੋ ਜਾਂਦਾ ਹੈ, ਫੁਰਨਾ ਆਉਂਦਾ, ਇਹਦੇ ਵਿਚ ਮਹਾਰਾਜ਼ ਕਹਿੰਦੇ ਕਿ ਉਹਦੇ ਵਿਚ ਤੇ ਪ੍ਰਮੇਸ਼ਰ ਤੇ ਮੇਰੇ ਵਿਚ ਕੋਈ ਭੇਦ ਨਾ ਜਾਣੋ, ਇਕੋ ਹੀ ਹੋਇਆ ਕਰਦਾ ਹੈ।

ਨਾਮਦੇਵ ਜੀ ਬੈਠੇ ਨੇ, ਅੱਜ ਆਪ ਬੜੀ ਦੇਰ ਤਕ ਸਮਾਂਧੀ ਰਹੇ, ਬਾਰ-ਬਾਰ ਨੇਤਰ ਖੁਲ੍ਹਦੇ ਨੇ, ਫੇਰ ਬੰਦ ਕਰ ਲੈਂਦੇ ਨੇ, ਫੇਰ ਖੇਲ੍ਹਦੇ ਨੇ, ਫੇਰ ਬੰਦ ਕਰ ਲੈਂਦੇ ਨੇ। ਅਜੇ ਅੰਦਰਲੇ ਰਸ ਤੋਂ ਬਾਹਰ ਆਉਣ ਨੂੰ ਜੀਅ ਨਹੀਂ ਸੀ ਕਰਦਾ। ਇੰਨੇ ਨੂੰ ਆਪ ਨੂੰ ਕੀ ਸੁਣਿਆ ਕਿ ਕੋਈ ਬੀਬੀ ਗਹਿਣੇ ਪਾਏ ਹੋਏ ਨੇ, ਉਹ ਛਣਕ-ਛਣਕ ਕਰਦੇ ਨੇ। ਉਹਨੇ ਆ ਕੇ ਮਹਾਂਪੁਰਸ਼ਾਂ ਨੂੰ ਨਾਮਸ਼ਕਾਰ ਕਰਕੇ, ਚਰਨਾਂ ਨੂੰ ਹੱਥ ਲਾ ਦਿਤਾ। ਜਦ ਚਰਨਾਂ ਨੂੰ ਹੱਥ ਲੱਗਿਆ ਉਨ੍ਹਾਂ ਨੇ ਨੇਤਰ ਖੇਲ੍ਹ ਲਏ, ਉਹਦੇ ਸਿਰ ਦੇ ਵਿਚ ਮਾਂਗ ਦੇਖੀ ਸੰਧੁਰ ਦੀ, ਤੇ ਬਚਨ ਕਰ ਦਿਤਾ ਕਿ ਬੀਬੀ ਸੁਹਾਗ ਮਾਣ। ਬੀਬੀ ਨੇ ਉਸੇ ਵੇਲੇ ਆਵਾਜ਼ ਦੇ ਦਿਤੀ ਕਿਉਂਕਿ ਉਹ ਪਤੀ ਦੇ ਨਾਲ ਸਤੀ ਹੋਣ ਜਾ ਰਹੀ ਸੀ, ਗਹਿਣੇ ਪਾ ਕੇ। ਕਹਿਣ ਲੱਗੀ ਕਿ ਅਰਥੀ ਉਰੇ ਲਿਆਓ, ਨਾਮਦੇਵ ਜੀ ਦੇ ਚਰਨਾਂ 'ਚ ਰੱਖ ਦਿਤੀ, ਕਹਿਣ ਲੱਗੇ ਭਗਤ ਜੀ! ਮੇਰਾ ਸੁਹਾਗ ਆਹ ਹੈ ਤੇ ਤੁਹਾਡਾ ਬਚਨ ਹੋ ਗਿਆ, ਤੇ ਸੰਤਾਂ ਦਾ ਜੋ ਬਚਨ ਹੈ, ਇਹ

ਬਿਰਥਾ ਨਹੀਂ ਜਾਂਦਾ ਮੈਂ ਹੀ ਤੁਹਾਡੇ ਸਤਿਸੰਗ ਦੇ ਵਿਚੋਂ ਐਸਾ ਬਚਨ ਸਰਵਣ ਕੀਤਾ ਸੀ -

**ਧਰਨਾ - ਪ੍ਰਭ ਜੀ ਦਾ ਵਾਸਾ ਹੈ,  
ਸੰਤਾਂ ਦੀ ਰਸਨਾ ਉਤੇ।**

**ਪ੍ਰਭ ਜੀ ਬਸਹਿ ਸਾਧ ਕੀ ਰਸਨਾ॥ ਅੰਗ - ੨੬੩**

ਕਹਿਣ ਲੱਗੀ, ਮਹਾਰਾਜ਼! ਤੁਹਾਡਾ ਬਚਨ ਜੋ ਹੈ, 'ਸਾਧ ਬਚਨ ਅਟਲਾਧਾ' ਆਪ ਦਾ ਬਚਨ ਹੈ ਕਿ ਮੈਂ ਸੁਹਾਗ ਮਾਣਾਂ। ਮੇਰਾ ਤਾਂ ਸੁਹਾਗ ਅਰਥੀ ਦੇ ਉਤੇ ਪਿਆ ਹੈ। ਉਸ ਵੇਲੇ ਨਾਮਦੇਵ ਜੀ ਨੂੰ ਕੁਛ ਸੋਚ ਫੁਰੀ ਕਿ ਐਵੇਂ ਬਿਨਾਂ ਸੋਚੇ ਸਮਝੇ ਬਚਨ ਕਰ ਦਿਤਾ। ਕੁਛ ਪਰੋਸ਼ਾਨੀ ਆਪ ਦੇ ਅੰਦਰ ਪੈਦਾ ਹੋਈ ਕਿ ਹੁਣ ਮੈਂ ਕੀ ਜਵਾਬ ਦੇਵਾਂ? ਉਸ ਵੇਲੇ ਅੰਦਰੋਂ ਆਵਾਜ਼ ਆਈ ਨਾਮਦੇਵ ਕਿਉਂ ਪਰੋਸ਼ਾਨ ਹੁੰਦਾ ਹੈਂ? ਤੂੰ ਐਉਂ ਕਰ ਰਾਮ ਕਹਿ ਕੇ ਮੌਢੇ ਤੋਂ ਫੜ ਕੇ ਇਹਨੂੰ ਉਠਾ ਦੇ। ਕਿਉਂਕਿ ਮੈਂ ਸਾਧੂਆਂ ਦੇ ਕੀਤੇ ਹੋਏ ਕੰਮ ਨੂੰ ਪ੍ਰਵਾਨ ਕਰ ਲੈਂਦਾ ਹਾਂ, ਮੇਰੇ ਕੀਤੇ ਹੋਏ ਕੰਮ ਨੂੰ ਸਾਧੂ ਬਦਲ ਦਿੰਦੇ ਨੇ -

**ਮੇਰੀ ਬਾਂਧੀ ਭਗਤੁ ਛਡਾਵੈ  
ਬਾਂਧੈ ਭਗਤੁ ਨ ਛੁਟੈ ਮੌਹਿ ॥  
ਏਕ ਸਮੈ ਮੋ ਕਉ ਗਹਿ ਬਾਂਧੈ  
ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥ ਅੰਗ-੧੨੫੩**

ਇਸ ਤਰ੍ਹਾਂ ਫੁਰਮਾਨ ਕਰਦੇ ਨੇ -

**ਧਰਨਾ - ਪ੍ਰਭ ਜੀ ਸਾਧੂਆਂ ਦਾ ਕੀਤਾ ਹੋਇਆ ਮੰਨਦੇ ਨੇ,  
ਸਾਧੂ ਨੇ ਪਿਆਰੇ ਰੱਬ ਦੇ।**

**ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ  
ਓਇ ਰਾਮ ਨਾਮ ਰੰਗਿ ਰਾਤੇ ॥ ਅੰਗ - ੨੪੮**

ਕਿਹੋ ਜਿਹੀ ਮਹਾਰਾਜ਼ ਨੇ ਸਾਨੂੰ guide line ਦਿਤੀ ਹੈ, ਕਿ ਐਉਂ ਨਹੀਂ ਕਿ ਆਹ ਕੰਮ ਕਰੇ, ਆਹ ਕੰਮ ਕਰੇ ਤਾਂ ਪ੍ਰਮੇਸ਼ਰ ਮੰਨਦਾ ਹੈ, ਮਹਾਰਾਜ਼ ਕਹਿੰਦੇ ਨਾ -

**ਤਿਨੁ ਕੀ ਸੋਭਾ ਸਭਨੀ ਬਾਈ  
ਸਿਨ੍ਹ ਪ੍ਰਭ ਕੇ ਚਰਣ ਪਰਾਤੇ ॥ ੧ ॥  
ਮੇਰੇ ਰਾਮ ਹਰਿ ਸੰਤਾ ਜੇਵੜੁ ਨ ਕੋਈ ॥ ਅੰਗ - ੨੪੮**

ਕਿਉਂ ਮੰਨਦਾ ਹੈ, ਕਿਉਂਕਿ ਉਹ ਪਿਆਰ ਵਿਚ ਰੱਤੇ ਪਏ ਨੇ। ਨਾ ਕੋਈ ਸੰਸਾਰ ਦਾ ਰਾਜਾ, ਨਾ ਕੋਈ ਧਨੀ ਪੁਰਸ਼, ਨਾ ਕੋਈ ਵੱਡਾ ਵਿਵਦਾਨ, ਇਨ੍ਹਾਂ ਵਾਸਤੇ ਤਾਂ ਮਹਾਰਾਜ਼ ਨੇ ਐਸਾ ਫੁਰਮਾਨ ਕੀਤਾ ਹੈ -

**ਧਰਨਾ - ਪਿਆਰੇ ਵਿਚ ਸਹਸਿਆਂ ਦੇ ਭਰੀਆਂ ਨੇ,  
ਛੱਤਰ ਧਾਰ ਬਾਦਸ਼ਾਹੀਆਂ।**

**ਛੜਧਾਰ ਬਾਦਸ਼ਾਹੀਆ ਵਿਚ ਸਹਸੇ ਪਰੀਆ ॥**

**ਅੰਗ - ੪੨**

**ਜਿਸ ਨੇ ਬਖਸੇ ਸਿਫਤਿ ਸਾਲਾਹ ॥  
ਨਾਨਕ ਪਾਤਿਸਾਹੀ ਪਾਤਿਸਾਹੁ ॥ ਅੰਗ - ੫**

ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ।

ਰਜਾ ਸਗਲੀ ਸਿੁਸਟਿ ਕਾ ਹਰਿ ਨਾਮੁ ਮਨੁ ਭਿੰਨਾ॥  
ਅੰਗ - ੨੦੨

ਸਾਰੀ ਸਿੁਸਟੀ ਦਾ, ਪੌਣ ਦਾ, ਪਾਣੀ ਦਾ, ਹਵਾ ਦਾ;  
ਸਾਰੀਆਂ ਚੀਜ਼ਾਂ ਉਹਦੇ ਹੁਕਮ ਵਿਚ ਚਲਦੀਆਂ ਨੇ ਕਿਉਂਕਿ  
ਪ੍ਰਮੇਸ਼ਰ ਦੇ ਕੈ ਵਿਚ ਨੇ ਉਹ ਪ੍ਰਮੇਸ਼ਰ ਦਾ ਪਿਆਰਾ ਹੈ। ਇਸ  
ਕਰਕੇ ਕਹਿੰਦੇ ਜਿਹੜੀਆਂ ਦੁਨੀਆਂ ਦੀਆ ਵਡਿਆਈਆਂ ਨੇ, ਵੱਡਾ  
ਫਿਲਾਸਫਰ ਹੈ, ਡਾਕਟਰ ਜਿਹਨੂੰ ਅੱਜਕਲੁ ਕਹਿੰਦੇ ਨੇ, ਇਕ  
ਮੈਡੀਕਲ ਡਾਕਟਰ ਹੁੰਦਾ ਹੈ, ਇਕ ਪੜ੍ਹੇ ਲਿਖੇ ਪ੍ਰੋਫੈਸਰ ਡਾਕਟਰ  
ਲੋਕ ਹੁੰਦੇ ਨੇ। ਇਨ੍ਹਾਂ ਨੂੰ ਪੰਡਤ ਕਹਿੰਦੇ ਸੀ, ਪਿਛਲੇ ਸਮਿਆਂ  
ਵਿਚਾ ਦੁਸਰਾ ਹੁੰਦਾ ਹੈ ਸੁਰਮਾ, ਤੀਸਰਾ ਹੁੰਦਾ ਹੈ ਛਤੁਰਪਤੀ  
ਰਾਜਾ। ਮਹਾਰਾਜਾ ਕਹਿੰਦੇ ਪਿਆਰਿਓ ਇਹ ਨਹੀਂ ਪਹੁੰਚ ਸਕਦੇ-

ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥  
ਭਗਤਾ ਬਣਿ ਆਈ ਪ੍ਰਭ ਅਪਨੇ ਸਿਉ  
ਜਲਿ ਬਲਿ ਮਹੀਅਲਿ ਸੋਈ ॥ ਅੰਗ - ੨੪੯

ਇਨ੍ਹਾਂ ਦੇ ਬਰਾਬਰ ਨਹੀਂ ਕੋਈ ਹੁੰਦਾ -

ਧਰਨਾ - ਪੰਡਤ ਸੂਰ ਛਤੁਰਪਤ ਰਾਜਾ,  
ਭਗਤ ਬਰਾਬਰ ਕੋਈ ਨਾ।  
ਪੰਡਤ ਸੂਰ ਛਤੁਰਪਤ ਰਾਜਾ  
ਭਗਤ ਬਰਾਬਰਿ ਅਉਰੁ ਨ ਕੋਇ ॥ ਅੰਗ - ੮੫੮

ਇਹ ਕੋਈ ਕਵਿਤਾ ਨਹੀਂ ਬਣਾਈ ਹੋਈ, ਸੱਚਮੁਚ ਹੀ  
ਗੱਲ ਹੈ। ਕਿਸੇ ਪੱਖ ਤੋਂ ਵਿਚਾਰ ਲਈ, ਉਹ ਰਾਜਿਆ ਦਾ ਰਾਜਾ  
ਹੁੰਦਾ ਹੈ ਜਿਹਦਾ ਮਨ ਪ੍ਰਮੇਸ਼ਰ ਦੇ ਨਾਮ ਨਾਲ ਭਿੱਜਿਆ ਰਹਿੰਦਾ  
ਹੈ, ਜਿਹੜਾ ਪ੍ਰਮੇਸ਼ਰ 'ਚ ਨਿਵਾਸ ਕਰਦਾ ਹੈ -

ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥  
ਭਗਤਾ ਬਣਿ ਆਈ ਪ੍ਰਭ ਅਪਨੇ ਸਿਉ  
ਜਲਿ ਬਲਿ ਮਹੀਅਲਿ ਸੋਈ ॥ ਅੰਗ - ੨੪੯

ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਇਥੇ ਭੁੱਚੇ ਮੰਡੀ  
ਗਏ ਹੋਏ ਨੇ, ਉਥੇ ਇਕ ਬੜਾ ਹੀ ਪ੍ਰੇਮੀ ਜੋੜਾ ਰਹਿੰਦਾ ਸੀ,  
ਖਤਰੀ ਸੀ ਉਹ, ਬਿਜਨਸ ਕਰਦੇ ਸੀ। ਜਿਸ ਵਕਤ ਬਾਬਾ ਜੀ  
ਉਥੇ ਗਏ ਹੋਏ ਨੇ ਤਾਂ ਉਹਨੇ ਆ ਕੇ ਬੇਨਤੀ ਕਰੀ ਕਿ ਮਹਾਰਾਜਾ  
ਮੇਰੀ ਪਤਨੀ ਬਹੁਤ ਸਖਤ ਬਿਮਾਰ ਹੈ ਕਿਧਾ ਕਰੋ। ਮੇਰਾ ਤਾਂ  
ਘਰ ਉਜਾੜ ਹੋ ਜਾਏਗਾ। ਮੈਂ ਕਿਸ ਤਰ੍ਹਾਂ ਜਿੰਦਗੀ ਬਤੀਤ ਕਰਾਂਗਾ,  
ਮੇਰੇ ਤਾਂ ਬੱਚੇ ਛੋਟੇ-ਛੋਟੇ ਨੇ। ਬਹੁਤ ਬੇਨਤੀਆਂ ਕਰੀਆਂ, ਬਾਬਾ  
ਜੀ ਉਠ ਕੇ ਨਾਲ ਆ ਗਏ, ਉਥੇ ਜਿਸ ਥਾਂ ਦੇ ਉਤੇ ਬੀਬੀ  
ਪਈ ਸੀ, ਦੇਖਿਆ ਤਰਸ ਆ ਗਿਆ ਦਿਲ 'ਚ। ਕਿਉਂਕਿ ਸੰਤਾਂ  
ਦੀ ਬਾਦਸ਼ਾਹੀ ਬਹੁਤ ਵੱਡੀ ਹੁੰਦੀ ਹੈ -

ਜਾ ਕਾ ਕਹਿਆ ਦਰਗਹ ਚਲੈ ॥  
ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥  
ਅੰਗ - ੧੯੬

ਜਿਹਦਾ ਕਹਿਆ ਹੋਇਆ ਦਰਗਹ ਮੰਨਦੀ ਹੈ, ਰਾਜੇ ਦਾ  
ਕਹਿਆ ਹੋਇਆ ਦਰਗਹ ਮੰਨ ਲਏਗੀ? ਫਿਲਾਸਫਰ ਦਾ ਕਿਹਾ

ਹੋਇਆ ਦਰਗਹ ਮੰਨ ਲਏਗੀ? ਨਾ ਇਹ ਤਾਂ ਐਵੇਂ ਫੋਕੀਆਂ  
ਗੋਲੀਆ ਹੁੰਦੀਆਂ ਨੇ। ਸਾਧੂ ਠੋਸ ਹੁੰਦਾ ਹੈ, ਕਹਿੰਦੇ ਭਾਈ ਇਹਦੀ  
ਤਾਂ ਉਮਰ ਪੂਰੀ ਹੋ ਗਈ, ਕਹਿੰਦਾ ਮਹਾਰਾਜਾ, ਫੇਰ ਤਾਂ ਬਹੁਤ  
ਦੁਬਿਧਾ ਪੈਦਾ ਹੋ ਜਾਏਗੀ। ਕਹਿੰਦੇ ਐਉਂ ਕਰ ਆਪਾਂ ਇਕ ਗੱਲ  
ਕਰ ਲੈਂਦੇ ਹਨ। ਸਵਾਸ ਤਾਂ ਨਹੀਂ ਵਧਦੇ ਹੈਗੇ, ਪਰ ਤੇਰੀ ਉਮਰ  
ਏਸ ਵੇਲੇ ੨੫ ਸਾਲ ਦੀ ਹੈ, ਸਾਢੇ ਬਾਰ੍ਹੁਂ ਸਾਲ ਤੂੰ ਦੇ ਦੇ,  
ਇਕੱਠੇ ਹੀ ਚਲੇ ਜਾਇਓ। ਕਹਿੰਦਾ ਠੀਕ ਹੈ। ਕਹਿੰਦੇ ਖੜ੍ਹ ਜਾ  
ਇਥੇ, ਕਰ ਅਰਦਾਸ। ਸੱਚੇ ਦਿਲ ਨਾਲ ਕਹਿ ਦੇ ਕਿ ਮੈਂ ਅੱਧੀ  
ਉਮਰ ਦਿੰਦਾ ਹਾਂ। ਅੱਧੀ ਉਮਰ ਦੇ ਦਿਤੀ, ਉਹ ਸਾਢੇ ਬਾਰ੍ਹੁਂ ਸਾਲ  
ਜੀਉਂਦੇ ਰਹੇ, ਉਸ ਤੋਂ ਬਾਅਦ ਚੜ੍ਹਾਈ ਕਰ ਗਏ। ਇਹਦੇ  
ਬਰਾਬਰ ਕੋਈ ਆ ਜਾਏਗਾ? ਕਿਉਂਕਿ ਸਾਧੂ ਦਾ ਕਹਿਆ ਹੋਇਆ  
ਦਰਗਹ 'ਚ ਚਲਦਾ ਹੈ। ਦਰਗਹ ਮੰਨਦੀ ਹੈ ਉਨ੍ਹਾਂ ਦਾ ਕਹਿਆ  
ਹੋਇਆ। ਇਕ ਨਹੀਂ, ਸੈਂਕੜੇ ਮਿਸਾਲਾਂ ਨੇ। ਆਹ ਜਿਹਵੀ  
ਪ੍ਰਾਕ੍ਰਿਤੀ ਹੈ ਇਹ ਉਨ੍ਹਾਂ ਦੇ ਮੂਹਰੇ ਕੁਛ ਵੀ ਨਹੀਂ ਹੁੰਦੀ। ਉਹ  
ਤਾਂ ਭੋਲੇ ਜਿਹੇ ਬਣ ਕੇ ਆਮ ਮਨੁਖਾਂ ਵਾਂਗ ਜੀਵਨ ਬਤੀਤ ਕਰਦੇ  
ਰਹਿੰਦੇ ਨੇ, ਲੇਕਿਨ ਮਹਾਰਾਜਾ ਕਹਿੰਦੇ ਤੁਸੀਂ ਐਉਂ ਨਾ ਸਮਝੋ।

ਇਨ੍ਹਾਂ ਦੇ ਵਿਚ ਕੋਈ ਫਰਕ ਨਾ ਜਾਣੋ -

ਜਿਨਾ ਨ ਵਿਸਰੈ ਨਾਮੁ ਸੇ ਕਿਨੋਹਿਆ ॥  
ਭੇਦੁ ਨ ਜਾਣਹੁ ਮੂਲਿ ਸਾਂਈ ਜੋਹਿਆ ॥

ਅੰਗ - ੩੯੭

ਸ਼ਕਤੀਆਂ ਦੇ ਮਾਲਕ ਹੁੰਦੇ ਨੇ, ਸਾਰਾ ਕੁਛ ਹੱਥ ਵਿਚ ਹੁੰਦਾ  
ਹੈ, ਫੇਰ ਵੀ ਕੁਛ ਨਹੀਂ ਕਰਦੇ। ਸੋ ਇਸ ਤਰ੍ਹਾਂ ਨਾਮਦੇਵ ਜੀ ਕੁਛ  
ਪਰੋਸ਼ਾਨੀ 'ਚ ਆ ਗਏ, ਆਵਾਜ਼ ਆਈ ਨਾਮਦੇਵ ਪਰੋਸ਼ਾਨੀ ਕਿਹੜੀ  
ਗੱਲ ਦੀ ਹੈ, ਜਿਹੜਾ ਕੁਛ ਕਰ ਦਿੱਗੋਂਗਾ ਮੈਂ ਤਾਂ ਤੇਰਾ ਕੀਤਾ ਹੋਇਆ  
ਮੰਨਣਾ ਹੀ ਮੰਨਣਾ ਹੈ। ਉਠਾਲ ਦੇ ਏਸ ਨੂੰ।

ਇਕ ਐਸੀ ਮਿਸਾਲ ਆਉਂਦੀ ਹੈ ਕਿ ਮੁਲਤਾਨ ਦੇ ਨਵਾਬ  
ਨੇ ਕਾਜੀ ਮੁੱਲਾਂ ਫੜ ਲਈ, ਕਹਿਣ ਲੱਗਿਆ ਤੁਸੀਂ ਲੋਕਾਂ ਨੂੰ ਮੰਤਰ  
ਲਿਖ-ਲਿਖ ਕੇ ਦੇਈ ਜਾਂਦੇ ਓਂ, ਮੇਰਾ ਪੁੱਤਰ ਬੀਮਾਰ ਹੈ ਜਾਂ  
ਤਾਂ ਰਾਜੀ ਕਰ ਦਿਓ, ਜਾਂ ਜਿਸ ਦਿਨ ਇਹ ਮਰ ਗਿਆ ਮੈਂ  
ਤੁਹਾਨੂੰ ਸਾਰਿਆਂ ਨੂੰ ਕਤਲ ਕਰ ਦੇਣਾ ਹੈ। ਕੋਈ ਕਾਨੂੰਨ ਤਾਂ ਹੁੰਦਾ  
ਹੀ ਨਹੀਂ ਸੀ। ਹਾਕਮ ਦੀ ਜੁਬਾਨ ਤੇ ਉਹਦੀ ਸੋਚ ਹੀ ਹੁਕਮ  
ਹੋਇਆ ਕਰਦੀ ਸੀ। ਬੜੇ ਚਿੰਤਾ 'ਚ ਆਏ, ਦਿਨ ਲੰਘਦੇ ਗਏ,  
ਪਤਾ ਲਗ ਗਿਆ ਕਿ ਉਹ ਤਾਂ ਆਖਰੀ ਸਾਹਾਂ ਤੇ ਹੈ, ਬੜਾ  
ਬੁਰਾ ਹੋਇਆ। ਨਵਾਬ ਆਇਆ, ਕਹਿਣ ਲੱਗਿਆ ਬੱਚੇ ਦੀ  
ਹਾਲਤ ਬਹੁਤ ਵਿਗੜ ਗਈ ਹੈ, ਜਾਂ ਤਾਂ ਜੀਉਂਦਾ ਕਰੋ ਨਹੀਂ  
ਤਾਂ ਮੈਂ ਤੁਹਾਨੂੰ ਮਾਰ ਦੇਣਾ ਹੈ। ਸਭ ਨੂੰ ਕਤਲ ਕਰ ਦੇਵਾਂਗਾ  
ਉਹਦੇ ਬਰਾਬਰ ਹੀ। ਕਹਿਣ ਲੱਗੇ, ਸਾਡੇ ਨਾਲ ਦਾ ਇਕ ਹੋਰ  
ਬਾਹਰ ਰਹਿ ਗਿਆ ਉਹਨੂੰ ਲੈ ਆਓ। ਕਹਿੰਦੇ ਓਹਦਾ ਨਾਉਂ ਕੀ  
ਹੈ? ਕਹਿੰਦੇ ਸਮਸਤਬਰੋਜ਼, ਸੂਫ਼ੀ ਪੀਰ ਸੀਗਾ, ਮਕਸੂਦ ਦਾ  
ਮੁਰੀਦ ਸੀਗਾ। ਉਸਨੂੰ ਜਾ ਕੇ, ਕਬਰਸਤਾਨ 'ਚ ਰਹਿੰਦਾ ਸੀ,  
ਮਹੱਲਾ-ਏ-ਖਾਮੋਸ਼ਾਹ 'ਚ; ਜਿਥੇ ਕੋਈ ਬੋਲਦਾ ਨਾ ਹੋਵੇ, ਸਾਧੂ  
ਉਥੇ ਪਸੰਦ ਕਰਦੇ ਨੇ ਰਹਿਣਾ। ਸੋ ਆਪਣੇ ਪਿਆਰੇ ਨਾਲ

unrrapped ਜੁੜੇ ਰਹਿੰਦੇ ਨੇ ਹਰ ਵਕਤ। ਫੜ ਲਿਆਂਦਾ, ਕਹਿੰਦੇ ਕੀ ਗੱਲ ਮੈਨੂੰ ਫੜਿਆ ਹੈ। ਕਹਿੰਦੇ ਦੇਖ ਬਈ ਜਾਂ ਤਾਂ ਇਹਦੇ ਸ਼ਹਿਜ਼ਾਦੇ ਨੂੰ ਰਾਜ਼ੀ ਕਰ ਦਿਓ, ਜੇ ਮਰ ਗਿਆ ਤਾਂ ਤੁਹਾਨੂੰ ਨਾਲ ਹੀ ਮਾਰ ਦਿਤਾ ਜਾਏਗਾ ਸਾਰਿਆਂ ਨੂੰ, ਵਿਚ ਹੀ ਤੈਨੂੰ। ਕਹਿੰਦਾ, ਆਹ ਤਾਂ ਮੌਜ਼ਾਂ ਬਣ ਗਈਆਂ। ਸਾਧੂ ਤਾਂ ਪਹਿਲਾਂ ਹੀ ਮਰੇ ਹੋਏ ਹੁੰਦੇ ਨੇ ਕੌਣ ਕਹਿੰਦਾ ਹੈ ਸਾਧੂ ਜੀਉਂਦਾ ਹੁੰਦਾ ਹੈ। ਉਹ ਤਾਂ ਇਹ ਜਿਹੜਾ ਠੀਕਰਾ ਜਿਹਾ ਹੈ, ਲੋਚਦੇ ਨੇ ਕਿ ਕਦ ਛੁੱਟੇ।

### ਠੀਕਰਿ ਫੌਰਿ ਵਿਸ਼ਿਸ਼ ਸਿਰ ਪ੍ਰਭ ਪੁਰ ਕੀਆ ਪਯਾਨ।

ਕਹਿਣ ਲੱਗਿਆ ਇਹ ਤਾਂ ਬਹੁਤ ਵਧੀਆ ਗੱਲ ਹੈ। ਸੋ ਬਾਕੀ ਸਭ ਰੋਣ ਪਿਟਣ ਲਗ ਗਏ ਕਿ ਅਸੀਂ ਤਾਂ ਕਬੀਲਦਾਰ ਹਾਂ, ਤੈਨੂੰ ਤਾਂ ਰੋਣ ਵਾਲਾ ਕੋਈ ਨਹੀਂ ਸਾਡੇ ਤਾਂ ਬਾਲ ਬੱਚੇ, ਵਹੁਟੀਆਂ ਰੁਲ ਜਾਣਗੀਆਂ, ਤੂੰ ਕ੍ਰਿਪਾ ਕਰ। ਕਹਿੰਦਾ, ਮੈਂ ਤਾਂ ਕਰ ਦੇਵਾਂਗਾ ਫੇਰ ਤੁਸੀਂ ਮੈਨੂੰ ਹੀ ਫਤਵਾ ਲਾ ਦੇਣਾ ਹੈ। ਕਿਉਂਕਿ ਤੁਹਾਨੂੰ ਦਰਵੇਸ਼ਾ ਦੀ ਗਤੀ ਦਾ ਪਤਾ ਨਹੀਂ ਹੁੰਦਾ। ਤੁਸੀਂ ਅੰਨੇ ਓਂ ਸ਼ਰਾ ਦੇ, ਅੰਨ੍ਹੇ ਨੂੰ ਕੀ ਪਤਾ ਦਰਵੇਸ਼ ਕਿੱਥੇ ਰਹਿੰਦੇ ਨੇ, ਕੀ ਪਤਾ ਫੱਕਰ ਜਾਗਦੇ ਨੇ ਕਿ ਸੌਦੇ ਨੇ। ਪਾਖੰਡੀਆਂ ਨੂੰ ਤਾਂ ਜਾਣਦੇ ਨੇ, ਲੇਕਿਨ ਫੱਕਰਾਂ ਦਾ ਨਹੀਂ ਪਤਾ ਹੁੰਦਾ। ਕਹਿਣ ਲੱਗੇ ਨਹੀਂ ਮਹਾਰਾਜ਼ ਅਸੀਂ ਐਸ ਵੇਲੇ ਤੁਹਾਡੇ ਦਾਸ ਹਾਂ।

ਕਹਿੰਦਾ ਦਾਸ ਹੀ ਤੁਸੀਂ ਸਿਰ 'ਤੇ ਚੜ੍ਹ ਜਾਣੇ ਨੇ। 'ਨੈਂ ਲੰਘੀ ਖੁਆਜਾ ਵਿਸ਼ਿਆ' ਇਹ ਗੱਲ ਮਸ਼ਹੂਰ ਹੈ। ਵਕਤ ਲੰਘਿਆ ਤੋਂ ਬਾਅਦ ਕੋਈ ਨਹੀਂ ਪੁਛਦਾ। ਬੜੇ-ਬੜੇ ਮਜ਼ਬੂਰ ਬੰਦੇ ਆਉਂਦੇ ਨੇ ਸੰਤਾਂ ਕੋਲ, ਜਦ ਕੰਮ ਹੋ ਗਿਆ, ਮੁੜ ਕੇ ਕਦੇ ਉਨ੍ਹਾਂ ਦੇ ਚਿਹਰੇ ਹੀ ਨਹੀਂ ਦੇਖਿਦੇ, ਭੁੱਲ ਜਾਈਦਾ ਹੈ, ਬਾਰੂਂ-ਪੰਦਰਾਂ ਸਾਲਾਂ ਬਾਅਦ ਆ ਕੇ ਕਹਿ ਦਿੰਦੇ ਨੇ ਕਿ ਜੀ ਮੈਂ ਆਇਆ ਸੀ ਮੇਰਾ ਆਹ ਕੰਮ ਹੋਇਆ ਸੀ। ਭਾਣੀ! ਫੇਰ ਤੂੰ ਮੁੜ ਕੇ ਤਾਂ ਦੇਖਿਆ ਨਹੀਂ? ਕਹਿੰਦਾ ਜੀ, ਕੰਮ ਹੀ ਨਹੀਂ ਪ੍ਰਿਆ।

ਇਕ ਦਿਨ ਸਾਡੇ ਕੋਲ ਇਕ ਪ੍ਰੇਮੀ ਆਇਆ, ਮੈਂ ਕਿਹਾ ਕਿ ਤੂੰ ਕਦੇ ਆਇਆ ਹੀ ਨਹੀਂ ਨੰਬਰਦਾਰਾ? ਕਹਿੰਦਾ ਜੀ, ਮੇਰਾ ਟਿਊਬਵੈਲ ਵੀ ਲੱਗ ਗਿਆ, ਤੁਸੀਂ ਕਹਿ ਦਿਤਾ ਸੀ, ਬੱਚੇ ਦਾ ਵੀ ਕੰਮ ਬਣ ਗਿਆ, ਨੌਕਰੀ ਮਿਲ ਗਈ, ਲੜਕੀ ਵੀ ਵਿਆਹੀ ਗਈ, ਕਹਿੰਦਾ ਹੁਣ ਸਾਰੇ ਕੰਮ ਹੋ ਗਏ, ਹੁਣ ਤੁਹਾਡੇ ਨਾਉਂ ਦੀ ਮਾਲਾ ਫੇਰ ਛਡਦੇ ਹਾਂ, ਹੁਣ ਕੀ ਆ ਕੇ ਅਸੀਂ ਕਰਨਾ ਹੈ ਇਥੋ। ਮੈਂ ਕਿਹਾ ਵਾਹ ਬਈ ਕੰਮ ਵਾਸਤੇ ਹੀ ਸੀ ਤੇਰਾ ਆਉਣਾ, ਜਦ ਤਾਂ ਤੂੰ ਰੋਜ਼ ਆਉਂਦਾ ਸੀ। ਉਹ ਕਹਿਣ ਲੱਗਿਆ ਕਿ ਆਹ ਆਦਮੀ ਦਾ ਸੁਭਾਅ ਹੈ ਭੁੱਲ ਜਾਣਾ ਨੇਕੀ ਕਰੀ ਨੂੰ। ਉਹ ਤਾਂ ਵਾਹਿਗੁਰੂ ਦੀ ਨੇਕੀ ਕਰੀ ਨੂੰ ਭੁਲਿਆ ਬੈਠਾ ਹੈ। ਜਿਹਨੇ ਸਭ ਕਛ ਦਿਤਾ ਸੁੰਦਰ ਸਰੀਰ ਦਿਤਾ, ਕਿਹੋ ਜਿਹੋ ਗੰਦੇ ਪਾਣੀ ਤੋਂ ਉਪਜਾ ਕੇ ਕਿਹੋ ਜਿਹਾ ਸੁੰਦਰ ਬਣਾ ਦਿਤਾ, ਯਾਦ ਕਰਦਾ ਹੈ ਕਦੇ ਓਸਨੂੰ। ਹਰ ਵਕਤ ਭੁਲਿਆ ਰਹਿੰਦਾ ਹੈ, ਬੇਅੰਤ ਦਾਤਾਂ ਦਿਤੀਆ ਨੇ ਤੈਨੂੰ, ਸੋਹਣਾ ਸਰੀਰ ਦਿਤਾ ਹੈ, ਸੋਹਣਾ ਮੰਦਰ ਰਹਿਣ ਨੂੰ ਦਿਤਾ ਹੈ। ਤੇਰੇ ਅੰਦਰ ਦਿਮਾਗ ਦੇ ਵਿਚ ਬਹੁਤ ਵਧੀਆ

ਸੋਚ ਪਾਈ ਹੈ, ਬੜੀ ਹਿੰਮਤ ਤੈਨੂੰ ਦਿਤੀ ਹੈ, ਕਦੇ ਯਾਦ ਕਰਦਾ ਹੈ ਓਸਨੂੰ। ਦਿਤੀਆ ਹੋਈਆਂ ਚੀਜ਼ਾਂ ਨਾਲ ਭੁੱਲ ਗਿਆ -

**ਦਾਤਿ ਪਿਆਰੀ ਵਿਸ਼ਿਆ ਦਾਤਾਰਾ ॥**

**ਅੰਗ - ੬੨੬**

ਕਹਿੰਦੇ ਨਹੀਂ ਮਹਾਰਾਜ਼ ਅਸੀਂ ਤਾਂ ਤਾਅ ਜਿੰਦਗੀ ਤੁਹਾਨੂੰ ਯਾਦ ਰੱਖਿੰਗੇ। ਦੂਜੇ ਦਿਨ ਇਹ ਹੋਇਆ ਕਿ ਸਵੇਰੇ ਹੀ ਲੜਕਾ ਮਰ ਗਿਆ। ਲੜਕੇ ਦਾ ਮ੍ਰਿਤਕ ਸਰੀਰ ਲਿਆ ਕੇ ਸਾਮੁਣੇ ਰੱਖ ਦਿਤਾ, ਜਿਥੇ ਜੇਲ੍ਹ ਵਿਚ ਸਾਰੇ ਬੰਦ ਕਰੇ ਹੋਏ ਸੀ। ਕਹਿਣ ਲੱਗਿਆ ਜਾਂ ਤਾਂ ਜੀਉਂਦਾ ਕਰ ਦਿਓ, ਨਹੀਂ ਤਾਂ ਫੇਰ ਤਿਆਰ ਹੋ ਜਾਓ। ਉਹ ਬਾਰ-ਬਾਰ ਚਰਨ ਫੜਦੇ ਨੇ, ਮਹਾਰਾਜ਼ ਕ੍ਰਿਪਾ ਕਰੋ। ਬਾਹਰ ਆ ਗਏ, ਬਾਹਰ ਆ ਕੇ ਕਹਿਣ ਲੱਗੇ ਦੇਖ ਨਵਾਬ! ਇਹ ਜੇ ਜੀਉਂਦਾ ਹੋ ਗਿਆ, ਤੂੰ ਮੇਰੇ ਖਿਲਾਫ ਹੋ ਜਾਣਾ ਹੈ। ਕਹਿੰਦਾ ਮਹਾਰਾਜ਼ ਮੈਂ ਕਿਵੇਂ ਹੋ ਜਾਵਾਗਾ, ਨਲੇ ਤੁਸੀਂ ਮੇਰਾ ਲੜਕਾ ਜੀਉਂਦਾ ਕਰੋਂ, ਮੈਂ ਤੁਹਾਡਾ ਅਹਿਸਾਨ ਨਹੀਂ ਭੁੱਲ ਸਕਦਾ। ਕਹਿੰਦੇ ਐਵੇਂ ਗੱਲਾਂ ਨੇ ਕਹਿਣ ਦੀਆ। ਜਦ ਬਾਰ-ਬਾਰ ਕਿਹਾ ਉਥੇ ਸਾਮੁਣੇ ਆ ਕੇ ਟਹਿਲਣ ਲਗ ਗਏ। ਸਾਰੇ ਦੇਖਦੇ ਨੇ ਕਿ ਹੁਣ ਕਿਹੜਾ ਮੰਤਰ ਮਾਰੇਗਾ ਇਹ। ਕਿਵੇਂ ਜੀਉਂਦਾ ਕਰ ਦੇਵੇਗਾ? ਤੇ ਨਾਲ ਅੱਲਾਹ ਕੋਲ ਦੁਆ ਕਰਦੇ ਨੇ ਕਿ ਜੀਉਂਦਾ ਹੋ ਜਾਵੇ ਸਾਡਾ ਖਹਿੜਾ ਛੁਟ ਜਾਵੇ। ਕਿਤੇ ਨਾ ਜੀਉਂਦਾ ਹੋਇਆ ਤਾਂ ਫੇਰ ਤਾਂ ਮਰ ਗਏ। ਉਹ ਫੱਕਰ ਫਿਰਦਾ-ਫਿਰਦਾ, ਆ ਕੇ ਕਹਿਣ ਲੱਗਿਆ ਕਿ ਓਂ ਲੜਕੇ ਖੁਦਾ ਕੇ ਹੁਕਮ ਸੇ ਉਠ ਖੜ੍ਹ ਹੋ। ਸਭ ਨੇ ਦੇਖਿਆ ਕਿ ਹੁਣ ਉਠ ਜਾਏਗਾ। ਉਹ ਤਾਂ ਟਸ ਤੋਂ ਮਸ ਨਾ ਹੋਇਆ। ਫੇਰ ਪ੍ਰੰਤ ਕੇ ਆ ਗਿਆ ਥੋੜ੍ਹਾ, ਕਹਿੰਦਾ ਓਂ ਲੜਕੇ! ਖੁਦਾ ਕੇ ਹੁਕਮ ਸੇ ਅਭੀ ਤਕ ਨਹੀਂ ਉਠੇ, ਉਠ ਖੜ੍ਹ ਹੋ? ਫੇਰ ਨਹੀਂ ਹੋਇਆ। ਤੀਸਰੀ ਵਾਰੀ ਫੇਰ ਕਿਹਾ, ਓਂ ਲੜਕੇ ਦੋ ਬਾਰ ਆਪ ਕੋ ਪਹਿਲੇ ਕਹਾ ਹੈ, ਖੁਦਾ ਕੇ ਹੁਕਮ ਸੇ ਉਠ ਖੜ੍ਹ ਹੋ। ਫੇਰ ਨਾ ਉਠਿਆ ਉਹ।

ਕਹਿੰਦੇ, ਨਵਾਬ ਸਾਹਿਬ! ਇਹ ਤਾਂ ਬਈ ਉਠਦਾ ਨਹੀਂ ਖੁਦਾ ਦੇ ਹੁਕਮ ਨਾਲ, ਨੀਵਾਂ ਪਾਈ ਬੈਠਾ ਹੈ, ਕਿ ਤੁਸੀਂ ਕੁਛ ਕਰੋ। ਕਹਿੰਦੇ ਫੇਰ ਫੱਕਰਾਂ ਦਾ ਹੁਕਮ ਜਦ ਹੋਏਗਾ ਤਾਂ ਉਠੇਗਾ? ਕਰ ਦੇਈਏ ਹੁਕਮ? ਕਹਿੰਦਾ ਹਾਂ। ਕਹਿੰਦੇ ਓਂ ਲੜਕੇ ਦਰਵੇਸ਼ ਕੇ ਹੁਕਮ ਸੇ ਉਠ ਖੜ੍ਹਾਂ ਹੋ। ਉਸੇ ਵੇਲੇ ਲੜਕਾ ਉਠ ਕੇ ਬੈਠ ਗਿਆ। ਬੁਸੀਆਂ ਹੋ ਗਈਆ। ਘਰੀਂ ਚਲੇ ਗਏ, ਭੁੱਲ ਗਏ। ਉਥੇ ਜਾ ਕੇ ਕਿੰਡੂ-ਪ੍ਰੰਤੂ ਕਰਨਾ ਸ਼ੁਰੂ ਕਰ ਦਿਤਾ। ਕਹਿੰਦੇ ਕੁਰਾਨ ਸ਼ਰੀਫ ਦਾ ਤਾਂ ਉਹਨੇ ਵਿਰੋਧ ਕਰ ਦਿਤਾ। ਉਹ ਤਾਂ ਕਾਫਰ ਹੈ, ਸ਼ਰੀਕ ਬਣ ਗਿਆ ਰੱਬ ਦਾ। ਤੇ ਆਹ ਗੱਲ ਕਹੀ ਹੈ ਉਹਨੇ, ਮੇਰੇ ਹੁਕਮ ਸੇ ਉਠ ਖੜ੍ਹ ਹੋ। ਮੁਕੱਦਮਾ ਕਰ ਦਿਤਾ, ਕਾਜ਼ੀਆ ਦੇ ਆ ਗਿਆ, ਉਸੇ ਨਵਾਬ ਤੋਂ ਹੁਕਮ ਲੈ ਲਿਆ ਕਿ ਇਹਦੀ ਜੀਉਂਦੇ ਦੀ ਖੱਲ੍ਹ ਉਤਾਰ ਦਿਓ। ਖੱਲ੍ਹ ਲਾਹੁਣ ਲੱਗੇ ਲਹੇ ਨਾ, ਜਿਹੜਾ ਕੁਛ ਲਾਹੁਣ ਲੱਗੇ ਲਹੇ ਨਾ। ਕਹਿਣ ਲੱਗੇ ਜੀ ਖੱਲ੍ਹ ਤਾਂ ਇਹਦੀ ਲਹੀਂਦੀ ਨਹੀਂ ਹੈ, ਨਾ ਸਾਡੀਆ ਰੰਬੀਆ ਵਗੈਰਾ ਨੇ ਇਹਦੇ ਸਰੀਰ 'ਚ ਲਗਦੀਆ ਨੇ। ਜਦ ਇਸ ਤਰ੍ਹਾਂ ਹੋਇਆ ਤਾਂ ਕਹਿੰਦੇ ਲਾ ਲਿਆ

ਜੋਰ ਤਸੀਂ, ਤੁਹਾਨੂੰ ਚਮੜੇ ਦੀ ਲੋੜ ਹੈ, ਲਓ ਅਸੀਂ ਆਪੇ ਹੀ  
ਲਾਹ ਦਿੰਦੇ ਹਾਂ, ਫੜ ਕੇ ਪੈਰਾਂ ਦੇ ਕੋਲਾਂ ਸਾਰੀ ਖੱਲ੍ਹ ਲਾਹ ਕੇ,  
ਵਗਾਹ ਕੇ ਮਾਰੀ, ਕਹਿੰਦੇ ਚੁੱਕੋ। ਸੋ ਕਹਿੰਦੇ -

ਜੇ ਕਿਛੁ ਕਰੈ ਸੋਈ ਪ੍ਰਭ ਮਾਨਹਿ  
ਓਇ ਰਾਮ ਨਾਮ ਰੰਗਿ ਰਾਤੇ ॥  
ਤਿਨੁ ਕੀ ਸੋਭਾ ਸਭਨੀ ਬਾਈ  
ਜਿਨੁ ਪ੍ਰਭ ਕੇ ਚਰਣ ਪਰਾਤੇ ॥ ਅੰਗ - ੨੪੮

ਜਲਾਂ ਦੇ ਵਿਚ, ਬਲਾਂ ਦੇ ਵਿਚ, ਹਰ ਥਾਂ ਦੇ ਵਿਚ  
ਵਾਹਿਗੁਰੂ ਹੈ, ਸੰਤਾਂ ਦੀ ਬਣੀ ਹੁੰਦੀ ਹੈ ਵਾਹਿਗੁਰੂ ਦੇ ਨਾਲ। ਰੱਬ  
ਦੇ ਨਾਲ ਬਣ ਜਾਵੇ ਇਕ ਵਾਰੀ, ਫੇਰ ਉਹ ਕੀਹਦੇ ਨੇ, ਕਿਸੇ  
ਦੇ ਵੀ ਨਹੀਂ, ਨਿਰਦਾਵੇ ਰਹਿੰਦੇ ਨੇ -

ਜੇ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥  
ਅੰਗ - ੧੩੨੩

ਇੰਦ੍ਰ ਨੂੰ ਵੀ ਕਹਿੰਦੇ ਨੇ ਕੰਗਾਲ ਤਰਿਆ ਫਿਰਦਾ ਹੈ।  
ਕੋਈ ਬਰਾਬਰੀ ਕਰਦਾ ਹੀ ਨਹੀਂ ਸਾਰੀ ਕਾਇਨਾਤ 'ਚਾ। ਸੋ ਜਦੋਂ  
ਆਵਾਜ਼ ਆਈ ਨਾਮਦੇਵ ਨੂੰ, ਨਾਮਦੇਵ ਨੇ ਉਸੇ ਆਵਾਜ਼ ਦੇ  
ਮੁਤਾਬਿਕ ਮੌਢੇ ਤੋਂ ਫੜਿਆ, ਕਹਿੰਦੇ ਉਠ ਬਈ ਕਹੁ ਰਾਮ। ਰਾਮ  
ਕਹਿ ਕੇ ਉਠਾਲ ਦਿਤਾ। ਸਾਰੀ ਦਿੱਲੀ 'ਚ ਰੌਲਾ ਪੈ ਗਿਆ ਕਿ  
ਨਾਮਦੇਵ ਨੇ ਮੁਰਦਾ ਜੀਉਂਦਾ ਕਰ ਦਿਤਾ। ਉਸ ਵੇਲੇ ਸ਼ਿਕਾਇਤ  
ਹੋ ਗਈ। ਬਾਦਸ਼ਾਹ ਸਲੇਮਸ਼ਾਹ ਸੀ। ਕਹਿਣ ਲੱਗੇ ਕਿ ਬਾਦਸ਼ਾਹ!  
ਇਹ ਕਾਫਰ ਜੇ ਇਹੋ ਜਿਹੇ ਕੰਮ ਕਰਨ ਲੱਗੇ ਫੇਰ ਇਸਲਾਮ  
ਦਾ ਵਧਾ ਤਾਂ ਹੋਣਾ ਨਹੀਂ ਹੈ। ਇਨ੍ਹਾਂ ਕਾਫਰਾਂ ਨੂੰ ਜਾਂ ਤਾਂ ਇਸਲਾਮ  
ਵਿਚ ਲੈ ਕੇ ਆਓ, ਜਾਂ ਮਾਰ ਦੇਣਾ ਚਾਹੀਦਾ ਹੈ। ਕਹਿੰਦਾ ਮੈਂ  
ਕਿਵੇਂ ਮਾਰਾਂ ਕੋਈ ਕਾਨੂੰਨ ਹੋਣਾ ਚਾਹੀਦਾ ਹੈ। ਕਹਿੰਦੇ ਇਹਨੇ  
ਮੁਰਦਾ ਜੀਉਂਦਾ ਕਰਿਆ ਹੈ, ਤੁਹਾਡੀ ਗਊ ਜਿਹੜੀ ਹੈ ਬਹੁਤ  
ਪਿਆਰੀ ਇਹਨੂੰ ਜੀਬਾ ਕਰ ਦਿਓ, ਬਿਸਮਲ ਕਰ ਦਿਓ, ਉਹਨੂੰ  
ਫੜ ਕੇ ਲਿਆਓ ਜੇ ਤਾਂ ਜੀਉਂਦੀ ਕਰ ਦਿਤੀ ਤਾਂ, ਤਾਂ ਠੀਕ  
ਹੈ। ਨਹੀਂ ਤਾਂ ਕੋਈ ਪਖੰਡ ਹੈ ਰਚਿਆ ਹੋਇਆ ਇਨ੍ਹਾਂ ਨੇ, ਐਵੇਂ  
ਬੱਚੇ ਨੂੰ ਪਾ ਕੇ ਲੈ ਗਏ ਨੇ ਉਥੇ ਜਾ ਕੇ ਡਰਾਮਾ ਕਰ ਦਿਤਾ,  
ਤੇ ਇਕ ਧੋਖਾ ਦਿਤਾ ਹੈ, ਇਸ ਕਰਕੇ ਧੋਖਾਦੇਹੀ 'ਚ ਇਹਨੂੰ  
ਸਜ਼ਾ ਦੇਣੀ ਚਾਹੀਦੀ ਹੈ। ਉਸ ਵੇਲੇ ਬਾਦਸ਼ਾਹ ਨੇ ਹਥਕੜੀਆ  
ਲਾ ਕੇ ਨਾਮਦੇਵ ਜੀ ਨੂੰ ਫੜ ਲਿਆ, ਬਗੈਰ ਕਿਸੇ ਕਸੂਰ ਤੋਂ  
ਤੇ ਨਾਮਦੇਵ ਜੀ ਨੂੰ ਬੁਲਾ ਕੇ ਕਹਿਣ ਲੱਗੇ ਕਿ ਨਾਮਦੇਵ! ਅਸੀਂ  
ਸੁਣਿਆ ਹੈ ਕਿ ਤੂੰ ਇਕ ਬੜਾ ਪਖੰਡ ਰਚਿਆ ਹੈ, ਤੇ ਉਥੇ  
ਮੁਰਦਾ ਅਰਥੀ ਤੇ ਪਾ ਕੇ ਤੂੰ ਇਹ ਕਹਿ ਦਿਤਾ ਕਿ ਉਠਾ। ਇਹੋ  
ਜਿਹਾ ਡਰਾਮਾ ਤੂੰ ਰਚਿਆ ਹੈ, ਸਰ੍ਹਾਂ ਦੇ ਖਿਲਾਫ਼ ਚਲਿਆ ਹੈਂ,  
ਕਦੇ ਮਰਿਆ ਵੀ ਜੀਉਂਦਾ ਹੁੰਦਾ ਹੈ? ਮੈਂ ਸੱਚ ਤੇ ਝੂਠ ਨੂੰ  
ਨਿਤਾਰਨਾ ਚਾਹੀਦਾ ਹਾਂ। ਆਹ ਗਊ ਤੇਰੇ ਸਾਮ੍ਹਣੇ ਮਾਰ ਰਹੇ ਹਾਂ,  
ਇਹਨੂੰ ਜੀਉਂਦੀ ਕਰ ਦੇ। ਨਾਮਦੇਵ ਜੀ ਨੇ ਕਿਹਾ, ਬਾਦਸ਼ਾਹ!  
ਮੈਂ ਤਾਂ ਕੁਛ ਨਹੀਂ ਕਰਦਾ। ਜਿਹੜਾ ਕੁਛ ਕਰਦਾ ਹੈ ਮੇਰਾ ਰਾਮ  
ਕਰਦਾ ਹੈ, ਮੈਂ ਨਹੀਂ ਕਰਦਾ। ਉਸ ਵੇਲੇ ਹੁਕਮ ਦਿੰਦਾ ਹੈ, ਇਸ  
ਤਰ੍ਹਾਂ ਪੜ੍ਹ ਲਓ -

ਧਾਰਨਾ - ਮੇਈ ਗਊ ਨੂੰ ਜੀਉਂਦੀ ਕਰ ਦੇ,  
ਦੇਖਾਂ ਕੰਮ ਤੇਰੇ ਰਾਮ ਦੇ।  
ਸੁਲਤਾਨੁ ਪੁਛੈ ਸੁਨੁ ਬੇ ਨਾਮ ॥  
ਦੇਖਉ ਰਾਮੁ ਤੁਮਾਰੇ ਕਮਾ ॥ ੧ ॥  
ਨਾਮਾ ਸੁਲਤਾਨੇ ਬਾਧਿਲਾ ॥  
ਦੇਖਉ ਤੇਰਾ ਹਰਿ ਬੀਠਲਾ ॥ ੧ ॥ ਰਹਾਉ ॥  
ਬਿਸਮਿਲਿ ਗਊ ਦੇਹੁ ਜੀਵਾਇ ॥  
ਨਾਤਰੁ ਗਰਦਾਨਿ ਮਾਰਉ ਠਾਂਇ ॥ ੨ ॥  
ਬਾਦਿਸਾਹ ਐਸੀ ਕਿਉ ਹੋਇ ॥  
ਬਿਸਮਿਲਿ ਕੀਆ ਨ ਜੀਵੈ ਕੋਇ ॥ ੩ ॥  
ਮੇਰਾ ਕੀਆ ਕਛੁ ਨ ਹੋਇ ॥  
ਕਰਿ ਹੈ ਰਾਮੁ ਹੋਇ ਹੈ ਸੋਇ ॥ ੪ ॥  
ਬਾਦਿਸਾਹੁ ਚੜ੍ਹਿ ਅਹੰਕਾਰਿ ॥  
ਗਜ ਹਸਤੀ ਦੀਨੋ ਚਮਕਾਰਿ ॥ ਅੰਗ - ੧੧੯੫

ਸਾਰੀ ਗੱਲਬਾਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ੧੧੯੦  
ਪੰਨੇ ਤੇ ਨਾਮਦੇਵ ਜੀ ਨੇ ਸਾਡੀ ਗਿਆਤ ਵਾਸਤੇ ਲਿਖੀ ਹੈ ਕਿ  
ਮੇਰੇ ਸਾਮ੍ਹਣੇ ਗਊ ਰੱਖ ਦਿਤੀ ਤੇ ਮੈਨੂੰ ਕਹਿਣ ਲੱਗੇ ਕਿ ਤੇਰੇ  
ਰੱਬ ਦੇ ਅਸੀਂ ਕੰਮ ਦੇਖਣੇ ਚਾਹੁੰਦੇ ਹਾਂ। ਬੰਨ੍ਹ ਲਿਆ ਤੇ ਹੱਥਾਂ  
'ਚ ਹਥਕੜੀਆਂ ਪਾ ਲਈਆਂ, ਪੈਰਾਂ 'ਚ ਬੇੜੀਆਂ ਪਾ ਲਈਆਂ।  
ਕਹਿੰਦੇ ਤੇਰੇ ਰਾਮ ਦੇ ਅਸੀਂ ਹੁਣ ਕੰਮ ਦੇਖਣੇ ਨੇ। ਆਹ ਬਿਸਮਲ  
ਕਰੀ ਪਈ ਹੈ ਗਊ ਇਹਨੂੰ ਜਾਂ ਜੀਉਂਦੀ ਕਰ ਦੇ ਨਹੀਂ ਤਾਂ  
ਤੇਰੀ ਗਰਦਾਨ ਇਹਦੇ ਉਤੇ ਹੀ ਵੱਡ ਕੇ ਰੱਖ ਦੇਣੀ ਹੈ। ਕਹਿੰਦੇ  
ਅਸੀਂ ਕਿਹਾ ਬਾਦਸ਼ਾਹ! ਐਸੀ ਕਿਉਂ ਹੋਇ!

ਬਿਸਮਿਲਿ ਕੀਆ ਨ ਜੀਵੈ ਕੋਇ ॥ ੩ ॥

ਜਿਹੜਾ ਮਾਰ ਹੀ ਦਿਤਾ ਹੈ ਉਹ ਕਿਵੇਂ ਜੀਉਂਦਾ ਹੈ? ਮੈਂ  
ਤਾਂ ਨਹੀਂ ਕਿਸੇ ਨੂੰ ਜੀਉਂਦਾ ਕਰਦਾ -

ਮੇਰਾ ਕੀਆ ਕਛੁ ਨ ਹੋਇ ॥

ਕਰਿ ਹੈ ਰਾਮੁ ਹੋਇ ਹੈ ਸੋਇ ॥ ੪ ॥

ਕਹਿੰਦਾ ਦੇਖ, ਉਥੇ ਪਖੰਡ ਕਰਿਆ ਸੀ ਤੂੰ? ਤਾਂ ਫੇਰ  
ਲੋਕਾਂ ਨੂੰ ਠੱਗਿਆ ਤੂੰ, ਧੋਖਾ ਦਿਤਾ, ਐਵੇਂ ਮੁਰਦਾ ਬਣਾ ਕੇ ਅਰਥੀ  
ਤੇ ਪਾ ਲਿਆ ਤੁਸੀਂ ਹਿੰਦੂ ਲੋਕਾਂ ਨੇ, ਇਸਲਾਮ ਨੂੰ ਛੋਟਾ ਕਰਨ  
ਵਾਸਤੇ। ਮੈਂ ਇਹ ਗੱਲ ਨਹੀਂ ਮੰਨਦਾ ਮੈਂ ਅੱਖਾਂ ਦੇ ਸਾਮ੍ਹਣੇ ਹੋਈ  
ਗੱਲ ਨੂੰ ਮੰਨਦਾ ਹਾਂ, ਅਹੰਕਾਰੀ ਹੋਇਆ ਬੈਠਾ ਹੈ -

ਬਾਦਿਸਾਹੁ ਚੜ੍ਹਿ ਅਹੰਕਾਰਿ ॥

ਗਜ ਹਸਤੀ ਦੀਨੋ ਚਮਕਾਰਿ ॥ ਅੰਗ - ੧੧੯੫

ਕਹਿਣ ਲੱਗੇ, ਐਉਂ ਨਹੀਂ ਇਹ ਹਟਦਾ, ਮਸਤ ਹਾਥੀ  
ਲਿਆਓ। ਮਸਤ ਹਾਥੀ ਲਿਆਂਦਾ, ਸ਼ਰਾਬ ਪਿਲਾਈ ਹੋਈ ਹੈ,  
ਤੇ ਨਾਮਦੇਵ ਵਲ ਛੱਡ ਦਿਤਾ। ਹਾਥੀ ਜਿਹੜਾ ਹੈ -

ਕਰੈ ਗਜਿੰਦੁ ਸੁੰਡ ਕੀ ਚੋਟ ॥

ਨਾਮਾ ਉਬਰੈ ਹਰਿ ਕੀ ਓਟ ॥ ਅੰਗ - ੧੧੯੫

ਉਹ ਚੋਟ ਕਰਦਾ ਹੈ ਤੇ ਉਹਦਾ ਅਸਰ ਹੀ ਨਹੀਂ ਹੁੰਦਾ।  
ਨਾਮਦੇਵ ਐਉਂ ਆ ਜਾਂਦਾ ਹੈ ਜਿਸ ਤਰ੍ਹਾਂ ਦੇ ਨਾਲ ਕੋਈ ਬਹੁਤ

ਹੀ ਹੌਲੀ ਚੀਜ਼ ਹੁੰਦੀ ਹੈ। ਅਖੀਰ ਹਾਥੀ ਦੌੜ ਗਿਆ। ਕਹਿਣ ਲੱਗੇ ਇਸ ਤਰ੍ਹਾਂ ਨਹੀਂ ਕੁਛ ਹੋਣਾ ਇਹਨੂੰ ਸਮਾਂ ਦੇ ਦਿਓ, ਐਨੇ ਸਮੇਂ ਦੇ ਵਿਚ ਜੇ ਨਾ ਜੀਉਂਦੀ ਕਰੀ ਤਾਂ ਇਹਨੂੰ ਮਾਰ ਦਿਤਾ ਜਾਏਗਾ। ਸੋ ਉਸ ਵੇਲੇ ਜਦੋਂ ਹਾਥੀ ਛੱਡਣ ਲੱਗੇ, ਜਾ ਕੇ ਸਮਝਾਉਂਦੇ ਨੇ ਕਿ ਨਾਮਦੇਵ ਆਪਣੀ ਜਾਨ ਨਾ ਗੁਆ, ਗਊ ਜੀਉਂਦੀ ਕਰ ਦੇ। ਦੇਖ ਤੇਰੇ ਸਾਮ੍ਰਾਣੇ ਸਵਾਲ ਨੇ ਜਾਂ ਤਾਂ ਗਊ ਜੀਉਂਦੀ ਕਰ ਦੇ, ਜਾਂ ਜੇ ਬਚਣਾ ਚਾਹੁੰਦਾ ਹੈਂ ਤਾਂ ਦੀਨ-ਏ-ਇਸਲਾਮ ਕਬੂਲ ਕਰ ਲੈ। ਤਾਂ, ਤਾਂ ਬਚ ਸਕਦਾ ਹੈ ਨਹੀਂ ਤਾਂ ਤੂੰ ਨਹੀਂ ਬਚ ਸਕਦਾ। ਕਿਉਂਕਿ ਇਸਲਾਮ ਦੇ ਵਿਚ ਇਕ ਕਾਨੂੰਨ ਸੀ ਕਿ ਜੇ ਕਿਸੇ ਨੂੰ ਛੋਟੇ ਜ਼ੁਲਮ ਦੇ ਅੰਦਰ ਮੌਤ ਦਾ ਦੰਡ ਮਿਲਦਾ ਹੈ ਤਾਂ ਉਹ ਦੋ ਤਰੀਕਿਆਂ ਦੇ ਨਾਲ ਬਖਸ਼ਿਆ ਜਾਂਦਾ ਹੈ। ਇਕ ਤਾਂ ਇਹ ਹੈ ਕਿ ਉਹਦੇ ਬਰਾਬਰ ਸੋਨਾ ਤੌਲ ਕੇ ਦੇਵੋ। ਉਹ ਛੱਡ ਦਿੰਦੇ ਸੀ ਉਹਨੂੰ। ਦੂਸਰਾ ਇਹ ਸੀ ਕਿ ਉਹ ਇਸਲਾਮ ਧਾਰਨ ਕਰ ਲਏ ਤੇ ਉਹਦੀ ਜ਼ਿੰਦਗੀ ਬਖਸ਼ੀ ਜਾਂਦੀ ਸੀ। ਤੇ ਉਹਦੇ ਮੁਹਰੇ ਦੋਵੇਂ ਸਵਾਲ ਰੱਖ ਦਿਤੇ। ਸੋਨੇ ਵਾਲਾ ਤਾਂ ਰੱਖਿਆ ਨਾ ਤੇ ਇਹ ਰੱਖ ਦਿਤਾ ਕਿ ਜੇ ਤਾਂ ਬਚਣਾ ਹੈ ਤਾਂ ਦੋ ਨੇ ਗੱਲਾਂ ਤੇਰੇ ਸਾਮ੍ਰਾਣੇ ਜਾਂ ਤਾਂ ਗਊ ਜੀਉਂਦੀ ਕਰ ਦੇ, ਨਹੀਂ ਫੇਰ ਦੀਨ-ਏ-ਇਸਲਾਮ 'ਚ ਆ ਜਾ। ਉਸ ਵੇਲੇ ਨਾਮਦੇਵ ਜੀ ਦੀ ਮਾਤਾ ਨੇ ਦੇਖਿਆ ਕਿ ਇਹ ਤਾਂ ਮਾਰਨ ਤੇ ਤੁਲਿਆ ਹੋਇਆ ਹੈ, ਹਾਥੀ ਛੱਡ ਰਿਹਾ ਹੈ, ਸ਼ਰਾਬ ਪਿਲਾ ਰਹੇ ਨੇ ਉਹਨੂੰ, ਤੂੰਮ ਰਿਹਾ ਹੈ ਹਾਥੀ ਉਹਨੇ ਤਾਂ ਪੈਰ ਧਰ ਦੇਣਾ ਹੈ, ਸੋ ਮਣ ਦਾ ਹਾਥੀ ਹੁੰਦਾ ਹੈ, ਤੇ ਸਾਰੀਆ ਹੱਡੀਆ ਮੇਰੇ ਪੁੱਤਰ ਦੀਆ ਟੁੱਟ ਜਾਣੀਆ ਨੇ, ਤੇ ਮੇਰੀਆ ਅੱਖਾਂ ਦੇ ਸਾਮ੍ਰਾਣੇ ਤੜਫ਼-ਤੜਫ਼ ਕੇ ਮਰ ਜਾਏਗਾ। ਉਸ ਵੇਲੇ ਮਾਂ ਉਸ ਮੈਦਾਨ ਦੇ ਵਿਚ ਆਉਂਦੀ ਹੈ ਜਿਥੇ ਉਹ ਬੰਨ੍ਹਿਆ ਹੋਇਆ ਹੈ, ਇਜਾਜ਼ਤ ਲਈ ਕਿ ਜਹਾਨ ਪਨਾਹ ਮੈਨੂੰ ਆਗਿਆ ਦੇਵੇ ਸੈ ਆਪਣੇ ਪੁੱਤਰ ਨੂੰ ਮਿਲ ਲਵਾਂ। ਉਸ ਵੇਲੇ ਨੇੜੇ ਆ ਜਾਂਦੀ ਹੈ ਕਹਿਣ ਲੱਗੀ ਨਾਮਦੇਵ! ਦੇਖ ਕੀ ਫਰਕ ਪੈਦਾ ਹੈ, ਇਥੇ ਤੂੰ ਰਾਮ-ਰਾਮ ਕਰਦਾ ਹੈਂ, ਉਥੇ ਖੁਦਾ ਹੋ ਜਾਏਗਾ, ਐਨਾ ਹੀ ਫਰਕ ਹੈ, ਐਸ ਤਰ੍ਹਾਂ ਦੇ ਨਾਲ ਕਹਿੰਦੇ ਮੇਰੀ ਮਾਤਾ ਨੇ ਮੈਨੂੰ ਕਿਹਾ -

ਧਰਨਾ - ਰਾਮ ਛੱਡ ਕੇ ਖੁਦਾ ਦਾ ਨਾਮ ਜਪ ਲੈ,  
ਨਾਮੇ ਦੀ ਮਾਈ ਰੁਦਨ ਕਰੋ।  
ਰੁਦਨ ਕਰੈ ਨਾਮੇ ਕੀ ਮਾਇ ॥  
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥ ੬  
ਅੰਗ - ੧੧੯੮

ਜ਼ਿੰਦਗੀ ਬਚਾ ਲੈਣੀ, ਸਿਆਣੇ ਬੰਦੇ ਦਾ ਕੰਮ ਹੁੰਦਾ ਹੈ। ਜ਼ਿੰਦਗੀ ਬਚ ਗਈ ਤੂੰ ਫੇਰ ਕਰੀ ਜਾਣੀਂ ਰਾਮ-ਰਾਮ। ਇਥੇ ਕਹਿ ਦੇ ਕਿ ਮੈਂ ਖੁਦਾ-ਖੁਦਾ ਕਰਾਂਗਾ। ਮੰਨ ਲੈ ਇਨ੍ਹਾਂ ਦਾ ਦੀਨ-ਏ-ਇਸਲਾਮ, ਜ਼ਿੰਦਗੀ ਤਾਂ ਬਚ ਜਾਏਗੀ ਤੇਰੀ। ਕਹਿਣ ਲੱਗੇ, ਮਾਤਾ, ਐਹੋ ਜਿਹਾ ਕਮਜ਼ੂਰ ਉਪਦੇਸ਼ ਤੂੰ ਮੈਨੂੰ ਦੇ ਰਹੀ ਹੈਂ।

ਕਿਉਂਕਿ ਬਾਦਸ਼ਾਹ ਜੋ ਹੋਇਆ ਕਰਦੇ ਨੇ, ਐਸੀਆਂ ਹੀ ਗੱਲਾਂ ਹੋਇਆ ਕਰਦੀਆਂ ਨੇ ਉਨ੍ਹਾਂ ਦੀਆ। ਸੰਕਟ ਖੜ੍ਹਾਂ ਹੋ ਜਾਂਦਾ

ਹੈ ਜਦੋਂ ਕਹਿੰਦੇ ਨੇ ਕਿ ਆਹ ਧਰਮ ਨੂੰ ਛੱਡ ਕੇ ਆਹ ਧਾਰਨ ਕਰ ਲੈ, ਫੇਰ ਤੂੰ ਬਚ ਜਾਏਂਗਾ। ਧਰਮ ਸਾਰੇ ਹੀ ਠੀਕ ਨੇ, ਪਰ ਜਿਹੜਾ ਆਪਣਾ ਧਰਮ ਹੈ ਉਹਦੇ ਮੁਤਾਬਿਕ ਹੀ ਆਦਮੀ ਨੂੰ ਆਪਣਾ ਜੀਵਨ ਬਿਤਾਉਣਾ ਚਾਹੀਦਾ ਹੈ, ਰਹਿਣਾ ਤਾਂ ਹੈ ਨਹੀਂ ਸੰਸਾਰ ਦੇ ਅੰਦਰ ਕਿਸੇ ਨੇ। ਜਿਸ ਦਿਨ ਆ ਗਈ ਉਸ ਤੋਂ ਇਕ ਸਾਹ ਵੀ ਵੱਧ ਕਿਸੇ ਨੇ ਨਹੀਂ ਜੀਉਣਾ। ਫੇਰ ਧਰਮ ਕਿਉਂ ਛੱਡੇ?

ਅੱਜ ਦਾ ਦਿਨ ਜੋ ਹੈ ਸਾਡੇ ਇਤਿਹਾਸ ਦੇ ਅੰਦਰ ਬਹੁਤ ਹੀ important, ਸਿਖਿਆਦਾਇਕ ਦਿਨ ਹੈ ਸਾਡੇ ਵਾਸਤੇ, ਅੱਜ ਦੇ ਦਿਨ ਐਸੀ ਕੁਰਬਾਨੀ ਹੋਈ ਹੈ ਕਿ ਦੁਨੀਆਂ ਦੇ ਵਿਚ ਕਿਤੇ ਕੋਈ ਮਿਸਾਲ ਹੀ ਨਹੀਂ ਮਿਲਦੀ। ਯੂਰਪ ਦੇ ਅੰਦਰ ਕੇਵਲ ਈਸਾ ਜੀ ਇਕ ਨੂੰ ਕੁਰਬਾਨੀ ਦੇਣੀ ਪਈ ਤੇ ਅੱਜ ਤਕ ਉਨ੍ਹਾਂ ਨੇ ਐਨੀ ਸੰਭਾਲੀ ਹੈ ਈਸਾਈਆਂ ਨੇ ਕਿ ਅਧੇ ਸੰਸਾਰ ਤੋਂ ਜ਼ਿਆਦਾ ਨੇ ਉਨ੍ਹਾਂ ਨਾਲ ਪਿਆਰ ਪਾਇਆ ਹੋਇਆ ਹੈ। ਕ੍ਰਿਸ਼ਮਿਸ ਹੈ, ਬੜੀਆਂ ਉਨ੍ਹਾਂ ਦੀਆ ਖੁਸ਼ੀਆ ਨੇ, ਲੇਕਿਨ ਇਹਦੇ ਮੁਕਾਬਲੇ ਦੇ ਉਤੇ ਜੇ ਅਸੀਂ ਆਪਣਾ ਲੇਖਾ-ਜੋਖਾ ਪੜਦੇਹ ਕਰੀਏ, ਅਸੀਂ ਕਿਸੇ ਪਾਸੇ ਵੀ ਨਹੀਂ ਉਨ੍ਹਾਂ ਦੇ ਮੁਕਾਬਲੇ 'ਤੇ। ਇਥੇ ਤਾਂ ਐਨਾ ਲਾਣਾ ਫਿਰਦਾ ਹੈ ਨਾ ਮਨਜ਼ੂਖ, ਆਹ ਸੰਤ ਕਹਿੰਦੇ ਹੁੰਦੇ ਸੀ ਕਲੇਰਾਂ ਵਾਲੇ ਕਿ ਲੰਡਰ ਕੁੱਤੇ ਤੁਰੇ ਫਿਰਦੇ ਨੇ। ਉਨ੍ਹਾਂ ਨੂੰ ਕਿਹਾ ਕਿ ਮਹਾਰਾਜ! ਤੁਸੀਂ ਲੰਡਰ (ਅਵਾਰਾ) ਕੁੱਤੇ ਕਿਉਂ ਕਹਿੰਦੇ ਓਂ? ਕਹਿੰਦੇ ਇਕ ਤਾਂ ਪਟਿਆਂ ਵਾਲੇ ਹੁੰਦੇ ਨੇ ਇਕ ਹੁੰਦੇ ਨੇ ਲੰਡਰ, ਬੇ-ਮਾਲਕੇ, ਉਨ੍ਹਾਂ ਨੂੰ ਲੰਡਰ ਕਹਿੰਦੇ ਹੁੰਦੇ ਨੇ, ਜਿਨ੍ਹਾਂ ਦਾ ਕੋਈ ਵਾਰਸ ਨਾ ਹੋਵੇ, ਕੋਈ ਮਾਲਕ ਨਾ ਹੋਵੇ, ਕੋਈ ਆ ਕੇ ਜੋ ਮਰਜ਼ੀ ਕਰੇ ਉਨ੍ਹਾਂ, ਨੂੰ, ਚਾਹੇ ਕੋਈ ਡੰਡਾ ਮਾਰੇ। ਇਕ ਉਹ ਹੁੰਦੇ ਨੇ ਜਿਹੜੇ ਪਟਿਆ ਵਾਲੇ ਹੁੰਦੇ ਨੇ, ਪਟੇ ਵਾਲੇ ਨੂੰ ਕੋਈ ਕੁਛ ਨਹੀਂ ਕਹਿੰਦਾ। ਉਨ੍ਹਾਂ ਨੂੰ ਪਤਾ ਹੈ ਕਿ ਪੜੋਸੀ ਦਾ ਹੈ ਇਹ ਤਾਂ, ਗਲ ਪੈ ਜਾਓ ਸਾਡੇ। ਸੋ ਅਸੀਂ ਜੋ ਹਾਂ ਉਹ ਐਵੇਂ ਤੁਰੇ ਫਿਰਦੇ ਹਾਂ ਜਿਧਰ ਨੂੰ ਮੂੰਹ ਹੋ ਗਿਆ, ਉਧਰ ਨੂੰ ਤੁਰ ਗਏ। ਸਾਡੇ ਕੁਛ ਯਾਦ ਨਹੀਂ ਰਹਿੰਦਾ, ਕਿੱਡੀਆਂ ਸ਼ਹੀਦੀਆਂ ਨੇ, ਕਿੱਡੇ ਵੱਡੇ-ਵੱਡੇ ਕੰਮ ਹੋਏ ਨੇ। ਅਸੀਂ ਦੁਨੀਆਂ ਤੇ ਪ੍ਰਗਟ ਨਹੀਂ ਕਰ ਸਕੇ ਕਿਉਂਕਿ ਸਾਡੇ ਆਪਣੇ ਹੀ ਦਿਲਾਂ ਦੇ ਵਿਚ ਕੋਈ ਸ਼ਰਧਾ ਨਹੀਂ ਹੈ।

ਮੈਂ ਅਮਰੀਕਾ ਦੇ ਵਿਚ ਦੇਖਿਆ ਕਿ ਜਿਸ ਵਕਤ ਉਹ ਈਸਾ ਜੀ ਦੀ ਗੱਲ ਕਰਦਾ ਸੀ, ਨਿਉਯਾਰਕ ਤੋਂ ਆਉਂਦਾ ਹੁੰਦਾ ਸੀ ਪ੍ਰੋਗਰਾਮ, ਉਹਦੇ ਅੱਖਾਂ ਦੇ ਵਿਚੋਂ ਵੱਡੇ-ਵੱਡੇ ਹੰਝੂ ਗਿਰਦੇ ਹੁੰਦੇ, ਜਿਹੜੇ ਬਾਹਰ ਬੈਠੇ ਸੁਣਦੇ ਹੁੰਦੇ ਦੇ ਵੀ ਹੱਥਾਂ 'ਚ ਰੁਮਾਲ ਹੁੰਦੇ। ਚਾਰ ਹਜ਼ਾਰ ਦਾ sitting arrangement ਸੀ ਕੀਤਾ ਹੋਇਆ। ਰੁਮਾਲ ਅੱਖਾਂ ਤੇ ਹੀ ਰਹਿੰਦੇ ਸੀ, ਮੇਰੇ ਮਨ 'ਚ ਆਉਣਾ ਕਿ ਕਿੰਨਾ ਪਿਆਰ ਕਰਦੇ ਨੇ, ਹਾਲਾਂਕਿ ਦੋ ਹਜ਼ਾਰ ਸਾਲ ਹੋ ਗਏ ਉਨ੍ਹਾਂ ਨੂੰ ਤੇ ਸਾਡੇ ਹਾਲੇ ਕੱਲ੍ਹ ਦਾ ਇਤਿਹਾਸ ਹੈ ਸਾਡੇ ਮਨ 'ਚ ਭੋਗ ਵੀ ਪਿਆਰ ਨਹੀਂ ਹੈ, ਨਾ ਉਨ੍ਹਾਂ ਦੇ ਬਚਨਾਂ ਨੂੰ ਅਸੀਂ ਮੰਨੀਏ, ਹੋਰ ਹੀ ਤਰ੍ਹਾਂ ਫਿਰਦੇ ਹਾਂ।

ਜੋ ਅੱਜ ਦਾ ਦਿਨ ਹੈ ਇਹਦੇ ਵਿਚ ਇਕ ਐਸੀ ਘਟਨਾ

ਵਾਪਰੀ ਹੈ, ਐਸੀ ਸ਼ਹੀਦੀ ਹੋਈ ਹੈ ਜੋ ਸਾਰੇ ਸੰਸਾਰ 'ਚ ਨਹੀਂ ਹੋਈ। ਗੁਰੂ ਦਸ਼ਮੇਸ਼ ਪਿਤਾ ਦੇ ਕੋਲ ਝੂਠੀਆਂ ਸੌਹਾਂ ਖਾਧੀਆਂ ਗਈਆਂ ਆਨੰਦਪੁਰ ਸਾਹਿਬ। ਗਊ ਦੀ ਮੂਰਤੀ ਬਣਾ ਕੇ ਰੱਖੀ ਗਈ, ਕੁਰਾਨ ਸ਼ਰੀਫ਼ ਰੱਖੇ ਗਏ ਤੇ ਸੌਹਾਂ ਖਾਧੀਆਂ ਗਈਆਂ ਇਨ੍ਹਾਂ ਨੂੰ ਜਾਮਨ ਲੈ ਕੇ ਕਿ ਤੁਸੀਂ ਕਿਲ੍ਹਾ ਛੱਡ ਦਿਓ। ਗੁਰੂ ਮਹਾਰਾਜ ਕਹਿੰਦੇ ਪਿਆਰਿਓ! ਹੈ ਤਾਂ ਧੋਖਾ ਸੋਲ੍ਹਾਂ ਆਨੋ। ਪਰ ਅਸੀਂ ਇਕ ਗੱਲ ਸਿਖਾਉਣੀ ਹੈ ਕਿ ਧਰਮ ਗ੍ਰੰਥ ਦੀ ਕਿੰਨੀ ਇਜ਼ਤ ਕਰਨੀ ਹੈ। ਕਿਉਂਕਿ ਐਸ ਵੇਲੇ ਕੁਰਾਨ ਸ਼ਰੀਫ਼ ਆਇਆ ਹੈ ਜਿਹੁੰਨੂੰ ਅੱਧੀ ਦੁਨੀਆਂ ਮੰਨ ਰਹੀ ਹੈ ਸੰਸਾਰ ਦੇ ਅੰਦਰ, ਕਰੋੜਾਂ ਬੰਦੇ ਸਤਿਕਾਰ ਕਰਦੇ ਨੇ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਏਸ ਰੂਹਾਨੀ ਪੁਸਤਕ ਦਾ ਅਸੀਂ ਸਤਿਕਾਰ ਕਰੀਏ, ਇਕ ਪਾਸੇ ਤਾਂ ਇਹ ਹੈ ਕਿ attitude ਹੈ ਦੂਜੇ ਪਾਸੇ ਇਹ ਹੈ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਇਕ ਸੌ ਦੋ ਲਿਖਾਰੀ ਲਾ ਕੇ, ਪੰਜ ਕਵੀ ਪਠ ਲਿਖਾਰੀ ਬੇਅੰਤ ਗ੍ਰੰਥਾਂ ਦਾ ਅਨੁਵਾਦ ਕਰਾਇਆ। ਉਹ ਜਿਸ ਵਕਤ ਲੈ ਕੇ ਤੁਰਦੇ ਨੇ, ਪਰਿਵਾਰ ਵਿਛੋੜੇ ਦੇ ਥਾਂ ਤੇ ਗ੍ਰੰਥ ਜਿਹੜੇ ਸੀ ਉਨ੍ਹਾਂ ਦੇ ਹੱਥਾਂ 'ਚ ਆ ਗਏ, ਅੱਗ ਦੇ ਵਿਚ ਜਾਲ ਦਿਤੇ, ਤੇ ਦੂਜੇ ਪਾਸੇ attitude ਕੀ ਹੈ ਕਿ ਗੁਰੂ ਮਹਾਰਾਜ ਕੋਲ ਕੁਰਾਨ ਸ਼ਰੀਫ਼ ਜਾਂਦਾ ਹੈ, ਬੰਨ੍ਹਿਆ ਹੋਇਆ ਹੈ ਰੁਮਲਿਆਂ ਦੇ ਅੰਦਰ ਸਿਰ 'ਤੇ ਚੁਕਿਆ ਹੋਇਆ ਹੈ ਤੇ ਮਹਾਰਾਜ ਦੇ ਕੋਲ ਲੈ ਕੇ ਜਾ ਕੇ ਕਹਿੰਦੇ ਨੇ ਕਿ ਮਹਾਰਾਜ! ਅੰਗੰਜੇਬ ਨੇ ਕੁਰਾਨ ਸ਼ਰੀਫ਼ ਦੀ ਜਾਮਨੀ ਦੇ ਕੇ ਆਹ ਤੁਹਾਡੇ ਕੋਲ ਸ਼ਾਹੀ ਫੁਰਮਨ ਭੇਜਿਆ ਹੈ, ਇਹਦੇ ਵਿਚ ਲਿਖਿਆ ਹੋਇਆ ਹੈ ਕਿ ਆਪ ਕਿਲ੍ਹਾਂ ਛੱਡ ਦਿਓ, ਜਿਥੇ ਜੀਅ ਕਰਦਾ ਹੈ ਜਾਓ, ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਆਪ ਦਰਵੇਸ਼ ਲੋਕ ਹੋ ਫਿਰ ਤੁਰ ਕੇ ਆਪਣਾ ਪ੍ਰਚਾਰ ਕਰੋ। ਇਹ ਹਥਿਆਰ ਨਾ ਚੁੱਕੋ ਹਕੂਮਤ ਦੇ ਖਿਲਾਫ਼। ਉਸ ਵੇਲੇ ਵਿਚਾਰ ਹੋਈ ਸਾਰਿਆਂ ਦੀ, ਮਹਾਰਾਜ ਕਹਿੰਦੇ ਕਿ ਦੇਖੋ ਹੈ ਤਾਂ ਧੋਖਾ, ਪਰ ਐਸ ਵੇਲੇ ਕੁਰਾਨ ਸ਼ਰੀਫ਼ ਦੀ ਇਜ਼ਤ ਸਾਨੂੰ ਰੱਖਣੀ ਚਾਹੀਦੀ ਹੈ। ਸਤਿਕਾਰ ਰੱਖਣਾ ਚਾਹੀਦਾ ਹੈ ਜੇ ਅਸੀਂ ਨਾ ਰੱਖਿਆ ਤਾਂ ਫੇਰ ਸੰਸਾਰ ਦੇ ਅੰਦਰ ਕੌਣ ਹੈ ਜਿਹੜਾ ਧਰਮ ਪੁਸਤਕਾਂ ਦਾ ਸਤਿਕਾਰ ਕਰੇਗਾ। ਚਾਹੇ ਵੇਦ ਹੋਵੇ, ਚਾਹੇ ਬਾਣੀਬਲ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਹੋਵੇ, ਚਾਹੇ ਕੁਰਾਨ ਸ਼ਰੀਫ਼ ਹੈ। ਹੈ ਤਾਂ ਸਾਰੇ ਧਰਮ ਗ੍ਰੰਥ ਇਨ੍ਹਾਂ ਦਾ ਸਤਿਕਾਰ ਕਰਨਾ ਸਾਨੂੰ ਬਣਦਾ ਹੈ। ਇਹ ਨਹੀਂ ਕਿ ਬੇਗਾਨੀ ਕਿਤਾਬ ਮਾਰੋ ਵਗਾਹ ਕੋ। ਸੋ ਉਸ ਵੇਲੇ ਮਹਾਰਾਜ ਜੀ ਕਿਲ੍ਹਾ ਛੱਡਦੇ ਨੇ, ਇਨ੍ਹਾਂ ਨੇ ਸਾਰਿਆਂ ਨੇ ਵਾਅਦੇ ਤੋੜ ਕੇ ਹਮਲਾ ਕਰ ਦਿਤਾ, ਬੇਈਮਾਨ ਹੋ ਗਏ, ਕੋਈ ਕਦਰ ਨਹੀਂ ਇਨ੍ਹਾਂ ਨੂੰ, ਜਿਹੜੇ ਮੰਨਦੇ ਨੇ ਗਊ ਨੂੰ, ਨਾ ਗਊ ਵਾਲਿਆ ਨੂੰ ਕਦਰ ਰਹੀ ਤੇ ਨਾ ਕੁਰਾਨ ਸ਼ਰੀਫ਼ ਵਾਲਿਆ ਨੂੰ। ਪਰਿਵਾਰ ਵਿਛੋੜੇ ਤੇ ਬੜੇ ਘਮਸਾਨ ਦਾ ਯੁੱਧ ਹੋਇਆ, ਸਰਸਾ ਚੜ੍ਹਿਆ ਹੋਇਆ ਸੀ, ੪੦ ਕੁ ਬੰਦੇ ਗੁਰੂ ਸਾਹਿਬ ਸਮੇਤ ਇਕ ਪਾਸੇ ਨੂੰ ਪਾਰ ਹੋਏ, ਮਾਤਾਵਾਂ ਦੂਜੇ ਪਾਸੇ ਨੂੰ ਹੋਈਆਂ। ਛੋਟੇ ਸਾਹਿਬਜ਼ਾਦੇ ਦੂਰ ਜਾ ਕੇ ਕੰਢੇ ਤੇ ਲੱਗੇ। ਹਨੌਰਾ ਸੀ, ਪਰਿਵਾਰ ਵਿਛੜ ਗਿਆ, ਖੇਤੂੰ-ਖੇਤੂੰ ਹੋ ਗਿਆ। ਉਸ ਵੇਲੇ ਮਹਾਰਾਜ ਜੀ ਮਾਲਵੇ ਵਲ ਨੂੰ ਰੁਖ ਹੈ ਉਨ੍ਹਾਂ ਦਾ ਤੇ ਰੋਪੜ ਵਿਚੀਂ ਹੁੰਦੇ ਹੋਏ ਚਮਕੋਰ ਸਾਹਿਬ ਜਾ ਕੇ ਵੱਡਾ ਭਾਰਾ ਯੁੱਧ ਹੁੰਦਾ

ਹੈ। ਘੇਰੇ ਜਾਂਦੇ ਨੇ, ਉਥੇ ਮਹਾਰਾਜ ਜੀ ਨਾਲ ਯੁੱਧ ਤੋਂ ਬਾਅਦ ਅੱਠ ਸਿੰਘ ਰਹਿ ਗਏ, ਕਹਿਣ ਲੱਗੇ ਮਹਾਰਾਜ ਅਸੀਂ ਬੇਨਤੀ ਕਰਦੇ ਹਾਂ, ਕ੍ਰਿਪਾ ਕਰਕੇ ਸਾਡੀ ਬੇਨਤੀ ਮੰਨੋ। ਤੁਸੀਂ ਸਾਡੇ ਵਰਗੇ ਕਰੋੜਾਂ ਸਿੰਘ ਸਜ਼ਾ ਸਕਦੇ ਹੋ, ਅਸੀਂ ਅਰਬਾਂ ਸਿੰਘ ਇਕੱਠੇ ਹੋ ਕੇ ਇਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਇਸ ਕਰਕੇ ਸਾਡੀ ਬੇਨਤੀ ਹੈ, ਦੂਸਰਾ ਤੁਸੀਂ ਪੰਜਾਂ ਨੂੰ ਪ੍ਰਵਾਨ ਕਿਹਾ ਹੈ ਤੇ ਪੰਜਾਂ ਵਲੋਂ ਇਹ ਬੇਨਤੀ ਭਰਿਆਂ ਹੁਕਮ ਹੈ ਕਿ ਚਾਹੇ ਤਾਂ ਤੁਸੀਂ ਸ਼ਕਤੀ ਵਰਤ ਕੇ ਨਿਕਲ ਜਾਓ, ਚਾਹੇ ਵੈਸੇ ਨਿਕਲ ਜਾਓ। ਇਹ ਨਹੀਂ ਸੀ ਕਿ ਗੁਰੂ ਸਾਹਿਬ 'ਤੇ ਬੇਵਿਸ਼ਵਾਸੀ ਸੀ ਕਿ ਸ਼ਕਤੀ ਨਹੀਂ ਹੈ, ਪੂਰਨ ਸ਼ਕਤੀਆ ਦੇ ਮਾਲਕ ਸੀ।

ਕਈ ਪ੍ਰੇਮੀਆਂ ਦੇ ਮਨਾਂ 'ਚ ਆ ਜਾਂਦਾ ਹੈ ਕਿ ਗੁਰੂ ਸਾਹਿਬ ਕਿਸੇ ਹੋਰ ਤਰੀਕੇ ਨਾਲ ਵੀ ਨਿਕਲ ਸਕਦੇ ਸੀ? ਗੁਰੂ ਸਾਹਿਬ ਦੀ ਤਾਂ ਗੱਲ ਛੱਡ ਦਿਓ ਤੁਸੀਂ, ਜਦ ਅਸੀਂ ਗੁਰੂ ਮਹਾਰਾਜ ਦੇ ਸਿੱਖਾਂ ਦਾ ਹਾਲ ਦੇਖਦੇ ਹਾਂ ਉਸ ਵੇਲੇ ਗੱਲ ਸਮਝ 'ਚ ਆ ਜਾਂਦੀ ਹੈ।

ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆ ਪਾਸ ਇਕ ਬੀਬੀ ਆਈ ਉਹ ਕਹਿਣ ਲੱਗੀ ਮਹਾਰਾਜ ਸਾਡੇ ਪਿੰਡ ਦੇ ਸਾਰੇ ਬੰਦੇ ਆਪ ਨਾਲ ਵਿਰੋਧ ਕਰਕੇ ਮਾਰੇ ਗਏ। ਮੇਰਾ ਪੁਤਰ ਆਪ ਦੀ ਬਖਸ਼ਿਸ਼ ਨਾਲ ਬਚਿਆ ਸੀ ਤੇ ਹੁਣ ਮੇਰੇ ਪੁੱਤਰ ਦਾ ਪਤਾ ਨਹੀਂ ਕਲਕਤੇ ਗਿਆ ਸੀ ਓਸ ਤੋਂ ਬਾਅਦ ਵਾਪਸ ਨਹੀਂ ਆਇਆ, ਕੁਛ ਪਤਾ ਨਹੀਂ ਲਗਿਆ, ਕ੍ਰਿਪਾ ਕਰੋ, ਮੇਰਾ ਪੁੱਤਰ ਆ ਜਾਏ। ਬਾਬਾ ਜੀ ਕਹਿੰਦੇ ਪਰਸੋਂ ਜਾਂ ਚੌਥੇ ਨੂੰ ਇਥੇ ਪਹੁੰਚ ਜਾਏਗਾ। ਜਿਸ ਵਕਤ ਉਹ ਆ ਗਿਆ ਤਾਂ ਉਹ ਪਠਾਣੀ ਆਪਣੇ ਬੱਚੇ ਨੂੰ ਨਾਲ ਲੈ ਕੇ ਹੋਤੀ ਮਰਦਾਨ ਜਾਂਦੀ ਹੈ ਤੇ ਜਾ ਕੇ ਨਮਸਕਾਰ ਕਰੀ, ਜਦ ਓਸ ਬੱਚੇ ਨੇ ਬਾਬਾ ਜੀ ਦੇ ਦਰਸ਼ਨ ਕਰੇ, ਕਹਿੰਦਾ ਇਹੀ ਸੀਗੇ ਮਹਾਂਪੁਰਸ਼! ਇਨ੍ਹਾਂ ਨੇ ਸੈਨੂੰ ਟੋਲਿਆਂ ਤੇ ਸਟੇਸ਼ਨ ਤਕ ਲਿਆ ਕੇ, ਗੱਡੀ ਚੜ੍ਹਾਇਆ ਸੈਨੂੰ ਇਨ੍ਹਾਂ ਨੇ। ਮਾਂ ਇਹੀ ਸੀ, ਇਹ ਕਿਵੇਂ ਆ ਗਏ, ਸੈਨੂੰ ਗੱਡੀ ਚੜ੍ਹਾ ਦਿਤਾ, ਪਿਛਲੀ ਗੱਡੀ ਤਾਂ ਲੇਟ ਆਉਣੀ ਚਾਹੀਦੀ ਹੈ, ਇਹ ਤਾਂ ਮੇਰੇ ਤੋਂ ਪਹਿਲਾਂ ਆਏ ਬੈਠੇ ਨੇ। ਸਾਰੀਆਂ ਸੰਗਤਾਂ ਹੈਰਾਨ ਨੇ ਕਿ ਬਾਬਾ ਜੀ ਤਾਂ ਇਥੇ ਹੀ ਰਹੇ ਨੇ, ਫੇਰ ਉਥੇ ਕੌਣ ਗਿਆ।

ਇਸੇ ਤਰ੍ਹਾਂ ਦੇ ਨਾਲ ਇਕ ਸਾਥੀ ਆਉਂਦੀ ਹੈ, ਬਾਬਾ ਜਵਾਲਾ ਸਿੰਘ ਜੀ ਦੇ ਜੀਵਨ 'ਚ। ਇਥੇ ਗਏ ਹੋਏ ਨੇ, ਕੋਠਾ ਪਿੰਡ ਹੈ ਦੁਆਬੇ 'ਚ। ਅਖੰਡਪਾਠ ਹੋ ਰਿਹਾ ਹੈ। ਇਧਰ ਰਾਮਗੜ੍ਹ ਹੈ, ਰਾਮਗੜ੍ਹ ਦੇ ਵਿਚ ਇਕ ਉਨ੍ਹਾਂ ਦੇ ਬੜੇ ਪੇਮੀ ਭਾਈ ਕਰਤਾਰ ਸਿੰਘ ਜੀ ਸੀਗੇ, ਉਨ੍ਹਾਂ ਨੇ ਬਾਬਾ ਜੀ ਤੋਂ ਕਿਸੇ ਖੁਸ਼ੀ ਦੇ ਸਮੇਂ ਇਹ ਬਚਨ ਲੈ ਲਿਆ ਕਿ ਮੇਰਾ ਅੰਤ ਸਮਾਂ ਹੋਵੇ ਤੇ ਤੁਸੀਂ ਮੇਰੇ ਸਾਮੂਣੇ ਹੋਵੋਂ। ਤੇ ਤੁਹਾਡੀ ਗੋਦੀ ਦੇ ਵਿਚ ਮੇਰੇ ਪ੍ਰਾਣ ਨਿਕਲਣ, ਬਾਬਾ ਜੀ ਨੇ ਹਾਂ ਕਹਿ ਦਿਤੀ, ਲੇਕਿਨ ਅੱਜ ਆਪ ਕੋਠੇ ਪਿੰਡ ਅਖੰਡਪਾਠ ਹੋ ਰਿਹਾ ਹੈ, ਉਸ ਵੇਲੇ ਆਪ ਨੇ ਅੰਤਰ ਧਿਆਨ ਹੋ ਕੇ ਦੇਖ ਲਿਆ ਕਿ ਉਹਦੇ ਤਾਂ ਸਵਾਸ ਹੀ ਗਿਣਵੇਂ ਰਹਿ ਗਏ। ਨਾਲ ਇਕ ਟਹਿਲ ਸਿੰਘ ਨਾਮ ਦਾ ਪ੍ਰੇਮੀ ਸੀ, ਗੜਵਾ

ਫੜਾ ਦਿਤਾ ਤੇ ਤੁਰੇ ਜਾਂਦੇ ਅੱਗੇ ਚਲ੍ਹਾਂ ਆ ਗਿਆ। ਬਾਂਹ ਫੜ ਕੇ ਕਹਿਣ ਲੱਗੇ ਮਾਰ ਛਾਲਾ। ਛਾਲ ਮਾਰੀ, ਉਹ ਭਮੱਤਰ ਗਿਆ ਕਿ ਕਿਥੇ ਆ ਗਏ? ਕੀ ਦੇਖਦੇ ਨੇ, ਕੋਠੇ ਪਿੰਡ ਤੋਂ ਚਾਲੀ ਮੀਲ ਦੇ ਉਤੇ ਰਾਮਗੜ੍ਹ ਸੀ ਉਥੇ ਪਹੁੰਚ ਜਾਂਦੇ ਨੇ, ਸਿਧੇ ਹੀ ਕਰਤਾਰ ਸਿੰਘ ਉਨ੍ਹਾਂ ਦੇ ਘਰ ਜਾ ਕੇ ਉਸੇ ਵੇਲੇ ਬਾਬਾ ਜੀ ਉਹਦੇ ਪਲੰਘ ਤੇ ਬੈਠ ਕੇ ਸੀਸ ਚੁਕਿਆ, ਆਪਣੀ ਗੋਦੀ 'ਚ ਲੈ ਲਿਆ। ਕਹਿਣ ਲੱਗੇ ਬੋਲ ਵਾਹਿਗੁਰੂ-ਬੋਲ ਵਾਹਿਗੁਰੂ, ਦੱਸ ਵਾਰੀ ਕਹਾਇਆ। ਕਲਿਆਣ ਕਰ ਦਿਤੀ, ਆਪਣਾ ਬਚਨ ਪੂਰਾ ਕਰਕੇ। ਸਸਕਾਰ ਕਰਨ ਤੋਂ ਬਾਅਦ ਕਹਿੰਦੇ ਚੰਗਾ ਤੁਸੀਂ ਚਲੋ ਭਾਈ, ਕੀਰਤਨ ਸੋਹਿਲਾ ਅਸੀਂ ਪੜ੍ਹਦੇ ਹਾਂ, ਜਾ ਕੇ ਇਸ਼ਨਾਨ ਕਰੋ ਤੇ ਪ੍ਰਸ਼ਾਦ ਬਣਾ ਕੇ, ਅਲੁਣੀਆਂ ਦਾ ਪਾਠ ਕਰੋ, ਸਾਡਾ ਖਿਆਲ ਨਾ ਕਰਿਓ। ਕੀਰਤਨ ਸੋਹਿਲਾ ਆਪ ਨੇ ਪਾਤ੍ਰੀਆ, ਤੇ ਦੇਖ ਕੇ ਥੋੜ੍ਹੀ ਦੇਰ ਤੋਂ ਬਾਅਦ ਕਹਿੰਦੇ ਕਿ ਆ ਬਈ ਚੱਲੀਏ, ਬਾਂਹ ਫੜੀ ਉਸੇ ਖੂਹ ਤੇ ਜਿਥੇ ਚਲ੍ਹਾਂ ਸੀ ਉਹਦੇ ਉਰਲੇ ਪਾਸੇ ਆ ਗਏ। ੪੦ ਕੌਂਹ ਉਹ ਤੇ ੪੦ ਕੌਂਹ ਉਹ, ਹੈਨਾਨ ਹੋਇਆ ਪੁੱਛੇ ਨਾ। ਦੂਸਰਾ ਦਿਨ ਜਦ ਹੋ ਗਿਆ, ਪਾਰਸਭਾਗ ਦੀ ਕਥਾ ਕਰਦਾ ਹੈ, ਉਹਦੇ ਵਿਚ ਇਕ ਬਚਨ ਆ ਗਿਆ ਕਿ ਜੇ ਮਹਾਤਮਾ ਨੇ ਕਿਤੇ ਬਚਨ ਕੀਤਾ ਹੋਵੇ, ਉਹ ਆਪਣੀ ਸ਼ਕਤੀ ਵਰਤ ਕੇ ਵੀ ਜਾ ਸਕਦੇ ਨੇ। ਵਰਤ ਲਿਆ ਕਰਦੇ ਨੇ, ਉਸ ਵੇਲੇ ਵਿਧਾਨ ਨਹੀਂ ਕਿ ਸ਼ਕਤੀਆ ਨਾ ਵਰਤਣ। ਬਾਬਾ ਜੀ ਨੇ ਉਸ ਪੁਸਤਕ ਦੇ ਉਤੇ ਹੱਥ ਰੱਖ ਦਿਤਾ ਕਹਿੰਦੇ ਪਿਆਰਿਆ! ਤੂੰ ਕੱਲ੍ਹ ਦਾ ਹੈਰਾਨ ਹੋਈ ਜਾਂਦਾ ਹੈਂ ਆਹੀ ਗੱਲ ਸੀ। ਅਸੀਂ ਬਚਨ ਦਿਤਾ ਹੋਇਆ ਸੀ ਇਸ ਕਰਕੇ ਸਾਨੂੰ ਜਾਣਾ ਪਿਆ।

ਨਾਮਧਾਰੀ ਸੰਪਰਦਾ 'ਚ ਮਹਾਤਮਾ, ਮੈਂ ਕਈ ਵਾਰੀ ਦੋਸਿਆ ਹੈ ਕਿ ਬੀਬੀ ਜੀ ਦੇ ਪਿਤਾ ਦੇ ਉਹ ਬੜੇ ਨੇੜੇ ਦੇ ਮਿੱਤਰ ਸੀ। ਉਹ ਲੋਹਗੜ੍ਹ ਦੇ ਰਹਿਣ ਵਾਲੇ ਸੀ, ਨਾਰੰਗਵਾਲ, ਰਾਏਪੁਰ ਦੇ ਵਿਚਾਲੇ, ਉਹ ਇਕੱਲੇ ਹੀ ਅਖੰਡਪਾਠ ਕਰਿਆ ਕਰਦੇ ਸੀ, ਆਪਣੀ ਜ਼ਿੰਦਗੀ 'ਚ ੧੦੦੦ ਅਖੰਡਪਾਠ ਉਨ੍ਹਾਂ ਨੇ ਇਕੋ ਚੌਂਕੜੀ 'ਚ ਕੀਤਾ। ਬਹਿ ਜਾਣ, ਪੂਰੇ ੪੮ ਘੰਟੇ ਬਾਅਦ ਉਠਣਾ। ਫੇਰ ਕਹਿ ਦਿਤਾ ਜੇ ਕਿਸੇ ਨੇ ਕਿ ਬਾਬਾ ਸਾਡੇ ਪਾਠ ਕਰ ਦੇ। ਬੜੇ ਹੀ ਮਿਲਣਸਾਰ ਸੀਗੇ ਤੇ ਜਿਸ ਵਕਤ ਬਾਪੂ ਜੀ ਬਿਮਾਰ ਸੀ ਲਾਹੌਰ, ਇਨ੍ਹਾਂ ਨੂੰ ਕਹਿਣ ਲੱਗੇ ਕਿ ਤੁਹਾਡਾ ਸਾਡਾ ਹਿਸਾਬ ਕਿਤਾਬ ਖਤਮ ਹੋ ਗਿਆ, ਕਿੰਨੀ ਤਰੀਕ ਹੈ? ਕਹਿੰਦੇ ੩੧ ਹੈ, ਕਹਿੰਦੇ ਸਾਡਾ ਤੁਹਾਡੇ ਨਾਲ ਹਿਸਾਬ-ਕਿਤਾਬ ਖਤਮ ਹੋ ਗਿਆ, ਕੱਲ੍ਹ ਨੂੰ ਪਹਿਲੀ ਤਰੀਕ ਹੈ। ਕਹਿੰਦੇ ਬਾਬਾ ਲੋਹਗੜ੍ਹੀਆ ਨਹੀਂ ਆਇਆ? ਕਹਿੰਦੇ ਨਾ ਜੀ। ਇਹ ਹਸਪਤਾਲ ਤੋਂ ਵਿਦਾ ਹੋ ਕੇ ਥੱਲੇ ਆ ਗਏ। ਕੀ ਦੇਖਦੇ ਨੇ ਬਾਬਾ ਜੀ ਆ ਗਏ। ਕਹਿੰਦੇ ਤੁਹਾਨੂੰ ਪਿਤਾ ਜੀ ਯਾਦ ਕਰਦੇ ਨੇ। ਉਥੇ ਚਲੇ ਗਏ, ਜਦੋਂ ਜਾ ਕੇ ਉਸ ਥਾਂ ਦੇ ਉਤੇ ਬਾਪੂ ਜੀ ਕਹਿਣ ਲੱਗੇ ਕਿ ਕੀ ਗੱਲ ਤੁਸੀਂ ਬੜੀ ਦੇਰ ਲਾ ਦਿਤੀ? ਕਿਥੇ ਸੀਗੇ ਤੁਸੀਂ? ਕਹਿਣ ਲੱਗੇ, ਭਾਈ ਸਾਹਿਬ! ਅਸੀਂ ਤਾਂ ਐਸ ਵੇਲੇ ਲਾਲਾ ਮੂਸੇ ਤੋਂ ਆਏ ਹਾਂ। ਰਾਵਲਪਿੰਡੀ ਕੋਲ ਹੈ ਜੋ; ਐਧਰ ਯਾਦ ਕਰਦੇ ਨੇ, ਐਧਰ ਲਾਲਾ

ਮੂਸੇ ਤੋਂ ਆਪ ਆ ਜਾਂਦੇ ਨੇ।

ਇਸੇ ਤਰ੍ਹਾਂ ਦੇ ਨਾਲ ਇਕ ਹੋਰ ਉਨ੍ਹਾਂ ਦੇ ਮਹਾਤਮਾ ਹੋਏ ਨੇ, ਸੰਤ ਮੋਹਨ ਜੀ ਕਹਿੰਦੇ ਹੁੰਦੇ, ਮਸਤਾਨਾ ਕਹਿੰਦੇ ਸੀ। ਮਹਾਂਪੁਰਸ਼ ਬਾਹਰ ਗਏ ਹੋਏ ਨੇ, ਗੁਰਦਾਸਪੁਰ ਤੇ ਉਥੋਂ ਜਿਸ ਵਕਤ ਵਾਪਸ ਆ ਰਹੇ ਨੇ ਤਾਂ ਉਸ ਨੇ ਇਹ ਗੱਲ ਕਹੀ ਕਿ ਬਾਬਾ ਜੀ! ਮੈਨੂੰ ਵੀ ਨਾਲ ਲੈ ਚੱਲੋ। ਕਹਿੰਦੇ ਜਗ੍ਹਾ ਨਹੀਂ ਹੈ ਭਾਈ, ਬਾਬਾ ਪ੍ਰਤਾਪ ਸਿੰਘ ਜੀ, ਇਹ ਮਹਾਂਪੁਰਸ਼ਾਂ ਤੋਂ ਪਹਿਲੇ ਹੋਏ ਨੇ। ਉਹ ਆਪਣੀ ਕਾਰ ਸਟਾਰਟ ਕਰਕੇ ਆ ਗਏ, ਜਦ ਭੈਣੀ ਸਾਹਿਬ ਆਪ ਪਹੁੰਚਦੇ ਨੇ, ਕੀ ਦੇਖਦੇ ਨੇ ਦੀਵਾਨ ਲੱਗਿਆ ਹੋਇਆ ਹੈ, ਕੀਰਤਨ ਕਰ ਰਿਹਾ ਹੈ, ਬੜੀ ਸੰਗਤ ਬੈਠੀ ਹੈ। ਉਨ੍ਹਾਂ ਨੇ ਪੁੱਛਿਆ ਕਿ ਇਹ ਕਦੋਂ ਦਾ ਆਇਆਂ ਹੋਇਆ ਹੈ? ਕਹਿੰਦੇ ਜੀ ਇਹਨੂੰ ਤਾਂ ਤਿੰਨ ਘੰਟੇ ਹੋ ਗਏ ਜੀ ਕੀਰਤਨ ਕਰਦੇ ਨਹੀਂ। ਉਸ ਤੋਂ ਬਾਅਦ ਮਹਾਂਪੁਰਸ਼ਾਂ ਨੇ ਬੁਲਾ ਲਿਆ ਕਿ ਕੀਰਤਨ ਤੋਂ ਬਾਅਦ ਸਾਡੇ ਕੋਲ ਭੇਜਿਓ। ਜਦੋਂ ਭੇਜਿਆ, ਸੋਟਾ ਲੈ ਕੇ ਕੁੱਟਣ ਲਗ ਗਏ, ਕਹਿਣ ਲੱਗੇ ਸਾਨੂੰ ਹੀ ਸ਼ਕਤੀਆਂ ਦਿਖਾਨਦਾ ਹੈ?

ਸੋ ਇਤਿਹਾਸ ਵਿਚ ਇਕ ਨਹੀਂ ਬੇਅੰਤ ਨੇ ਇਹ ਚੀਜ਼ਾਂ, ਮੈਨੂੰ ਬਹੁਤ ਮਹਾਤਮਾ ਦਾ ਪਤਾ ਹੈ ਜਿਹੜੇ ਸਥਾਨ ਨੂੰ ਪਾਰ ਕਰ ਜਾਂਦੇ ਸੀ, ਕਿਤੇ ਦੀ ਕਿਤੇ ਚਲੇ ਜਾਂਦੇ ਸੀ। ਸੋ ਗੁਰੂ ਮਹਾਰਾਜ ਨੂੰ ਇਹ ਗੱਲ ਕਹਿ ਦੇਣੀ ਕਿ ਚਾਹੇ ਆਪਣੀ ਸ਼ਕਤੀ ਨਾਲ ਚਲੇ ਜਾਓ, ਚਾਹੇ ਜਿਵੇਂ ਤੁਹਾਡਾ ਜੀਅ ਕਰਦਾ ਹੈ, ਅਸੀਂ ਕਹਿੰਦੇ ਹਾਂ ਕਿ ਪਾਰ ਨਿਕਲੋ। ਕਿਉਂਕਿ ਗੁਰੂ ਮਹਾਰਾਜ ਨੇ ਸ਼ਕਤੀ ਨਹੀਂ ਦਿਖਾਲੀ। ਜੇ ਉਹ ਦਿਖਾਲ ਦਿੰਦੇ ਸਾਡੇ ਤੇ ਅਸਰ ਇਹ ਹੋਣਾ ਸੀ ਕਿ ਉਹ ਤਾਂ ਸ਼ਕਤੀਆਂ ਵਾਲੇ ਸੀ, ਅਸੀਂ ਕਰ ਸਕਦੇ ਹਾਂ ਉਨ੍ਹਾਂ ਦੀ ਰੀਸ? ਉਨ੍ਹਾਂ ਨੇ ਇਕ ਮਨੁਖ ਵਾਂਗੂ ਕੌਂਕ ਕਰਕੇ ਉਹਦਾ ਨਾਉਂ ਵਚਿੱਤਰ ਨਾਟਕ ਲਿਖਿਆ ਹੈ। ਨਾਟਕ ਹੈਗਾ, ਸਾਰੀਆ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ, ਫੇਰ ਬਚਿੱਤਰ ਕਿਰਿਆ ਕਰ ਰਿਹਾ ਹੈ।

ਸੋ ਆਪ ਮਾਛੀਵਾੜੇ ਚਲੇ ਜਾਂਦੇ ਨੇ, ਇਧਰ ਸਾਹਿਬਜ਼ਾਦੇ ਛੋਟੇ ਜਿਹੜੇ ਨੇ, ਖੋੜੀ ਆ ਜਾਂਦੇ ਨੇ, ਬੇਈਮਾਨ ਹੋ ਜਾਂਦਾ ਹੈ ਗੰਗੂ ਜੋ ਰਸੋਈਆਂ ਸੀ, ਤੇ ਇਹਨੇ ਫੜਾ ਦਿਤਾ। ਨਵਾਬ ਸਰਹੰਦ ਦੇ ਪੇਸ਼ ਹੋ ਜਾਂਦੇ ਨੇ, ੨੫ (ਪੱਚੀ) ਤਰੀਕ ਨੂੰ ਉਥੇ ਪਹੁੰਚਦੇ ਨੇ। ਦੂਸਰੇ ਦਿਨ ਪੇਸ਼ੀਆਂ ਹੁੰਦੀਆਂ ਨੇ। ਨਵਾਬ ਦਾ ਜਿਹੜਾ attitude ਹੈ ਉਹ ਕੁਛ ਹੋਰ ਹੈ ਤੇ ਜਿਸ ਵਕਤ ਦਰਬਾਰ ਦੇ ਵਿਚ ਆਉਂਦੇ ਨੇ, ਉਸ ਵੇਲੇ ਰਿਵਾਜ ਇਹ ਸੀ ਕਿ ਝੁਕ ਕੇ ਸੱਤ ਵਾਰੀ ਸਲਾਮ ਕਰਨੀ ਪੈਂਦੀ ਸੀ, ਤੇ ਸੱਤ ਸਲਾਮਾਂ ਕਰਦੇ ਹੁੰਦੇ। ਕੋਰਟ ਦਾ ਰੂਲ ਸੀ ਕਿ ਜਿਹਨੇ ਕੋਰਟ 'ਚ ਆਉਣਾ ਹੈ ਉਹਨੇ ਸੱਤ ਸਲਾਮਾਂ ਕਰਨੀਆਂ ਹੀ ਕਰਨੀਆਂ ਨੇ। ਇਹ ਜਿਸ ਵਕਤ ਜਾਂਦੇ ਨੇ, ਬੱਚੇ ਨੇ ਇਕ ਸੱਤ ਤੇ ਇਕ ਨੌ ਸਾਲ ਦੇ ਨੇ। ਉਥੇ ਜਾ ਕੇ ਉਨ੍ਹਾਂ ਨੇ ਫਤਹਿ ਬੁਲਾ ਦਿਤੀ ਦੋਹਾਂ ਨੇ। ਉਸ ਵੇਲੇ ਜਿਹੜਾ ਵਜੀਰ ਸੀ ਸੁੱਚਾ ਨੰਦ, ਜਿਹਨੂੰ ਝੁਠਾ ਨੰਦ ਸਿਖ ਇਤਿਹਾਸ 'ਚ ਕਹਿੰਦੇ ਨੇ, ਉਹ ਕਹਿਣ ਲੱਗਿਆ ਓ ਬੱਚਿਓ

ਤੁਸੀਂ ਮੁਗਲ ਕਚਹਿਰੀ ਦੇ ਵਿਚ ਆਏ ਓਂ ਇਥੇ ਦਾ ਜੋ ਕਾਨੂੰਨ ਹੈ ਉਹ ਹੈ ਕਿ ਸੱਤ ਸਲਾਮਾਂ ਕਰੋ, ਸੀਸ ਝੁਕਾਓ। ਇਕ ਦੂਜੇ ਵਲ ਦੇਖ ਕੇ ਸਾਹਿਬਜ਼ਾਦਿਆਂ ਨੇ ਆਪਸ ਵਿਚ ਗੱਲ ਕਰੀ ਕਿ ਇਹ ਕੀ ਕਹਿੰਦੇ ਨੇ? ਕਹਿੰਦੇ ਇਹ ਸੀਸ ਝੁਕਾਉਣ ਨੂੰ ਕਹਿੰਦੇ ਨੇ। ਕਹਿੰਦੇ ਆਪਾਂ ਤਾਂ ਸੀਸ ਗੁਰੂ ਨੂੰ ਦੇ ਚੁੱਕੇ ਹਾਂ, ਜਿਹੜਾ ਗੁਰੂ ਨੂੰ ਦੇ ਚੁੱਕੇ ਹਾਂ ਸੀਸ ਇਨ੍ਹਾਂ ਪਾਮਰਾਂ ਦੇ ਅੱਗੇ ਤਾਂ ਝੁਕਣਾ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਹੋਇਆ ਹੈ ਕਿ ਕੀਹਦੇ ਅੱਗੇ ਸੀਸ ਝੁਕਾਇਆ ਜਾਂਦਾ ਹੈ। ਕਹਿੰਦੇ ਗੁਰੂ ਅੱਗੇ ਤੇ ਰੱਬ ਦੇ ਪਿਆਰਿਆਂ ਅੱਗੇ, ਦੇ ਦੇ ਅੱਗੇ ਸੀਸ ਨਿਵਦਾ ਹੈ, ਹੋਰ ਨਹੀਂ ਕਿਸੇ ਦੇ ਅੱਗੇ ਨਹੀਂ ਨਿਵਦਾ। ਦੁਨੀਆਂਦਾਰ ਅੱਗੇ ਨਹੀਂ ਸੀਸ ਨਿਵਦਾ। ਕਿਉਂਕਿ ਦੁਨੀਆਂ ਦੀ ਗਰਜ਼ ਨਹੀਂ ਹੈ ਸਿੱਖ ਨੂੰ, ਸਿੱਖ ਦਾ ਵਿਸ਼ਵਾਸ ਹੈ ਵਾਹਿਗੁਰੂ ਦੇ ਉਤੇ। ਰੱਬ ਦੇ ਪਿਆਰਿਆਂ ਦੀ ਧੂੜ ਮੰਗਦਾ ਹੈ -

**ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ  
ਜੋ ਆਧਿ ਜਾਵੈ ਅਵਰਹ ਨਾਮੁ ਜਪਾਵੈ ॥**

ਅੰਗ - ੩੦੬

ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਾਡੇ ਸੀਸ ਤੇ ਪੈਰ ਧਰ ਕੇ ਗੁਰਸਿਖ ਆਉਣਾ। ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ। ਸੋ ਸੀਸ ਨਿਵਦਾ ਹੈ, ਗੁਰੂ ਅੱਗੇ ਜਾਂ ਰੱਬ ਦੇ ਪਿਆਰਿਆਂ ਅੱਗੇ ਹੋਰ ਕਿਤੇ ਨਿਵਦਾ ਨਹੀਂ। ਇਸ ਤਰ੍ਹਾਂ ਫੁਰਮਾਨ ਕਰਦੇ ਨੇ -

**ਧਰਨਾ - ਸੀਸ ਅਰਪਤੇ ਗੁਰਾਂ ਨੂੰ ਆਪਣੇ,  
ਪਾਪੀਆਂ ਨੂੰ ਨਹੀਓਂ ਨਿਵਣੇ।**

**ਕਰਤਾ ਪੁਰਖ ਅਕਾਲ ਕ੍ਰਿਪਾਲੁ।**

**ਸਭਿ ਤੇ ਬਡੇ ਕਾਲ ਕੋ ਕਾਲੁ।**

**ਤਿਸ ਆਗੇ ਹਮ ਅਰਪੇ ਸੀਸਾ।**

**ਸਕਲ ਕਲਾ ਸਮਰਥ ਜਗਦੀਸਾ।**

**ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੯੫**

ਆਪਸ ਵਿਚ ਸਲਾਹ ਕਰੀ ਕਿ -

**ਇਹ ਨਰ ਪਾਮਰ ਪਾਪ ਕਮਾਵੈ।**

**ਕਿਮ ਇਨ ਆਗੇ ਸੀਸ ਨਿਵਾਵੈ।**

**ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੯੫**

ਕਹਿਣ ਲੱਗੇ ਇਹ ਸੀਸ ਨਹੀਂ ਨਿਵਣੇ, ਕਿਉਂਕਿ ਅਸੀਂ ਅਕਾਲ ਪੁਰਖ ਦੇ ਅਰਪਣ ਕਰ ਚੁੱਕੇ ਹਾਂ, ਆਪਣਾ ਸੀਸ। ਸਾਡਾ ਤਾਂ ਸੀਸ ਹੀ ਨਹੀਂ ਹੈ। ਐਨਾ ਜਦ ਬਚਨ ਸੁਣਿਆ, ਬੜਾ ਕੜਕ ਕੇ ਬੋਲਿਆ ਜਿਹੜਾ ਝੂਠਾ ਨੰਦ ਸੀ, ਕਹਿਣ ਲੱਗਿਆ ਓ ਬੱਚਿਓ! ਐਡਾ ਤੁਹਾਡੇ 'ਚ ਅਭਿਮਾਨ। ਤੁਸੀਂ ਸੀਸ ਨਹੀਂ ਝੁਕਾਉਂਦੇ? ਕਹਿੰਦੇ ਸੀਸ ਤਾਂ ਸਾਡਾ ਆਪਣਾ ਹੈ ਨਹੀਂ, ਇਹ ਤਾਂ ਅਸੀਂ ਅਰਪ ਚੁੱਕੇ ਹਾਂ ਅਕਾਲ ਪੁਰਖ ਨੂੰ। ਸਾਡਾ ਹੋਵੇ ਅਸੀਂ ਨਿਵਾਈਏ, ਫੇਰ ਤੁਸੀਂ ਪਾਪ ਕਰਦੇ ਓਂ, ਗਲਤ ਗੱਲਾਂ ਕਰਦੇ ਓਂ। ਬੇਅਨਿਆਈ ਕਰਦੇ ਓਂ, ਬੇਇਨਸਾਫ਼ੀ ਕਰਦੇ ਓਂ। ਵਿਸੇ-ਵਿਕਾਰਾਂ 'ਚ ਪਏ ਓਂ, ਇਹ ਪਵਿੱਤਰ ਸੀਸ ਜਿਹੜੇ ਅਕਾਲ ਪੁਰਖ ਨੂੰ

ਅਰਪੇ ਹੋਏ ਨੇ, ਤੁਹਾਡੇ ਸਾਮ੍ਹਣੇ ਨਿਵਾਈਏ। ਉਸ ਵੇਲੇ ਕਹਿਣ ਲੱਗਿਆ ਕਿ -

**ਇਹ ਨਾਗਨ ਕੇ ਬੱਚੇ ਛੋਟੇ।**

**ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੯੫**

ਇਨ੍ਹਾਂ ਨੂੰ ਬੱਚੇ ਨਾ ਜਾਣੋ, ਸੱਤ ਸਾਲ ਦੇ ਤੇ ਨੋਂ ਸਾਲ ਦੇ, ਇਹ ਤਾਂ ਨਾਗਾਂ ਦੇ ਬੱਚੇ ਨੋ।

**ਨਖ ਸਿਖ ਜ਼ਹਿਰ ਭਰੇ ਅਤਿ ਖੋਟੇ।**

**ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੯੫**

ਇਹ ਤਾਂ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤਕ ਜ਼ਹਿਰ ਨਾਲ ਭਰੇ ਪਏ ਨੇ ਤੇ ਹੱਦ ਤੋਂ ਜ਼ਿਆਦਾ ਖੋਟੇ ਨੇ।

**ਨਹਿੰ ਨਬਾਬ ਕੋ ਕਰਹਿੰ ਸਲਾਮ੍ਹਾ।**

**ਡਰਪਤਿ ਨਹੀਂ ਬਿਲੋਕਿ ਤਮਾਮ੍ਹਾ।**

**ਇਨ ਕੇ ਉਰ ਹੰਕਾਰ ਬਡੇਰੇ।**

**ਕਿਮ ਇਹ ਝੁਕਹਿੰ ਨਬਾਬ ਅਗੇਰੇ।**

**ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੯੫**

ਕਹਿੰਦੇ ਇਹ ਤਾਂ ਹੰਕਾਰ ਨਾਲ ਭਰੇ ਹੋਏ ਨੇ, ਇਹ ਨਹੀਂ ਝੁਕਣਗੇ। ਨਵਾਬ ਕਹਿਣ ਲੱਗਿਆ, ਬੱਚੇ ਨੇ, ਇਨ੍ਹਾਂ ਨੂੰ ਪਤਾ ਨਹੀਂ ਹੈ। ਨਵਾਬ ਕਹਿਣ ਲੱਗਿਆ, ਤੁਹਾਨੂੰ ਬੱਚਿਓ, ਡਰ ਨਹੀਂ ਲਗਦਾ, ਤੁਸੀਂ ਐਸ ਵੇਲੇ ਕਚਹਿਰੀ 'ਚ ਇਕੱਲੇ ਓਂ? ਤੁਹਾਡਾ ਜਿਹੜਾ ਪਿਤਾ ਸੀ ਉਹ ਜੰਗ 'ਚ ਮਾਰਿਆ ਜਾ ਚੁਕਿਆ ਹੈ ਤੇ ਉਸ ਦਾ ਸੀਸ ਦਿੱਲੀ ਭੇਜਿਆ ਹੋਇਆ ਹੈ। ਕੋਈ ਵੀ ਨਹੀਂ ਬਚਿਆ, ਤੁਹਾਡੀਆਂ ਮਾਤਾਵਾਂ ਵੀ ਨਹੀਂ ਬਚੀਆਂ। ਸਾਰੇ ਸਾਡੇ ਕਾਬੂ 'ਚ ਆ ਗਏ, ਹੁਣ ਤੁਹਾਨੂੰ ਡਰ ਨਹੀਂ ਲਗਦਾ? ਉਹ ਕਹਿੰਦੇ ਡਰ? ਡਰ ਨਹੀਂ ਸਾਨੂੰ ਕਿਸੇ ਦਾ। ਸਾਡੇ ਗੁਰੂ ਸਾਹਿਬ ਨੇ ਡਰਨਾ ਤੇ ਡਰਾਉਣਾ ਇਹ ਮਾੜੀਆਂ ਗੱਲਾਂ ਜਾਣਦੇ ਨੇ, ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ। ਐਸ ਤਰ੍ਹਾਂ ਨਾਲ ਫੁਰਮਾਨ ਕਰਦੇ ਨੇ-

**ਧਰਨਾ - ਡਰ ਅਸੀਂ ਨਾ ਕਿਸੇ ਦਾ ਮੰਨਿਆ,**

**ਨਹੀਓਂ ਡਰ ਦੇਣਾ ਕਿਸੇ ਨੂੰ।**

**ਭੈ ਕਾਹੁ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥**

**ਕਹੁ ਨਾਨਕ ਸੁਨਿ ਰੇ ਮਨ**

**ਗਿਆਨੀ ਤਹਿ ਬਖਾਨਿ॥**

ਅੰਗ - ੧੪੨੭

ਕਹਿਣ ਲੱਗੇ ਨਵਾਬ ਸਾਹਿਬ! ਨਾ ਕਿਸੇ ਤੋਂ ਡਰੀਏ ਨਾ ਕਿਸੇ ਨੂੰ ਡਰਾਈਏ। ਕਿਉਂਕਿ ਸਾਡੇ ਗੁਰੂ ਨੇ ਦੱਸਿਆ ਹੈ ਕਿ ਇਕੋ ਆਤਮਾ ਪਰੀਪੂਰਨ ਹੈ, ਵਾਹਿਗੁਰੂ ਤੋਂ ਬਗੈਰ ਹੋਰ ਇਥੇ ਕੋਈ ਨਹੀਂ ਹੈ। ਕੀਹਨੂੰ ਡਰਾਉਣਾ ਹੈ ਤੇ ਕਿਸ ਤੋਂ ਅਸੀਂ ਡਰਨਾ ਹੈ। ਕਿਉਂਕਿ ਅਸੀਂ ਨਿਰਭਉ ਦਾ ਨਾਮ ਜਪਿਆ ਹੈ। ਜੋ ਨਿਰਭਉ ਦਾ ਨਾਮ ਜਪਦਾ ਹੈ -

**ਪਤਿਤ ਉਧਾਰਨ ਭੈ ਹਰਨ**

**ਹਰਿ ਅਨਾਬ ਕੇ ਨਾਬ ॥**

**ਕਹੁ ਨਾਨਕ ਤਿਹ ਜਾਨੀਐ**

**ਸਦਾ ਬਸਤੁ ਤੁਮ ਸਾਬਿ ॥**

ਅੰਗ - ੧੪੨੯

ਸਾਡੇ ਨਾਲ ਅਕਾਲ ਪੁਰਖ ਹੈ ਜਿਹਨੂੰ ਨਿਰਭਉ ਕਹਿੰਦੇ ਨੇ,  
ਨਿਰਭਉ ਨਿਰਵੈਰ, ਨਾ ਸਾਡਾ ਕਿਸੇ ਨਾਲ ਵੈਰ ਹੈ।

**ਨਿਰਭਉ ਭਣੇ ਸਗਲ ਭੈ ਖੋਏ  
ਗੋਬਿਦ ਚਰਣ ਓਟਾਈ ॥  
ਨਾਨਕੁ ਜਸੁ ਗਾਵੈ ਠਾਕੁਰ ਕਾ  
ਰੈਣਿ ਦਿਨਸੁ ਲਿਵ ਲਾਈ ॥ ਅੰਗ - ੧੦੦੦**  
**ਨਿਰਭਉ ਜਪੈ ਸਗਲ ਭਉ ਮਿਟੈ ॥  
ਪ੍ਰਭ ਕਿਰਪਾ ਤੇ ਪ੍ਰਾਣੀ ਛਟੈ ॥ ਅੰਗ - ੨੯੩**

ਡਰੀਏ ਤਾਂ, ਤਾਂ ਜੇ ਵਾਹਿਗੁਰੂ ਦੂਰ ਹੋਵੇ, ਅੰਗ ਸੰਗ ਪ੍ਰਮੇਸ਼ਰ ਹੈ। ਸਾਰੇ ਪ੍ਰਭੂ ਦੀ ਜੋਤ ਨੇ, ਅਸੀਂ ਕਿਸੇ ਨੂੰ ਡਰਾਉਣਾ ਨਹੀਂ, ਕਿਸੇ ਤੋਂ ਅਸੀਂ ਡਰਨਾ ਨਹੀਂ। ਜਦੋਂ ਐਨੇ ਬਚਨ ਕਰੇ ਓਸ ਵੇਲੇ ਸਾਰੇ ਚੱਧ ਕਰ ਗਏ, ਬੱਚੇ ਖੜ੍ਹੇ ਨੋਂ। ਕਹਿੰਦੇ ਦੂਜੇ ਦਿਨ ਫੇਰ ਲਿਆਓ, ਛੱਡ ਦਿਓ, ਪਰ ਇਨ੍ਹਾਂ ਨੂੰ ਖਾਣ-ਪੀਣ ਨੂੰ ਕੁਛ ਨਹੀਂ ਦੇਣਾ। ਨਾ ਕਪੜਾ ਦਿਓ, ਪਾਲੇ ਮਰਦੇ ਆਪੇ ਹੀ ਠੀਕ ਹੋ ਜਾਣਗੇ। ਬਹੁਤ ਸਰਦੀ ਪੈ ਰਹੀ ਹੈ, ਦੂਸਰੇ ਦਿਨ ਝੂਠੇ ਨੰਦ ਨੇ ਇਹ ਵਿਉਂਤ ਬਣਾਈ ਕਿ ਵੱਡਾ ਦਰਵਾਜ਼ਾ ਬੰਦ ਰੱਖੋ, ਖਿੜਕੀ ਵਿਚੋਂ ਇਨ੍ਹਾਂ ਨੂੰ ਅੰਦਰ ਲਿਆਓ। ਇਨ੍ਹਾਂ ਨੂੰ ਪਹਿਲਾਂ ਕਰੇ ਕਿ ਸੀਸ ਐਉਂ ਕੱਢੋ ਨੀਵੋਂ ਹੋ ਕੇ, ਫੇਰ ਦੇਖਦੇ ਹਾਂ ਕਿ ਸੀਸ ਨਿਵਾਉਂਦੇ ਹਾਂ ਕਿ ਨਹੀਂ। ਉਹ ਜਿਸ ਵਕਤ ਆਉਂਦੇ ਨੇ ਤਾਂ ਨਾਲ ਕਹਿੰਦੇ ਨੇ ਦੇਖੋ ਐਉਂ ਲੰਘਣਾ ਹੈ। ਪਹਿਲਾਂ ਸਿਰ ਲੰਘਾਉਣਾ ਹੈ ਖਿੜਕੀ ਵਿਚੋਂ, ਪੈਰ ਪਹਿਲਾਂ ਨਹੀਂ ਲੰਘਾਉਣੇ, ਬੇਅਦਬੀ ਹੋ ਜਾਂਦੀ ਹੈ। ਜਿਸ ਵਕਤ ਉਥੇ ਆਏ ਦੋਵੇਂ ਭਰਾ ਖੜ੍ਹੇ ਹੋ ਗਏ, ਇਕ ਦੂਜੇ ਵਲ ਦੋਵੇਂ ਦੇਖਦੇ ਨੇ। ਕਹਿੰਦੇ ਕਿਵੇਂ ਲੰਘੀਏ? ਕਹਿੰਦੇ ਵੀਰ ਜੀ, ਆਪਾਂ ਸੀਸ ਨਹੀਂ ਨਿਵਾਉਣਾ, ਪਹਿਲਾਂ ਆਪਾਂ ਪੈਰ ਲੰਘਾਉਣੇ ਨੋ। ਸੋ ਉਸੇ ਵੇਲੇ ਪੈਰ ਪਹਿਲਾਂ ਲੰਘਾਏ ਸੀਸ ਪਿਛੋਂ ਲੰਘਾਇਆ। ਸਾਰੇ ਹੈਰਾਨ ਹੋ ਗਏ ਕਿ ਬੱਚੇ ਐਨੇ ਖਬਰਦਾਰ ਨੇ, ਜਿਹੜਾ ਬਚਨ ਕਿਹਾ ਹੈ ਇਹ ਤਾਂ ਅਕਾਲ ਪੁਰਖ ਨੂੰ ਅਰਪਣ ਕੀਤਾ ਹੋਇਆ ਹੈ, ਸਚਮੁਚ ਹੀ ਇਨ੍ਹਾਂ ਨੇ ਅਕਾਲ ਨੂੰ ਸੀਸ ਦਿਤਾ ਹੋਇਆ ਹੈ ਤੇ ਕਈਆਂ ਦੇ ਮਨਾਂ 'ਚ ਆ ਗਿਆ ਕਿ ਸਾਡੇ ਬੱਚੇ ਵੀ ਐਹੋ ਜਿਹੇ ਨੇ ਨਵਾਬ ਦੇ ਮਨ ਵਿਚ ਵੀ ਆ ਗਿਆ। ਨਵਾਬ ਕਹਿਣ ਲੱਗਿਆ ਕਿ ਇਨ੍ਹਾਂ ਬੱਚਿਆਂ ਨੂੰ ਛੱਡ ਦੇਈਏ, ਇਨ੍ਹਾਂ ਤੋਂ ਕੀ ਲੈਣਾ ਹੈ, ਵੈਰ ਇਨ੍ਹਾਂ ਦੇ ਪਿਤਾ ਨਾਲ ਹੈ। ਲੋਕਿਨ ਉਹ ਜਿਹੜਾ ਸੁੱਚਾ ਨੰਦ ਸੀ ਕਹਿਣ ਲੱਗਿਆ, ਨਵਾਬ ਸਹਿਬ ਗਲਤੀ ਨਾ ਕਰਿਓ, ਇਹ ਚੰਗਿਆਤਿਆਂ ਤੋਂ ਭਾਂਬੜ ਬਣ ਜਾਣੇ ਨੇ। ਇਹ ਸਪੋਲੀਏ ਜਿਹੜੇ ਨੇ ਵੱਡੇ-ਵੱਡੇ ਖੜ੍ਹਪੇ ਨਾਗ ਬਣ ਜਾਣੇ ਨੇ। ਓਸ ਵੇਲੇ ਕਾਬੂ ਕਰਨੇ ਬਹੁਤ ਅੱਖੇ ਹੋਣੇ ਨੇ। ਆਓ ਸੈ ਤੁਹਾਨੂੰ ਸਵਾਲ ਕਰਕੇ ਪੁੱਛ ਦਿੰਦਾ ਹਾਂ। ਕਹਿਣ ਲੱਗੇ, ਬੱਚਿਓ ਤੁਹਾਨੂੰ ਜੇ ਛੱਡ ਦੇਈਏ, ਚਲੋ ਤੁਸੀਂ ਸੀਸ ਤਾਂ ਨਹੀਂ ਨਿਵਾਉਣਾ, ਅਸੀਂ ਤੁਹਾਨੂੰ ਛੱਡ ਦਿੰਦੇ ਹਾਂ, ਤੇ ਤੁਸੀਂ ਫੇਰ ਕੀ ਕਰੋਗੇ? ਕਹਿੰਦੇ, ਅਸੀਂ ਜੋ ਸੰਸਾਰ ਦੇ ਵਿਚ ਅਨਿਆ ਹੋ ਰਿਹਾ ਹੈ, ਧੱਕਾ ਧੋੜਾ ਹੋ ਰਿਹਾ ਹੈ, ਬੇਇਨਸਾਫ਼ੀਆਂ ਹੋ ਰਹੀਆ ਨੇ, ਦੁਸ਼ਟਤਾਈ ਹੋ ਰਹੀ ਹੈ, ਅਸੀਂ ਉਸ ਦੇ ਖਿਲਾਫ਼ ਹੀ ਰਹਿਣਾ ਹੈ। ਉਹ ਦੂਰ ਕਰਨੀ ਹੈ ਅਸੀਂ ਚਾਹੇ ਸਾਡਾ ਸੀਸ ਲੱਗ ਜਾਏ, ਕੁਛ ਹੋ ਜਾਏ, ਅਸੀਂ ਇਹ ਜਿਹੜੀਆਂ ਬੇਇਨਸਾਫ਼ੀਆਂ ਨੇ ਇਹ ਨਹੀਂ ਰਹਿਣ ਦੇਣੀਆਂ। ਜਦ

ਤਕ ਜਨਤਾ ਦੇ ਵਿਚ ਪੂਰਨ ਸ਼ਾਂਤੀ ਨਹੀਂ ਆ ਜਾਂਦੀ, ਜਦ ਤਕ ਆਪਣੇ ਅਧਿਕਾਰਾਂ ਨੂੰ ਮੰਨਣ ਨਹੀਂ ਲਗ ਜਾਂਦੇ ਓਸ ਵੇਲੇ ਤਕ ਅਸੀਂ ਨਹੀਂ ਟਿਕਣਾ, ਚਾਹੇ ਰਾਜਾ ਮੁਗਲ ਹੋਵੇ, ਚਾਹੇ ਕੋਈ ਰਾਜਾ ਹੋਰ ਹੋਵੇ, ਅਸੀਂ ਬੇਇਨਸਾਫ਼ੀ ਦੇ ਵਿਚੁੱਧ ਯੁਧ ਕਰਨਾ ਹੈ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ।

ਬਚਨ ਸੁਣੇ, ਓਸ ਤੋਂ ਬਾਅਦ ਨਵਾਬ ਨੇ ਕਿਹਾ ਕਿ ਇਹ ਬੱਚੇ ਇਸਲਾਮ ਦੇ ਵਿਚ ਲਿਆਉਣ ਵਾਲੇ ਨੇ। ਕਹਿਣ ਲੱਗੇ, ਬੱਚਿਓ! ਤੁਹਾਡਾ ਪਿਤਾ ਤਾਂ ਮਾਰ ਦਿਤਾ ਗਿਆ ਹੈ। ਹੁਣ ਤੁਹਾਡਾ ਕੋਈ ਨਹੀਂ ਹੈ, ਹੁਣ ਤੁਸੀਂ ਕਿਸੀ ਮਦਦ ਲਵੇਂਗੇ, ਜਿਹੜਾ ਇਹ ਕੰਮ ਕਰ ਦੇਵੇ? ਕਹਿੰਦੇ ਅਸੀਂ ਸਿੱਖੀ ਪ੍ਰਫਲਤ ਕਰਾਂਗੇ, ਫੇਰ ਅਸੀਂ ਉਹ ਬੰਦੇ ਪੈਦਾ ਕਰਾਂਗੇ, ਜਿਹੜੇ ਬੇਇਨਸਾਫ਼ੀ ਦਾ ਫਟ ਕੇ ਮੁਕਾਬਲਾ ਕਰਨਾ। ਆਪਣੀ ਜਾਨ ਪਿਆਰੀ ਨਾ ਕਰਨ, ਜਾਨ ਤੋਂ ਵੱਧ ਅਸੂਲ ਨੂੰ ਮੰਨਣਾ। ਉਸ ਵੇਲੇ ਨਵਾਬ ਨੇ ਕਿਹਾ ਕਿ ਤੁਸੀਂ ਐਉਂ ਕਰੋ ਕਿ ਇਹ ਜੋ ਤੁਹਾਡਾ ਧਰਮ ਹੈ ਇਹਨੂੰ ਦਿਓ ਛੱਡ ਤੇ ਤੁਸੀਂ ਦੀਨ-ਏ-ਇਸਲਾਮ ਕਬੂਲ ਕਰ ਲਓ -

**ਧਰਨਾ - ਅੱਲਾਹ ਭਜ ਲਓ ਵਾਹਿਗੁਰੂ ਛੱਡ ਕੇ,  
ਬਖਸ਼ਾਂ ਜਾਨ ਪੜ੍ਹ ਲਓ ਕਲਮਾਂ।**

ਕਹਿਣ ਲੱਗੇ, ਦੇਖੋ ਦੀਨ-ਏ-ਇਸਲਾਮ ਵਿਚ ਵੀ ਅੱਲਾਹ-ਅੱਲਾਹ ਕਰਦੇ ਨੇ, ਤੁਸੀਂ ਵਾਹਿਗੁਰੂ-ਵਾਹਿਗੁਰੂ ਕਰਦੇ ਓਂ।

**ਦੀਨ ਬਿਖੈ ਆਵਹੁ ਤੁਮ ਅਬੈ।**

**ਤੁਰਕ ਸ਼ਰੂਾ ਕੋ ਮਾਨਹੁ ਸਥੈ।  
ਪੁਨ ਤੁਮ ਕੋ ਦੋਂ ਬਹੁ ਬਡਿਆਈ।  
ਗਜ ਬਾਜੀ ਅਰੁ ਧਨ ਸਮੁਦਾਈ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫**

ਤੁਹਾਨੂੰ ਧਨ ਵੀ ਦੇਵਾਂਗੇ, ਘੋੜੇ ਵੀ ਦੇਵਾਂਗੇ, ਹਾਥੀ ਵੀ ਦੇਵਾਂਗੇ, ਰਹਿਣ ਵਾਸਤੇ ਤੁਹਾਨੂੰ ਵੱਡਾ ਮਹਿਲ ਦੇਵਾਂਗੇ।

**ਹਜ਼ਰਤ ਨਿਕਟ ਆਪਨੇ ਰਾਖੈ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫**

ਇਹ ਨਵਾਬ ਸਾਹਿਬ ਤੁਹਾਨੂੰ ਆਪਣੇ ਖਾਸ ਮਹੱਲ ਦੇ ਵਿਚ ਰੱਖਣਗੇ।

**ਪਾਲਨ ਪੋਸਨ ਕੋ ਅਭਿਲਾਖੈ।**

ਇਹ ਚਾਹੁੰਦੇ ਨੇ ਕਿ ਤੁਹਾਨੂੰ ਪਾਲ ਪੋਸ ਕੇ ਵੱਡਾ ਜਵਾਨ ਕੀਤਾ ਜਾਵੇ।

**ਦੇਹਿ ਗ੍ਰਾਮ ਕੁਛ ਬਡੇ ਬਨਾਵਹਿ।**

**ਕੋਤਿਕ ਚਮੂੰ ਸੰਗ ਤੁਮ ਲਾਵਹਿ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫**

ਤੁਹਾਨੂੰ ਪਿੰਡ ਵੀ ਦੇ ਦੇਵਾਂਗੇ ਕੁਛ।

ਕੁਛ ਫੌਜ ਵੀ ਤੁਹਾਨੂੰ ਰੱਖਣ ਦੀ ਆਗਿਆ ਦੇ ਦੇਵਾਂਗੇ। ਪਰ ਐਨਾ ਕੰਮ ਕਰ ਲਓ ਕਿ ਕਲਮਾ ਪੜ੍ਹ ਲਓ। ਤਾਂ ਉਸ ਵੇਲੇ ਇਕ ਦੂਜੇ ਵਲ ਦੇਖਿਆ ਤੇ ਹੱਸ ਪਏ। ਕਹਿਣ ਲੱਗੇ ਕਿ ਕਿੱਡਾ ਭੁਲੇਖਾ ਪਿਆ ਹੋਇਆ ਹੈ, ਸੰਸਾਰ ਨੂੰ -

ਧਰਨਾ - ਅੱਲਾਹ ਵਾਹਿਗੁਰੂ ਹਰੀ ਦਾ ਨਾਮ ਇਕ ਹੈ,  
ਭਰਮਾਂ ਵਿਚ ਪੈ ਗਈ ਦੁਨੀਆਂ।  
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥  
ਕੋਈ ਸੇਵੈ ਗੁਸਟੀਆ ਕੋਈ ਅਲਹਿ ॥  
ਅੰਗ - ੮੮੫

ਕਹਿਣ ਲੱਗੇ ਨਵਾਬ ਸਾਹਿਬ! ਇਹ ਕਿਹੜੀ ਗੱਲ  
ਕਹਿੰਦੇ ਓਂ, ਅੱਲਾਹ ਵੀ ਓਹੀ ਹੈ, ਵਾਹਿਗੁਰੂ ਵੀ ਓਹੀ ਹੈ  
ਇਹਦੇ ਵਿਚ ਤਾਂ ਕੋਈ ਫਰਕ ਨਹੀਂ ਹੈ, ਜੋ ਨਾਮ ਜਪਿਆ  
ਜਾਂਦਾ ਹੈ ਇਹ ਤੁਹਾਨੂੰ ਅਸੀਂ ਦਸਦੇ ਹਾਂ ਕਿ ਪਹਿਲਾਂ ਰਸਨਾ  
ਦੇ ਨਾਲ ਅਸੀਂ ਵਾਹਿਗੁਰੂ-ਵਾਹਿਗੁਰੂ ਅਸੀਂ ਕਰਦੇ ਹਾਂ। ਰਸਨਾ  
ਤੋਂ ਨਾਮ ਅੰਦਰ ਜਾਂਦਾ ਹੈ। ਚਾਰ ਬਾਣੀਆਂ ਦੇ ਨਾਲ ਜਪਿਆ  
ਜਾਂਦਾ ਹੈ, ਪਹਿਲਾਂ ਬੈਖਰੀ ਬਾਣੀ ਹੈ, ਦੱਸ ਗੁਣਾਂ ਫਲ ਵਧ  
ਜਾਂਦਾ ਹੈ, ਜਦ ਅਸੀਂ ਮਧਮਾ ਬਾਣੀ 'ਚ ਜਾਂਦੇ ਹਾਂ। ਸੌਂ ਗੁਣਾਂ  
ਫਲ ਵਧ ਜਾਂਦਾ ਹੈ ਜਦ ਅਸੀਂ ਪਸੰਤੀ ਬਾਣੀ 'ਚ ਜਾਂਦੇ ਹਾਂ।  
ਹਜ਼ਾਰ ਗੁਣਾਂ ਫਲ ਵਧ ਜਾਂਦਾ ਹੈ, ਜਦੋਂ ਅਸੀਂ ਪਰਾ ਬਾਣੀ  
'ਚ ਜਾਂਦੇ ਹਾਂ। ਅਨਹਦ ਦੀ ਮਦਦ ਦੇ ਨਾਲ ਆਗਿਆ ਚੱਕਰ  
'ਚ ਜਪਦੇ ਹਾਂ। ਡ੍ਰਿਕੁਟੀ 'ਚ ਜਪਦੇ ਹਾਂ। ਇਹ ਨਾਮ ਦਾ ਜੋ  
flow ਹੈ ਐਨਰਜੀ, ਇਹ ਜਦੋਂ ਸਰੀਰ ਦੇ ਵਿਚ ਸਾਰੇ ਦੇ  
ਵਿਚ vibration ਕਰਨ ਲਗ ਜਾਂਦੀ ਹੈ ਓਸ ਵੇਲੇ ਸਾਰਾ ਹੀ  
ਜੋ ਨਾਮ ਹੈ ਹਰ ਰੋਮ ਦੇ ਵਿਚ ਸਮਾ ਜਾਂਦਾ ਹੈ।

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥  
ਨਾਨਕ ਗੁਰਮੁਖਿ ਸਾਚਿ ਸਮਾਵੈ ॥ ਅੰਗ - ੯੪੧

ਕਹਿਣ ਲੱਗੇ ਕਿ ਇਹ ਨਾਮ ਤਾਂ ਸਾਡੇ ਅੰਦਰ ਐਨਾ  
ਗਹਿਰਾ ਚਲਿਆ ਗਿਆ ਕਿ ਹੁਣ ਸਾਡੇ ਵਸ ਵਿਚ ਨਹੀਂ ਕਿ  
ਅਸੀਂ ਜਪੀਏ ਨਾ ਜਪੀਏ, ਇਹ ਆਪੇ ਹੀ -

ਅਜਥਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥  
ਅੰਗ - ੧੨੯੧

ਬਿਨੁ ਜਿਹਵਾ ਜੋ ਜਪੈ ਹਿਆਇ ॥  
ਕੋਈ ਜਾਣੈ ਕੈਸਾ ਨਾਉ ॥ ਅੰਗ - ੧੨੯੮

ਇਹ ਹੁਣ ਨਹੀਂ ਡੱਡਿਆ ਜਾਂਦਾ ਇਸ ਤਰ੍ਹਾਂ ਦੇ ਨਾਲ  
ਫੁਰਮਾਨ ਕਰਦੇ ਨੇ -

ਧਰਨਾ - ਵਸਿਆ ਵਾਹਿਗੁਰੂ ਰੋਮ ਰੋਮ ਦੇਹੀ ਦੇ,  
ਇਹ ਕਿਵੇਂ ਜਾਵੇ ਡੱਡਿਆ।

ਲਾਲ ਰੰਗ ਤਿਸ ਕਉ ਲਗਾ ਜਿਸ ਕੇ ਵਡਭਾਗ ॥  
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥ ੧ ॥  
ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥  
ਸਹਜਿ ਸਮਾਨਾ ਭੀਤਰੇ ਡੱਡਿਆ ਨਹ ਜਾਇ ॥ ੧ ॥  
ਜਾ ਮਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ॥  
ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥  
ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੇਲਾ ॥  
ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ  
ਸਫਲ ਦਰਸੁ ਤੇਰਾ ਪਾਰਬ੍ਰਹਮ

ਗੁਣ ਨਿਧਿ ਤੇਰੀ ਬਾਣੀ ॥  
ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ ॥  
ਅੰਗ - ੯੦੯

ਕਾਇਆ ਕਪਰੁ ਚੀਰ ਬਹੁ ਫਾਰੇ  
ਹਰਿ ਰੰਗੁ ਨ ਲਹੈ ਸਭਾਗਾ ॥ ਅੰਗ - ੯੯੫

ਇਕ ਵਾਰੀ ਪਿਆਰ ਲਗ ਗਿਆ, ਇਕ ਵਾਰੀ ਵਾਹਿਗੁਰੂ  
ਹਿਰਦੇ 'ਚ ਵਸ ਗਿਆ, ਪਿਆਰਿਓ ਫੇਰ ਹੋਰ ਮੰਤਰ ਕੋਈ  
ਜਪਿਆ ਹੀ ਨਹੀਂ ਜਾਂਦਾ। ਕਿਉਂਕਿ ਆਪੇ ਧੁਨੀ ਨਿਕਲਦੀ ਹੈ,  
ਜਿਵੇਂ ਉਭਲ ਨਿਕਲਦੀ ਹੈ ਨਾ, ਉਹਨੂੰ ਕਿਵੇਂ ਬੰਦ ਕਰ ਦੇਵੇ।  
ਅੱਲਾਹ-ਅੱਲਾਹ ਕਰ ਲਓ, ਰਾਮ-ਰਾਮ ਕਰ ਲਓ, ਠੀਕ ਹੈ  
ਵਾਹਿਗੁਰੂ ਦੇ ਨਾਮ ਨੇ ਕੋਈ ਵਿਖਸ਼ੇਪਤਾ ਨਹੀਂ ਹੈ ਇਹਦੇ ਵਿਚ।  
ਪਰ ਜਿਸ ਨਾਮ ਨੂੰ ਜਪ ਕੇ ਸਾਧਨਾ ਕੀਤੀ ਹੈ ਉਹ ਤਾਂ ਦੇਹੀ  
ਦੇ ਰੋਮ-ਰੋਮ ਵਿਚ ਰਚ ਗਿਆ। ਇਥੇ ਹੀ ਨਹੀਂ ਹੈ, ਅੱਖਾਂ ਦੇ  
ਨਾਲ ਨਾਮ ਜਪਦਾ ਹੈ, ਕੰਨਾਂ ਨਾਲ ਨਾਮ ਜਪਦਾ ਹੈ। ਕਈ ਪ੍ਰੇਮੀ  
ਹੈਰਾਨ ਹੁੰਦੇ ਨੇ ਕਿ ਅੱਖਾਂ ਨਾਲ ਵੀ ਨਾਮ ਜਪਿਆ ਜਾਂਦਾ ਹੈ?  
ਅੱਖਾਂ ਦੇ ਨਾਲ ਜਦੋਂ ਨਾਮ ਦੀ ਬਿਰਤੀ ਚੜ੍ਹ ਜਾਂਦੀ ਹੈ ਉਸ ਵੇਲੇ  
ਇਹ ਅੱਖ ਤਾਂ ਜਿਹੜੀ ਹੈ ਇਹ ਤਾਂ materialistic ਅੱਖ ਹੈ,  
ਅੱਖ ਹੋਰ ਖੁਲ੍ਹ ਜਾਂਦੀ ਹੈ। ਜਿਹਨੂੰ ਦਿਬਯ ਨੇਤਰ ਕਹਿੰਦੇ ਨੇ,  
ਉਹ ਦਿਬਯ ਨੇਤਰ ਖੁਲ੍ਹਦੇ ਸਾਰ ਹਰ ਥਾਂ ਦੇ ਉਤੇ ਪ੍ਰਮੇਸ਼ਰ ਨਜ਼ਰ  
ਆਉਣ ਲਗ ਜਾਂਦਾ ਹੈ।

ਗੁਰਹਿ ਦਿਖਾਇਓ ਲੋਇਨਾ ॥ ੧ ॥ ਰਹਾਉ ॥  
ਈਤਹਿ ਉਤਹਿ ਘਟਿ ਘਟਿ ਘਟਿ ਘਟਿ  
ਤੂੰਹੀ ਤੂੰਹੀ ਮੌਹਿਨਾ ॥ ਅੰਗ - ੪੦੨

ਨਾਮ ਦੇ ਵਿਚੋਂ ਨਿਕਲਦੇ ਹੀ, ਨਾਮ ਦਾ ਇਹ ਅਨੁਭਵ  
ਹੋਇਆ ਕਰਦਾ ਹੈ। ਬਾਕੀ ਹੈ ਮੰਤਰ ਦਾ ਜਾਪ ਇਹ ਸਾਰੇ  
ਸਰੀਰ ਦੇ ਰੋਮ-ਰੋਮ 'ਚ ਰਚ ਜਾਂਦਾ ਹੈ। ਫੇਰ ਚਾਹੇ ਕੋਈ ਆਵਾਜ਼  
ਆਉਂਦੀ ਹੈ -

ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣੀ ॥  
ਅੰਗ - ੧੪੨੦

ਹਰਹਟ ਘੂੰ-ਘੂੰ ਕਰਦਾ ਹੈ, ਮਹਾਰਾਜ ਕਹਿੰਦੇ ਘੂੰ-ਘੂੰ ਨਹੀਂ  
ਤੂੰ-ਤੂੰ ਕਰਦਾ ਹੈ। ਘੂੰ-ਘੂੰ ਉਨ੍ਹਾਂ ਨੂੰ ਸੁਣਦਾ ਹੈ ਜਿਨ੍ਹਾਂ ਦੇ ਅੰਦਰਲੇ  
ਕੰਨ ਨਹੀਂ ਸੀ ਖੁਲ੍ਹੇ, ਦਿਬਯ ਕੰਨੁ ਨਹੀਂ ਸੀ ਖੁਲ੍ਹੇ। ਜਿਹਦੇ ਦਿਬਯ  
ਕੰਨ ਖੁਲ੍ਹ ਗਏ ਉਹਨੂੰ ਤੂੰ ਤੂੰ ਬਗੈਰ ਨਜ਼ਰ ਨਹੀਂ ਆਉਂਦਾ।

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੁ  
ਸੁ ਬਿਨੁ ਹਰਿ ਜਾਪਤ ਹੈ ਨਹੀਂ ਹੋਰ ॥ ਅੰਗ - ੧੨੬੫

ਜਿੰਨੀਆ ਆਵਾਜ਼ਾਂ ਸੁਣਦਾ ਹੈ ਸਾਰੀਆਂ ਪ੍ਰਮੇਸ਼ਰ ਦੀਆਂ  
ਸੁਣਦਾ ਹੈ -

ਧਰਨਾ - ਨਾਮ ਹਰੀ ਦਾ ਜਪਦੇ ਸਾਰੇ ਵਣਾਂ ਦੇ ਪੰਖੇਰੁ।  
ਇਹ ਜੋ ਆਪ ਦੀ ਗੱਲ ਹੈ ਕਿ ਅੱਲਾਹ ਦਾ ਨਾਮ ਲੈ  
ਲਓ, ਨਮਾਜ਼ ਪੜ੍ਹ ਲਓ, ਸ਼ਰਾਬ, ਕਲਮਾਂ ਪੜ੍ਹ ਲਓ ਇਹ ਤਾਂ

ਅਸੀਂ ਪੜ੍ਹਿਆ ਹੋਇਆ ਹੈ। ਇਹ ਅਰਬੀ ਬੋਲੀ 'ਚ ਹੈ, ਅਸੀਂ ਅੱਲਾਹ ਨੂੰ ਵੱਖਰਾ ਨਹੀਂ ਜਾਣਦੇ, ਰਾਮ ਨੂੰ ਹੋਰ ਨਹੀਂ ਜਾਣਦੇ। ਇਹ ਸਭ -

**ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥**  
ਅੰਗ - ੧੧੯੮

ਸਤਿਕਾਰ ਕਰਦੇ ਹਾਂ ਸਾਰੇ ਨਾਮਾਂ ਦਾ, ਪਰ ਜੋ ਨਾਮ ਸਾਡੇ ਹਿਰਦੇ 'ਚ ਵਸ ਗਿਆ, ਰੋਮ-ਰੋਮ 'ਚ ਵਸ ਗਿਆ, ਕੰਨਾਂ ਨੂੰ ਓਹੀ ਨਾਮ ਸੁਣਦਾ ਹੈ, ਇਹ ਕਿਵੇਂ ਨਿਕਲ ਜਾਏਗਾ। ਜੀਭ ਨਾਲ ਜਪਦੇ ਹੋਈਏ ਤਾਂ ਅੱਲਾਹ ਕਹਿ ਸਕਦੇ ਹਾਂ, ਹੁਣ ਤਾਂ ਲੰਘ ਗਿਆ ਦੂਰ। ਇਹ ਨਹੀਂ ਹੋ ਸਕਦਾ। ਸੋ ਏਸ ਤਜੂਂ ਦੇ ਨਾਲ ਕਹਿਣ ਲੱਗੇ ਕਿ ਫੇਰ ਤਾਂ ਤੁਹਾਨੂੰ ਮੌਤ ਕਬੂਲਣੀ ਪੈਣੀ ਹੈ। ਕਹਿਣ ਲੱਗੇ ਕਿ ਇਹ ਤਾਂ ਗੱਲ ਹੀ ਨਹੀਂ ਕੋਈ, ਆਪਸ ਵਿਚ ਗੱਲ ਕਰਨ ਲੱਗ ਗਏ, ਕਹਿੰਦੇ ਐਉਂ ਕਹਿੰਦੇ ਨੇ, ਆਪਣੇ ਪੜਦਾਦਾ ਜੀ ਜਿਹੜੇ ਸੀਗੇ ਉਨ੍ਹਾਂ ਨੇ ਵੀ ਧਰਮ ਨਹੀਂ ਸੀ ਹਾਰਿਆ, ਤੱਤੀਆਂ ਤਵੀਆਂ ਤੇ ਬੈਠ ਗਏ, ਦੇਗਾਂ 'ਚ ਉਬਾਲੇ ਖਾ ਲਏ, ਤੱਤੀ ਰੇਤ ਸੀਸ 'ਚ ਪੁਆ ਲਈ। ਫੇਰ ਆਪਣੇ ਦਾਦਾ ਜੀ ਨੇ ਦਿੱਲੀ ਜਾ ਕੇ ਸੀਸ ਦੇ ਦਿਤਾ। ਇਹ ਤਾਂ ਆਪਣੀ ਕੁਲ ਦੀ ਰੀਤ ਤੁਰੀ ਆਈ ਹੈ -

**ਹਮਰੇ ਬੰਸ ਰੀਤਿ ਇਮ ਆਈ।**  
**ਸੀਸ ਦੇਤਿ ਪਰ ਧਰਮ ਨ ਜਾਈ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫੨**

ਇਹ ਰਘੁ ਕੁਲ ਦੀ ਜਿਵੇਂ ਰੀਤ ਹੈ, ਕਿ ਬਚਨ ਨਾ ਜਾਵੇ, ਚਾਹੇ ਕੁਛ ਹੋ ਜਾਵੇ ਬਚਨ ਪੂਰਾ ਕਰਾਂਗੇ। ਪਰ ਇਹ ਆਪਣੇ ਕੁਲ ਦੀ ਰੀਤ ਹੈ ਕਿ ਸੀਸ ਦੇ ਦੇਣਾ ਤੇ ਧਰਮ ਤੋਂ ਨਾ ਹਾਰਨਾ। ਕਹਿਣ ਲੱਗੇ ਕਿ ਇਹ ਸਾਡੀ ਰੀਤ ਹੈ ਪਿਆਰਿਓ! ਇਹ ਸੀਸ ਦੇ ਕੇ -

**ਤੁਮਰੀ ਜਰਾ ਉਖਾਰਨਿ ਰੇਤਾ।**  
**ਹਮ ਨਹਿੰਦ ਭਰਪਹਿੰਗੇ ਸਿਰ ਦੇਤਿ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫੨**

ਜਿਹੜਾ ਤੁਸੀਂ ਕਹਿੰਦੇ ਓ ਕਿ ਸੀਸ ਦਿੰਦੇ, ਮੌਤ ਤੋਂ ਡਰਾਂਗੇ। ਨਹੀਂ -

**ਧਰਨਾ - ਜਿਹੜੀ ਮੌਤ ਤੋਂ ਡਰੇ ਜਗ ਸਾਰਾ**  
**ਮੇਰੇ ਮਨ ਆਨੰਦ ਹੈ ਜਿਹੜੀ ਮੌਤ ਤੋਂ।**  
**ਕਬੀਰ ਜਿਸੁ ਮਰਨੇ ਤੇ ਜਗੁ ਡਰੈ**  
**ਮੇਰੈ ਮਨਿ ਆਨੰਦੁ ॥**  
**ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥**

ਅੰਗ - ੧੩੯੮

ਕਹਿਣ ਲੱਗੇ ਕਿਸ ਚੀਜ਼ ਨੂੰ ਤੁਸੀਂ ਮਾਰ ਦਿਓਂਗੇ। ਸਰੀਰ ਨੂੰ ਮਾਰ ਦਿਓਂਗੇ, ਸਰੀਰ ਤਾਂ ਪੰਜ ਤੱਤ ਦਾ ਜੋੜ ਹੋਇਆ ਹੋਇਆ ਹੈ, ਜਿਹੜੁ ਤੁਹਾਡੀ ਤਲਵਾਰ ਕੱਟ ਦੇਵੇਗੀ। ੨੫ ਪ੍ਰਕ੍ਰਿਤੀਆਂ ਦੇ ਨਾਲ ਪੰਜ ਗਿਆਨ ਇੰਦਰੇ ਬਣੇ ਹੋਏ ਨੇ। ਪੰਜ

ਪ੍ਰਾਣ ਹੈ ਉਹ ਤੁਹਾਡੇ ਤੋਂ ਕੱਟੇ ਨਹੀਂ ਜਾਣੇ। ਇਹਦੇ ਉਤੇ ਮਨ ਹੈ ਉਹਨੂੰ ਨਹੀਂ ਤੁਸੀਂ ਕੱਟ ਸਕਦੇ, ਬੁਧੀ ਨੂੰ ਨਹੀਂ ਤੁਸੀਂ ਕੱਟ ਸਕਦੇ, ਮੈਂ ਭਾਵ ਨੂੰ ਨਹੀਂ ਕੱਟ ਸਕਦੇ।

ਕਹਿਣ ਲੱਗੇ, ਅਸੀਂ ਓਸ ਥਾਂ ਦੇ ਹਾਂ ਜਿਥੇ ਮੌਤ ਨਹੀਂ ਆਉਂਦੀ।

**ਜਰਾ ਮਰਾ ਨਹ ਵਿਆਪਈ**

**ਫਿਰਿ ਦੁਖੁ ਨ ਪਾਇਆ॥**

**ਪੀ ਅੰਮ੍ਰਿਤੁ ਆਧਾਨਿਆ ਗੁਰਿ ਅਮਰੁ ਕਰਾਇਆ॥**

ਅੰਗ - ੮੦੮

ਨ ਉਥੇ ਬੁਢਾਪਾ ਆਉਂਦਾ ਹੈ, ਨ ਮੌਤ ਆਉਂਦੀ ਹੈ। ਨ ਉਥੇ ਦੁਖ ਆਉਂਦਾ ਹੈ। ਅਸੀਂ ਨਾਮ ਅੰਮ੍ਰਿਤ ਪੀਤਾ ਹੈ। ਸਾਡਾ ਆਤਮ ਸਰੂਪ ਹੈ ਜਿਸਨੂੰ ਤਲਵਾਰ ਕੱਟ ਨਹੀਂ ਸਕਦੀ। ਅੱਗ ਜਾਲ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਆਕਾਸ਼ ਸੁਕਾ ਨਹੀਂ ਸਕਦਾ। ਮਰਨਾ ਕਿਹੜੀ ਚੀਜ਼ ਨੇ ਹੈ ਸਰੀਰ ਤਾਂ ਬਿਨਸਨਹਾਰ ਹੈ, ਅੱਜ ਨਾ ਗਿਆ ਤਾਂ ਕੱਲੁ ਚਲਿਆ ਗਿਆ। ਜੇ ਕਿਤੇ ਲੇਖੇ ਲਗ ਜਾਏ ਤਾਂ ਚੰਗਾ ਭਲਾ ਹੈ। ਐਹ ਕਾਹਦਾ ਸਾਨੂੰ ਡਰਾਵਾ ਦਿੰਦੇ ਹੋਂ ਕਿ ਤੁਹਾਨੂੰ ਅਸੀਂ ਮਾਰ ਦੇਵਾਂਗੇ। ਏਸ ਸੰਸਾਰ ਤੇ ਕੋਈ ਨਹੀਂ ਰਿਹਾ। ਲੋਕਿਨ ਜਿਹੜਾ ਸੱਚਾ ਧਰਮ ਹੈ ਉਹ ਨਾਲ ਜਾਂਦਾ ਹੈ।

**ਕਾਂ ਮੰਦ ਮਤਿ! ਤੂੰ ਬਿਰਸਾਵੈ।**

**ਕੁਰ ਪਦਾਰਥ ਪਰ ਨ ਲਭਾਵੈ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫੨**

ਜੂਠੀਆਂ ਚੀਜ਼ਾਂ ਸਾਨੂੰ ਦਿੰਦਾ ਹੈਂ ਕਿ ਆਹ ਮਕਾਨ ਦੇ ਦੇਵਾਂਗੇ, ਫੌਜ ਦੇ ਦੇਵਾਂਗੇ।

**ਧਰਮ ਸਾਚ ਹੈ ਸਦ ਹੀ ਸੰਗ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫੨**

ਜਿਹੜਾ ਸੱਚਾ ਧਰਮ ਹੈ ਉਹ ਇਥੇ ਵੀ ਸੰਗ ਹੈ ਤੇ ਦਰਗਾਹ ਵਿਚ ਵੀ ਨਾਲ ਹੈ।

**ਕੋ ਅਸ ਮੁਰਖ ਕਰਹਿ ਜੁ ਭੰਗ।**

**ਸ਼੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - ੫੮੫੨**

ਐਹੋ ਜਿਹਾ ਕਿਹੜਾ ਹੈ ਜਿਹੜਾ ਧਰਮ ਨੂੰ ਭੰਗ ਕਰ ਦੇਵੇ। ਉਸ ਵੇਲੇ ਨਵਾਬ ਕਹਿਣ ਲੱਗਿਆ, ਦੇਖਿਆ ਸੇਰਖਾਨ ਵਲ, ਜੋ ਮਲੇਰਕੋਟਲੇ ਦਾ ਸੀ। ਕਹਿਣ ਲੱਗਿਆ ਕਿ ਤੁਹਾਡੇ ਭਰਾ ਨੂੰ ਇਨ੍ਹਾਂ ਦੇ ਪਿਤਾ ਨੇ ਮਾਰਿਆ ਹੈ। ਐਹ ਬੱਚੇ ਤੁਹਾਡੇ ਹਵਾਲੇ ਕਰਦੇ ਹਾਂ ਜਿਵੇਂ ਤੁਹਾਡਾ ਜੀਅ ਕਰਦਾ ਹੈ ਉਵੇਂ ਕਰੋ। ਕਹਿਣ ਲੱਗਿਆ, ਨਵਾਬ ਕਿ ਮੈਂ ਐਨਾ ਬੁਝਦਿਲ ਕਿ ਇਨ੍ਹਾਂ ਸੀਰਖੋਰ ਬੱਚਿਆਂ ਦੇ ਉਤੇ ਆਪਣੀਆਂ ਤਲਵਾਰਾਂ ਚਲਾਵਾਂ। ਇਨ੍ਹਾਂ ਨੇ ਕੀ ਵਿਗਾੜਿਆ ਹੈ। ਜੇ ਹਿੰਮਤ ਹੈ ਤਾਂ ਇਨ੍ਹਾਂ ਦੇ ਪਿਤਾ ਨਾਲ ਮੈਦਾਨ-ਏ-ਜੰਗ 'ਚ ਲੜੇ, ਉਹ ਕਿਤੇ ਨਹੀਂ ਗਿਆ ਉਹ ਨਿਕਨ ਗਿਆ ਸਾਰਿਆਂ ਦੇ ਵਿਚੋਂ। ਤੁਸੀਂ ਕਹਿੰਦੇ ਓ ਮਾਰ ਦਿਤਾ ਕੀਹਨੇ ਮਾਰਿਆ ਹੈ ਉਸਨੂੰ। ਉਹ ਬਹਾਦਰ ਨਹੀਂ ਕਿਸੇ ਦੇ ਕਾਬੂ ਆਉਣ ਵਾਲਾ। ਫੇਰ

ਜੇ ਹਿੰਮਤ ਹੈ ਤਾਂ ਉਹਦੇ ਨਾਲ ਦੋ ਹੱਥ ਕਰੋ। ਆਹ ਬੱਚਿਆਂ ਨੂੰ ਸਾਡੇ ਹਵਾਲੇ ਕਰਦੇ ਓਂ? ਹਾਂ ਕਦੇ ਮੈਦਾਨ-ਏ-ਜੰਗ 'ਚ ਕਦੇ ਸਾਮ੍ਹਣੇ ਹੋਵਾਂਗੇ, ਜ਼ਰੂਰ ਅਸੀਂ ਮੁਕਾਬਲਾ ਕਰਾਂਗੇ। ਇਨ੍ਹਾਂ ਬੱਚਿਆਂ ਦਾ ਕੀ ਕਸੂਰ ਹੈ। ਕਿਹੜੀ ਸ਼ਰਾ ਹੈ ਜਿਹਦੇ ਨਾਲ ਤੁਸੀਂ ਫਤਵਾ ਲਾਉਂਦੇ ਓਂ ਸ਼ੀਲਬੰਧ ਬੱਚਿਆਂ ਨੂੰ। ਇਹ ਜਿਹੇ ਜਿਹੇ ਮਾਹੌਲ 'ਚ ਪਲੇ ਨੇ ਓਹੋ ਜਿਹੀ ਗੱਲ ਕਰਦੇ ਨੇ। ਬਈ ਅਸੀਂ ਦੁਸ਼ਟ ਦੋਖੀ ਜਿਹੜੇ ਨੇ ਉਹ ਮੁਕਾਉਣੇ ਨੇ, ਦੁਨੀਆਂ ਨੂੰ ਤੰਗ ਕਰਨ ਵਾਲੇ, ਮਾਰਨ ਵਾਲੇ। ਇਨ੍ਹਾਂ ਉਤੇ ਤਾਂ ਸਰੂਂ ਲਗਦੀ ਨਹੀਂ ਹੈ। ਅਖੀਰ ਝੁਠਾ ਨੰਦ ਦੇ ਕਹਿਣ ਦੇ ਨਾਲ ਸ਼ਰਾ ਲਾ ਦਿਤੀ ਗਈ ਕਿ ਇਹ ਛੱਡਣੇ ਨਹੀਂ ਕਿਸੇ ਕੀਮਤ ਤੇ ਵੀ। ਖੁਸ਼ ਕਰ ਰਿਹਾ ਸੀ ਉਨ੍ਹਾਂ ਨੂੰ। ਤੂੰ ਪ੍ਰੇਮੀਆਂ ਕੀ ਸੰਸਾਰ ਤੇ ਰਹਿਣਾ ਹੈ? ਪਾਪ ਕਰਕੇ ਨਹੀਂ ਕੋਈ ਬਚਦਾ ਹੁੰਦਾ। ਸੋ ਏਸ ਤਰ੍ਹਾਂ ਨੀਹਾਂ ਦੇ ਵਿਣ ਚਿਣਨ ਦਾ ਹੁਕਮ ਹੋ ਗਿਆ। ਨੀਹਾਂ ਦੇ ਵਿਚ ਚਿਣਦੇ ਨੇ ਤੇ ਜਿਸ ਵਕਤ ਛਾਤੀ ਕੋਲ ਪਹੁੰਚਦੀ ਹੈ, ਉਸ ਵੇਲੇ ਐਸਾ ਧਰਤੀ ਦੇ ਵਿਚ ਹੁਲਾਗਾ ਆਇਆ ਕਿ ਨੀਂਹ ਪਾਟ ਕੇ ਗਿਰ ਗਈ ਸਾਰੀ। ਤੇ ਨਾਲ ਦੀ ਨਾਲ ਇਕ ਬਹੁਤ ਜ਼ਬਰਦਸਤ ਹਨੁਮੈਰੀ ਚੱਲੀ। ਅੱਖਾਂ ਦੇ ਵਿਚ ਪੈ ਗਈ, ਦਹਿਲ ਪੈ ਗਿਆ ਸਾਰਿਆਂ ਦੇ ਮਨਾਂ ਵਿਚ ਕਿ ਆਹ ਮਾੜਾ ਕੰਮ ਹੋ ਰਿਹਾ ਹੈ, ਇਹ ਤਾਂ ਸ਼ਹਿਰ ਗਰਕ ਹੋ ਜਾਏਗਾ, ਹੁਣ ਹੋ ਜਾਏ ਚਾਹੇ ਫੇਰ ਹੋ ਜਾਵੇ। ਉਸ ਵੇਲੇ ਦੇ ਜਲਾਦ ਦਿੱਲੀ ਦੇ ਉਥੇ ਪਹੁੰਚ ਜਾਂਦੇ ਨੇ। ਜਲਾਦਾਂ ਨੂੰ ਕਿਹਾ, ਉਹ ਕਹਿੰਦੇ ਨਾ ਇਹ ਕੰਮ ਨਹੀਂ ਸਾਡੇ ਤੋਂ ਹੋਣਾ। ਅਸੀਂ ਕੋਈ ਧੈਸਾ ਨਹੀਂ ਲੈਣਾ ਇਹਦਾ। ਭਾਵੇਂ ਡਿਊਟੀ ਹੈ ਸਾਡੀ ਮਾਰਨ ਦੀ, ਪਰ ਇਹ ਸ਼ੀਰਖੋਰ ਬੱਚੇ ਨੇ। ਇਨ੍ਹਾਂ ਨੂੰ ਤਾਂ ਦੇਖੀ ਜਾਓ, ਕੱਪੜੇ ਪਾਏ ਹੋਏ ਨੇ ਨੀਲੇ ਜਿਹੇ ਰੰਗ ਦੇ, ਗੋਰਾ ਰੰਗ ਹੈ, ਕਿੰਨੇ ਸੋਹਣੇ ਲਗਦੇ ਨੇ। ਨਾ ਨਵਾਬ ਸਾਹਿਬ! ਸਾਡੀ ਤਲਵਾਰ ਇਨ੍ਹਾਂ ਤੇ ਨਹੀਂ ਚਲ ਸਕਦੀ। ਇਨ੍ਹਾਂ ਨੇ ਦੋਸ਼ ਵੀ ਕਿਹੜਾ ਕਰਿਆ ਸੀ। ਪਾਪੀ ਤਾਂ ਅਸੀਂ ਬਹੁਤ ਹਾਂ, ਵੱਡੇ-ਵੱਡੇ ਬੰਦਿਆਂ ਨੂੰ ਕੱਟ ਕੇ ਅਸੀਂ ਉਹ ਮਾਰਦੇ ਹਾਂ। ਪਰ ਉਹ ਡਿਊਟੀ ਹੁੰਦੀ ਹੈ, ਕਾਨੂੰਨ ਕਹਿੰਦਾ ਹੈ ਪਹਿਲਾਂ ਫੇਰ ਅਸੀਂ ਕਰਦੇ ਹਾਂ। ਆਹ ਸ਼ੀਰਖੋਰ ਬੱਚਿਆਂ ਨੂੰ ਕਿਵੇਂ ਮਾਰ ਦੇਣੀਏ? ਐਨੇ ਨੂੰ ਦੋ ਹੋਰ ਆ ਗਏ, ਦਿੱਲੀ ਤੋਂ ਆ ਗਏ, ਉਨ੍ਹਾਂ ਨੂੰ ਕੰਮ ਸੀ, ਨਵਾਬ ਕਹਿਣ ਲੱਗਿਆ ਕਿ ਐਹ ਬੱਚੇ ਬੇਹੋਸ਼ ਨੇ ਇਨ੍ਹਾਂ ਨੂੰ ਕੰਬਲ ਦੇ ਕੇ ਪਾਓ, ਤਲੀਆਂ ਮਲੋ, ਹੋਸ ਵਿਚ ਲਿਆਓ, ਇਕ ਵਾਰੀ ਫੇਰ ਪੁੱਛ ਲਓ। ਤੇ ਅਗਲੇ ਦਿਨ ਫੇਰ ਪੁਛਿਆ ਉਹ ਕਹਿੰਦੇ ਨਹੀਂ ਸਰੀਰ ਨਹੀਂ ਅਸੀਂ ਪਿਆਰਾ ਕਰਨਾ, ਧਰਮ ਪਿਆਰਾ ਕਰਨਾ ਹੈ। ਉਸ ਵੇਲੇ ਇਨ੍ਹਾਂ ਨੇ ਦੋਹਾਂ ਬੱਚਿਆਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ, ਛਾਤੀ ਦੇ ਗੋਡੇ ਰੱਖ ਲਏ, ਕੁਇੰਟਲ-ਕੁਇੰਟਲ, ਡੇਢ-ਡੇਢ ਕੁਇੰਟਲ ਭਾਰੇ ਸੀਗੇ। ਜਿਵੇਂ ਬੱਕਰੇ ਨੂੰ ਜਿਹਬਾ ਕਰਦੇ ਨੇ ਐਸ ਤਰ੍ਹਾਂ ਦੇ ਨਾਲ ਉਨ੍ਹਾਂ ਦੀ ਗਰਦਨ ਕੱਟੀ। ਸ਼ਹੀਦ ਹੋ ਗਏ, ਲੇਕਿਨ ਐਸੀ ਕਰਨੀ ਕਰ ਗਏ ਸੰਸਾਰ ਦੇ ਅੰਦਰ।

ਇਹਦੇ ਵਿਚ ਇਕ ਸਵਾਲ ਪੈਦਾ ਹੁੰਦਾ ਹੈ, ਆਪਾਂ ਸ਼ੁਰੂ ਕਰਿਆ ਸੀ ਕਿ

ਅਉਖੀ ਘੜੀ ਨ ਦੇਖਣ ਦੇਈ

ਅਪਨਾ ਬਿਰਦੁ ਸਮਾਲੇ॥

ਅੰਗ - ੯੮੨

ਬਈ ਰੱਬ ਕਿੱਥੇ ਚਲਿਆ ਗਿਆ ਉਸ ਵੇਲੇ? ਕੁਦਰਤੀ ਆਉਂਦੀ ਹੈ ਇਹ ਗੱਲ। ਦੂਜੀ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਜੇ ਆਪਣੇ ਬੱਚਿਆਂ ਨੂੰ ਨਾ ਬਚਾ ਸਕੇ ਫੇਰ ਸਾਡੀ ਕੀ ਸਹਾਇਤਾ ਕਰਨਗੇ? ਸਾਡਾ faith ਹੀ ਹੈ, ਜਾਂ ਇਹਦੇ ਵਿਚ ਕੋਈ ਭੇਤ ਹੈ। ਮੈਂ ਪਹਿਲਾਂ ਹੀ ਬੇਨਤੀ ਕਰੀ ਸੀ ਕਿ ਭਗਤ ਚਾਰ ਪ੍ਰਕਾਰ ਦੇ ਹੁੰਦੇ ਨੇ। ਚੌਥੀ ਜਿਹੜੀ ਭਗਤੀ ਦੀ supreme ਜਿਹੜੀ ਕਿਸਮ ਹੈ ਉਹ ਹੈ ਗਿਆਨੀ ਭਗਤ। ਜਿਹੜੇ ਦੇਹ ਅਧਿਆਸ ਨੂੰ ਤੋੜ ਕੇ ਆਪਣੇ ਆਪ ਨੂੰ ਆਤਮਾ ਮੰਨਦੇ ਨੇ, ਅਰ ਇਹ ਮੰਨਦੇ ਕਿ ਆਤਮਾ ਸਤਿ ਹੈ ਬਾਕੀ ਅਨਾਤਮ ਸਾਰਾ ਝੂਠ ਹੈ। ਅਨਾਤਮ ਨੇ ਰਹਿਣਾ ਨਹੀਂ ਤੇ ਜਿਹੜਾ ਹੈ ਰੀ ਆਤਮਾ, ਵਿਸ਼ਵਾਸ ਹੈ ਕਿ ਇਹਨੂੰ ਕੋਈ ਮਾਰ ਹੀ ਨਹੀਂ ਸਕਦਾ, ਉਹ ਤਾਂ ਆਪੇ ਹੀ ਆਪ ਹੈ, ਦੂਜਾ ਤਾਂ ਕੋਈ ਉਥੇ ਹੈ ਕੋਈ ਨਹੀਂ। ਪ੍ਰਭੂ ਨਾਲ ਮਿਲੇ ਹੋਏ ਨੇ। ਉਹਨੂੰ ਤਾਂ ਪਤਾ ਹੈ ਇਹ ਇਕ ਖੇਡ ਹੋ ਰਹੀ ਹੈ, ਡਰਾਮਾ ਹੋ ਰਿਹਾ ਹੈ, ਉਹ ਜਾਣਦੇ ਨੇ ਪ੍ਰਭੂ ਨੂੰ। ਸਦਾ ਦਾ ਜੀਵਨ ਉਨ੍ਹਾਂ ਨੂੰ ਪ੍ਰਾਪਤ ਹੈ। ਪ੍ਰਭੂ ਤਿਨ ਕਿਸਮ ਦੇ ਭਗਤਾਂ ਕੋਲ ਪ੍ਰਭੂ ਆਉਂਦਾ ਹੈ। ਆਰਥ ਭਗਤਾਂ ਦੇ ਕੋਲ, ਅਰਥ ਅਰਥੀ ਵਲਿਆਂ, ਅਨਹਲ ਭਗਤਾਂ ਕੋਲ, ਜਿਹੜੇ ਗਿਆਨੀ ਭਗਤ ਨੇ, ਭਾਈ ਗਿਆਨੀ ਭਗਤ ਸੀ, ਬੰਦ-ਬੰਦ ਕਟਿਆ ਗਿਆ, ਨਹੀਂ ਲੋਚ ਕਰੀ, ਬਈ ਮਰਨਾ ਨਹੀਂ ਅਸੀਂ। ਸਰੀਰ ਨੇ ਰਹਿਣਾ ਨਹੀਂ ਹੈ। ਭਾਈ ਦਿਆਲਾ ਜੀ ਗੁਰੂ ਸਾਹਿਬ ਦੇ ਸਾਮ੍ਹਣੇ ਉਬਾਲੇ ਗਏ, ਗੁਰੂ ਮਹਾਰਾਜ ਰਖਿਆ ਕਰ ਦਿੰਦੇ, ਲੇਕਿਨ ਉਹ ਸਰੀਰ ਤੋਂ ਉਪਰ ਸੀ, ਦੇਹ ਅਧਿਆਸ ਟੁੱਟਿਆ ਹੋਇਆ, ਵਿਦੇਹ ਅਵਸਥਾ ਦੇ ਸੀ ਉਹ। ਅਮਰ ਅਵਸਥਾ ਸੀ ਉਨ੍ਹਾਂ ਦੀ। ਅਮਰ ਅਵਸਥਾ ਲੋਚ ਹੀ ਨਹੀਂ ਕਰਦੀ ਕਿ ਸਾਨੂੰ ਕੋਈ ਬਚਾਓ। ਉਹ ਆਪ ਹੀ ਸਮਰੱਥ ਹੁੰਦੇ ਨੇ। ਜੇ ਉਹ ਚਾਹੁੰ ਸਭ ਕੁਛ ਕਰ ਸਕਦੇ ਨੇ। ਭਾਈ ਪ੍ਰਾਣਾ ਗੁਰੂ ਪੰਜਵੇਂ ਪਾਤਸ਼ਾਹ ਦੇ ਨਾਲ ਬੰਦ ਕਰਿਆ ਹੋਇਆ ਹੈ, ਜਿਸ ਵਕਤ ਗੁਰੂ ਮਹਾਰਾਜ ਨੂੰ ਲਾਲ ਗਰਮ ਤਵੀ ਦੇ ਉਤੇ ਚਰਨ ਧਰਨ ਵਾਸਤੇ ਕਿਹਾ, ਮਹਾਰਾਜ ਨੇ ਚਰਨ ਧਰਿਆਂ ਤੇ ਉਹ ਖੜ੍ਹਾ ਹੋ ਕੇ ਦੋਹੋਂ ਬਾਹਾਂ ਉਚੀਆ ਕਰਕੇ ਤਾਲੀ ਵਜਾਉਣ ਲੱਗਿਆ, ਮਹਾਰਾਜ ਨੇ ਕਿਹਾ, ਭਾਈ ਪ੍ਰਾਣਾ ਠਹਿਰ, ਕੀ ਕਰਨ ਲੱਗਿਆ ਹੈਂ? ਕਹਿੰਦਾ ਮਹਾਰਾਜ! ਮੈਂ ਨਹੀਂ ਦੇਖ ਸਕਦਾ ਮੈਂ ਲਾਹੌਰ ਨੂੰ ਗਰਕ ਕਰਨ ਲੱਗਿਆ ਹਾਂ। ਮੀਆਂ-ਮੀਰ ਆਉਂਦਾ ਹੈ ਕਿ ਮੈਂ curse ਕਰਦਾ ਨਵਾਬ ਨੂੰ। ਮਹਾਰਾਜ ਤੁਸੀਂ ਕਰੋ। ਗੋਰਖ ਆਉਂਦਾ ਹੈ ਕਿ ਮੈਂ ਹਵੇਲੀ ਨੂੰ ਧਰਤੀ 'ਚ ਗਰਕ ਕਰ ਦੇਣਾ ਹੈ। ਤੁਸੀਂ ਕਿਉਂ ਨਹੀਂ curse ਕਰਦੇ। ਮਹਾਰਾਜ ਕਹਿੰਦੇ ਮੀਆਂ ਮੀਰ ਇਥੇ ਆਤਮਾ ਤੋਂ ਬਗੈਰ ਦੂਜਾ ਹੈ ਕੋਈ ਨਹੀਂ -

ਮਨਿ ਸਾਚਾ ਮੁਖਿ ਸਾਚਾ ਸੋਇ ॥

ਅਵਰੁ ਨ ਧੇਖੈ ਏਕਸੁ ਬਿਨੁ ਕੋਇ ॥

## ਨਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥

ਅੰਗ - ੨੨੨

ਇਹ ਗੱਲ ਤੈਂਨੂੰ ਸਮਝਾਉਣੀ ਸੀ ਕਿ ਮਹਾਪੁਰਸ਼ ਜਿਹੜੇ ਹੁੰਦੇ ਨੇ ਉਹ ਆਪਣੇ ਗਿਆਨ ਦੇ ਵਿਚ ਪਰਖੱਕ ਹੁੰਦੇ ਨੇ, ਕੀਹਨੂੰ ਮੈਂ curse ਕਰਾਂ ਇਥੇ ਪ੍ਰਭੂ ਤੋਂ ਬਗੈਰ ਕੋਈ ਹੋਰ ਹੈ? ਇਹ ਤਾਂ ਇਕ ਖੇਡ ਹੋ ਰਹੀ ਹੈ, ਖੇਡ ਦੇ ਵਿਚ ਅਸੀਂ ਖੇਡਦੇ ਹਾਂ। ਉਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕੋਈ ਆਵੇ ਤੇ ਰਾਖੀ ਕਰੇ।

ਸੋ ਇਹ ਬੜਾ ਭੁਲੇਖਾ ਹੈ ਸਾਡੇ ਮਨਾਂ 'ਚ ਬਗੈਰ ਗਿਆਨ ਤੋਂ ਸਾਡੇ ਅੰਦਰੋਂ ਲਹਿੰਦਾ ਨਹੀਂ ਹੈ। ਸੋ ਇਸ ਕਰਕੇ ਇਹ ਇਕ ਕੌਤਕ ਹੋ ਰਿਹਾ ਸੀ, ਵਰਤ ਰਹੀ ਸੀ ਖੇਲ੍ਹ। ਉਸ ਵੇਲੇ ਆਪ ਨੇ ਸੀਸ ਦੇ ਦਿਤਾ ਤੇ ਧਰਮ ਦੀ ਰਖਿਆ ਕਰ ਦਿਤੀ। ਐਸ ਥਾਂ ਦੇ ਉਤੇ ਸ਼ੋਕ ਹੋ ਰਿਹਾ ਹੈ, ਸਾਰਾ ਸ਼ਹਿਰ ਸ਼ੋਕਵਾਨ ਹੋ ਗਿਆ, ਕੀ ਮੁਸਲਮਾਨ ਕੀ ਹਿੰਦੂ, ਸਭ ਕਹਿੰਦੇ ਨੇ ਕਿ ਮਾੜਾ ਕੰਮ ਹੋਇਆਂ, ਧਰਤੀ ਡੋਲ ਰਹੀ ਹੈ, ਹਨ੍ਹੇਰੀ ਬੇ-ਮੌਸਮਾ ਚਲ ਰਹੀ ਹੈ। ਬੱਦਲ ਕੋਈ ਨਹੀਂ, ਬੱਦਲ ਗਰਜ ਰਿਹਾ ਹੈ, ਅਸਮਾਨ 'ਚ ਬਿਜਲੀ ਕੜਕ ਰਹੀ ਹੈ, ਮਾੜੇ ਸ਼ਗਨ ਆ ਰਹੇ ਨੇ। ਲੇਕਿਨ ਇਨ੍ਹਾਂ ਨੇ ਧਰਮ ਰੱਖਿਆ, ਇਥੇ ਵੀ ਜੈ-ਜੈਕਾਰ, ਸ਼ੁਭ ਮੰਡਲਾਂ ਵਿਚ ਵੀ ਤੇ ਅੱਗੇ ਦਰਗਾਹ ਵਿਚ ਵੀ। ਪੜ੍ਹੇ ਪਿਆਰ ਨਾਲ -

**ਧਰਨਾ - ਵਾਹਵਾ-ਵਾਹਵਾ ਬਈ ਸੀਸ ਦੇ ਕੇ**

**ਧਰਮ ਰੱਖਿਆ।**

**ਜੈ-ਜੈਕਾਰ ਦਰਗਾਹ ਵਿਚ ਹੋਵੇ।**

ਧਰਮ ਦੀ ਰਾਖੀ ਵਾਸਤੇ ਵੱਡੀ ਤੋਂ ਵੱਡੀ supreme sacrifice ਕਰਨ ਦਾ ਸਾਨੂੰ ਸੁਨੋਹਾ ਦੇ ਗਏ। ਐਡੀ ਵੱਡੀ ਕੁਰਬਾਨੀ ਹੈ ਦੁਨੀਆਂ ਦੇ ਇਤਿਹਾਸ ਦੇ ਅੰਦਰ, ਛੋਟੇ ਬੱਚੇ ਕਿਸ ਤਰ੍ਹਾਂ ਦਿੜ੍ਹੜਾ ਦੇ ਨਾਲ ਧਰਮ ਵਾਸਤੇ ਆਪਣੇ ਪ੍ਰਾਣਾਂ ਦਾ ਤਿਆਗ ਕਰਦੇ ਨੇ। ਸੋ ਐਸੀ ਜੋ ਸ਼ਹੀਦ ਨੇ, ਐਸੀ ਕਰਨੀ ਹੈ ਉਹ ਜਦ ਸੰਸਾਰ ਜਦ ਯਾਦ ਕਰਦਾ ਹੈ ਮੱਲੋ-ਮੱਲੀ ਹਰੇਕ ਦੇ ਮੂੰਹ ਤੋਂ ਜਸ ਨਿਕਲਦਾ ਹੈ -

**ਧਰਨਾ - ਵਾਹਵਾ-ਵਾਹਵਾ ਬਈ ਜਸ ਗਾਉ**

**ਸਾਰੀ ਦੁਨੀਆ,**

**ਐਸੀ ਕਰਨੀ ਕਰ ਗਏ ਜਗ 'ਤੇ।**

ਮਾੜਾ ਜੀ ਨੂੰ ਜਦੋਂ ਪਤਾ ਲਗਦਾ ਹੈ, ਇਥੇ ਫੇਰ ਬੜੀ ਭਾਗੀ ਗਲਤਫ਼ਹਿਮੀ ਇਤਿਹਾਸ ਪਾਈ ਜਾਂਦੇ ਨੇ। ਚਾਹੇ ਉਹ ਪ੍ਰੋਫੈਸਰਾਂ ਦੇ ਲਿਖੇ ਹੋਏ ਨੇ, ਚਾਹੇ ਪਹਿਲਿਆਂ ਦੇ ਲਿਖੇ ਹੋਏ ਨੇ। ਇਤਿਹਾਸ ਸੂਰਜ ਪ੍ਰਕਾਸ਼ 'ਚ ਤਾਂ ਹੱਦ ਹੀ ਲਾਹ ਦਿਤੀ, ਪਤਾ ਨਹੀਂ ਪਿਛੋਂ ਪਾ ਦਿਤੀਆਂ ਇਹ ਗੱਲਾਂ। ਕਿ ਟੋਡਰ ਮੱਲ ਆ ਕੇ ਸੁਨੋਹਾ ਦਿੰਦਾ ਹੈ ਕਿ ਮਾੜਾ ਜੀ ਬੱਚੇ ਤਾਂ ਆਪਣੇ ਦਾਦਾ ਜੀ ਕੋਲ ਚਲੇ ਗਏ। ਉਸ ਵੇਲੇ ਇਤਿਹਾਸ ਲਿਖਦਾ ਹੈ ਕਿ ਮਾੜਾ ਜੀ ਗਸ ਖਾ ਕੇ ਗਿਰ ਗਏ, ਜਦ ਹੋਸ ਆਈ ਕਹਿੰਦੇ ਸੈਨੂੰ ਹੀਰਾ ਲਿਆ ਕੇ ਦੇ, ਮੈਂ ਛੇਤੀ ਚੱਟ ਲਵਾਂ। ਜਦ ਉਹਨੇ ਹੀਰਾ ਨਾ ਲਿਆ

ਕੇ ਦਿਤਾ ਤਾਂ ਲਿਖਿਆ ਹੈ ਕਿ ਮਾੜਾ ਜੀ ਨੇ ਐਨੇ ਜ਼ੋਰ ਨਾਲ ਮਹੱਲ ਨਾਲ ਸਿਰ ਮਾਰਿਆ ਕਿ ਸਿਰ ਫਟ ਗਿਆ। ਬੋਹੋਸ ਹੋ ਗਏ ਤੇ ਪ੍ਰਾਣ ਪੰਖੇਰੂ ਉਗ ਗਏ।

ਦੂਜੇ ਇਤਿਹਾਸ ਲਿਖਦੇ ਨੇ ਕਿ ਮਾੜਾ ਜੀ ਨੂੰ ਉਨ੍ਹਾਂ ਨੇ ਬੁਰਜ ਤੋਂ ਸੁੱਟ ਦਿਤਾ, ਤੇ ਹੇਠਾਂ ਆ ਕੇ ਸਰੀਰ ਛੱਡ ਗਏ। ਤੀਸਰੇ ਸਾਡੇ ਜਿਹੜੇ ਪ੍ਰੋਫੈਸਰ ਨੇ ਇਹ ਲਿਖਦੇ ਨੇ ਕਿ ਮਾੜਾ ਜੀ ਨੇ ਜਦੋਂ ਸੁਣਿਆ ਤਾਂ ਏਸ ਸਦਮੇ ਨੂੰ ਸਹਿ ਨਾ ਸਕੇ, ਤੇ ਉਸੇ ਵੇਲੇ ਦਿਲ ਫੇਲ੍ਹ ਹੋ ਗਿਆ।

ਹੁਣ ਆਹ ਗੱਲਾਂ ਇਨ੍ਹਾਂ ਪੜ੍ਹਿਆਂ ਲਿਖਿਆਂ ਬੰਦਿਆਂ ਦੀਆ ਲਿਖੀਆਂ ਹੋਈਆਂ ਪ੍ਰਚਲਤ ਨੇ ਸਾਰੇ। ਅਨਪੜ੍ਹ ਬੰਦੇ, ਆਹ ਕਵੀਸਰ, ਢਾਡੀ, ਇਹਨੂੰ ਦੁਨੀਆਂ ਤਕ ਪਹੁੰਚਾਈ ਜਾਂਦੇ ਨੇ। ਕਿੰਨਾ ਗਲਤ message convey ਹੋ ਰਿਹਾ ਹੈ। ਇਕ ਤਾਂ ਗੁਰਸਿਖੀ ਦਾ ਜੀਵਨ, ਮਾੜਾ ਜੀ ੨੮ ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਵਜ਼ੇ ਤੇ ਬੈਠੇ ਰਹੇ, ਰਾਖੀ ਵਾਸਤੇ, ਸੇਵਾ ਵਾਸਤੇ, ਉਹ ਅੰਦਰ ਤਪ ਕਰਦੇ ਨੇ ਤੇ ਇਹ ਦਰਵਜ਼ੇ 'ਚ ਬੈਠੇ ਪੂਣੀਆਂ ਨਹੀਂ ਸੀ ਬਣਾਉਂਦੇ ਇਹ ਵੀ ਤਪ ਹੀ ਕਰਦੇ ਸੀ। ਇਹ ਬੰਦਗੀ ਕਰਦੇ ਸੀ, ਪੂਰਨ ਯੋਗੀ ਸੀ, ਜੇ ਮਾੜਾ ਜੀਤੇ ਜੀ ਗੁਰੂ ਦਸ਼ਮੇਸ਼ ਪਿਤਾ ਦੇ ਕੋਲ ਯੋਗੀ ਬਣ ਸਕਦੇ ਨੇ, ਆਪਣੀ ਮਰਜ਼ੀ ਦੇ ਨਾਲ ਪ੍ਰਾਣ ਛੱਡ ਦਿਤੇ ਮਾੜਾ ਜੀਤੇ ਜੀ ਨੇ। ਇਕ ਅਵਸਥਾ ਆਉਂਦੀ ਹੈ ਜਿਸ ਥਾਂ ਦੇ ਉਤੇ ਜਾ ਕੇ ਯੋਗੀ ਨੂੰ ਕੋਈ ਦੋਸ਼ ਨਹੀਂ ਲਗਦਾ, ਆਪਣੀ ਮਰਜ਼ੀ ਨਾਲ ਸਰੀਰ 'ਚੋਂ ਨਿਕਲ ਜਾਂਦਾ ਹੈ, ਜੇ ਮਰਜ਼ੀ ਹੋਵੇ ਵਾਪਸ ਵੀ ਆ ਜਾਂਦਾ ਹੈ।

ਭਾਈ ਦਇਆ ਸਿੰਘ ਜੀ ਗੁਰੂ ਦਸ਼ਮੇਸ਼ ਪਿਤਾ ਨੂੰ ਨਮਸਕਾਰ ਕਰਕੇ ਜਾਂਦੇ ਨੇ ਤੇ ਜਾ ਕੇ ਸਰੀਰ ਛੱਡ ਦਿਤਾ। ਜਦੋਂ ਸ਼ਬਦ ਪੜ੍ਹਨੇ ਸ਼ੁਰੂ ਹੋਏ ਉਸ ਵੇਲੇ ਮਹਾਰਾਜ ਕਹਿੰਦੇ ਕਿ ਕੀ ਗੱਲ ਹੈ? ਕਹਿੰਦੇ ਜੀ ਭਾਈ ਦਇਆ ਸਿੰਘ ਹੀ ਚੜ੍ਹਾਈ ਕਰ ਗਏ। ਮਹਾਰਾਜ ਕਹਿੰਦੇ ਬਿਨਾਂ ਮਿਲੇ ਹੀ ਚਲੇ ਗਏ, ਲਿਆਓ ਬੁਲਾ ਕੇ ਲਿਆਓ। ਆਵਾਜ਼ ਦਿਤੀ, ਕਹਿਣ ਲੱਗੇ ਭਾਈ ਸਹਿਬ! ਆਪਨੂੰ ਗੁਰੂ ਦਸ਼ਮੇਸ਼ ਪਿਤਾ ਨੇ ਹੁਕਮ ਦਿਤਾ ਹੈ ਕਿ ਮਿਲ ਕੇ ਜਾਓ। ਬੱਡੀ ਦੇਰ ਤੋਂ ਬਾਅਦ ਸਰੀਰ 'ਚੋਂ ਵਾਹਿਗੁਰੂ-ਵਾਹਿਗੁਰੂ ਕਰ ਕੇ ਉਠ ਖੜ੍ਹੇ ਹੋਏ। ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਦੇ ਨੇ, ਮਹਾਰਾਜ ਕਹਿੰਦੇ ਭਾਈ ਦਇਆ ਸਿੰਘਾਂ ਬਿਨਾਂ ਦੱਸੇ ਚਲੇ ਗਏ? ਕਹਿੰਦੇ, ਮਹਾਰਾਜ! ਇਧਰ ਵੀ ਤੁਸੀਂ ਤੇ ਓਧਰ ਵੀ ਤੁਸੀਂ। ਤੁਹਾਡਾ ਹੁਕਮ ਹੀ ਹੈ। ਕਹਿੰਦੇ ਕਿੱਥੇ ਚਲੇ ਗਏ ਸੀ? ਕਹਿੰਦੇ ਮਹਾਰਾਜ ਮੈਂ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਵਿਚੋਂ ਜਦੋਂ ਸੱਚਖੰਡ ਵਿਚ ਪ੍ਰਵੇਸ਼ ਕਰਨ ਲੱਗਿਆਂ, ਉਸ ਵੇਲੇ ਆਪ ਦਾ ਹੁਕਮ ਆ ਗਿਆ। ਮਹਾਰਾਜ ਕਹਿੰਦੇ ਠੀਕ ਹੈ, ਸਾਡੀਆਂ ਖੁਸ਼ੀਆਂ, ਸਾਡਾ ਸੁਨੋਹਾ ਅਕਾਲ ਪੁਰਖ ਨੂੰ ਦੇ ਦਿਓ, ਜੋ ਅਸੀਂ ਮਾਛੀਵਾੜੇ ਜਾ ਕੇ ਦਿਤਾ ਸੀ।

(ਬਾਕੀ ਪੰਨਾ 37 'ਤੇ)

## ਸੜਕ ਕਾਰਸੇਵਾ ਦ੍ਰਿਸ਼



ਸਰੋਵਰ ਵਿਚ ਟਾਈਲ ਪੱਥਰ ਲਾਉਣ ਦੇ ਕਾਰ ਸੇਵਾ ਦ੍ਰਿਸ਼।



ਸੰਸਥਾਪਕ ਟਰਸਟ ਚਤਵਾਰਾ ਸਾਹਿਬ ਜੀ ਦੀ ਸੱਤਵੀਂ ਬਰਸੀ ਉਪਰ ਸੰਤ ਵਰਿਆਮ ਸਿੰਘ ਮੈਰੀਅਲ ਟੁਰਨਾਮੈਂਟ ਦ੍ਰਿਸ਼



ਰਤਵਾੜਾ ਸਾਹਿਬ ਵਿਦਿਆਕ ਅਦਾਰਿਆਂ ਨਾਲ ਸਬੰਡ ਵੱਖ ਵੱਖ ਸੇਵਾਵਾਂ ਨਿਭਾਉਂਦੇ ਹੋਏ।



## ਨਿਸ਼ਕਾਮ ਮੈਡੀਕਲ ਕਾਰ ਸੇਵਾ ਦ੍ਰਿਸ਼



ਲੋਗਰ ਕਾਰ ਸੇਵਾ ਦਿੱਸ



ਨਵੇਂ ਉਸਾਰੀ ਕਾਰਜਾਂ ਦੇ ਸ਼ੁਰੂਆਤ ਦ੍ਰਿਸ਼



ਗੁਰਦੁਆਰਾ ਈਸ਼ਵਰ ਪਕਾਸ ਰਤਵਾਤਾ ਸਾਹਿਬ ਦਾ ਅੰਦਰੂਨੀ ਦਿਸ਼



ਤਿਰੰਤਰ ਚਲ ਰਹੇ ਅਖੰਡਪਾਠ, ਜਪੁਜੀ ਸਾਹਿਬ ਜਾਪ ਦੇ ਲ੍ਰਿਸ਼



ਸਟਾਲ ਆਤਮ ਮਾਰਗ



ਸਰੋਵਰ ਇਸਨਾਨ



ਗੁਰਸਥਦ ਲੰਗਰ ਵਿੱਚ ਤੱਤਪਰ ਨਿਸ਼ਕਾਮ ਸੇਵਕ

**ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ।**

ਜਾਂਦੇ ਨੇ, ਜਾ ਕੇ ਕੁਸ਼ਾ ਦਾ ਆਸਣ ਵਿਛਾਇਆ, ਲੰਮੇ ਪੈ ਗਏ, ਫੇਰ ਸਰੀਰ ਛੱਡ ਦਿਤਾ।

ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਚਿੱਠੀਆਂ ਪਾ ਦਿਤੀਆਂ ਕਿ ਸੱਤਵੇਂ ਨੂੰ ਸਰੀਰ ਛੱਡ ਦੇਣਾ ਹੈ। ਸਾਰੀਆਂ ਸੰਗਤਾਂ ਵੈਰਾਗ ਵਿਚ ਆ ਗਈਆਂ, ਆਖਰੀ ਦਿਨ ਆ ਗਿਆ, ਬਾਬਾ ਲਾਲ ਸਿੰਘ ਜੀ ਜੋ ਲੰਗਰ ਦੀ ਸੇਵਾ ਕਰਦੇ ਸੀ ਉਹ ਕਹਿਣ ਲੱਗੇ ਕਿ ਤੁਸੀਂ ਹੀ ਬੇਨਤੀ ਕਰੋ, ਤੁਹਾਡਾ ਕਿਹਾ ਤਾਂ ਮੰਨਦੇ ਨੇ। ਬਾਬਾ ਜੀ ਸਾਰੀ ਸੰਗਤ ਨੂੰ ਲੈ ਕੇ ਚਲੇ ਗਏ। ਬਾਬਾ ਕਰਮ ਸਿੰਘ ਜੀ ਕਹਿਣ ਲੱਗੇ ਲਾਲ ਸਿੰਘਾ! ਇਹ ਹੁਕਮ ਕਿਵੇਂ ਮੋੜੀਏ ਅਕਾਲ ਪੁਰਖ ਦਾ। ਰਹਿਣ ਨੂੰ ਤਾਂ ਚਾਹੇ ਅਸੀਂ ਦੱਸ ਸਾਲ ਰਹੀ ਜਾਈਏ, ਕੋਈ ਦੋਸ਼ ਨਹੀਂ ਹੈ। ਪਰ ਰੀਤ ਨਹੀਂ ਗੁਰਮਤਿ ਦੇ ਅੰਦਰ। ਗੁਰੂ ਵੀ ਚਲੇ ਗਏ ਸਮੇਂ ਤੋਂ ਵੱਡੇ-ਵੱਡੇ ਆਪਣੇ ਪੂਰਵਜ ਮਹਾਤਮਾ ਵੀ ਸਮੇਂ ਸਿਰ ਚਲੇ ਗਏ ਜਿਹੜੇ ਸਮਰੱਥ ਸੀਗੇ ਸਭ ਕੁਛ ਕਰਨ ਨੂੰ ਤੇ ਆਪਾਂ ਰੀਤ ਕਿਵੇਂ ਤੇੜ ਦੇਈਏ। ਹਾਂ, ਇਕ ਗੱਲ ਹੈਂਗੀ, ਤੁਹਾਡੇ ਦੋ ਸਾਲ, ਦੋ ਮਹੀਨੇ, ਦੋ ਦਿਨ ਰਹਿੰਦੇ ਨੇ। ਤੇ ਤੁਸੀਂ ਅੱਜ ਸਾਢੇ ਚਾਰ ਵਜੇ ਸਾਡੀ ਥਾਂ ਚਲੇ ਜਾਓ। ਅਸੀਂ ਤੁਹਾਡੀ ਥਾਂ ਆ ਜਾਵਾਂਗੇ। ਸੋ ਤਿੰਨ ਵਜੇ ਜਦੋਂ ਬਾਬਾ ਜੀ ਨੇ ਬੁਲਾਇਆ, ਕਿ ਆਏ ਨਹੀਂ ਹਨ। ਬੇਅੰਤ ਇਕੱਠ ਹੋਇਆਂ-ਹੋਇਆਂ ਹੈ ਸੰਗਤਾਂ ਦਾ, ਅੰਗਰੇਜ਼ ਵੀ ਆਏ ਬੈਠੇ ਨੇ। ਘੜੀਆਂ ਦੇਖ ਰਹੇ ਨੇ ਕਿ ਸਾਢੇ ਚਾਰ ਵਜੇ ਕਿਵੇਂ ਛੱਡ ਦੇਣਗੇ। ਉਸ ਵੇਲੇ ਬਾਬਾ ਜੀ ਆਉਂਦੇ ਨੇ, ਕੀਰਤਨ ਕਰਿਆ ਅਰਦਾਸਾਂ ਕਰੀਆਂ, ਜਪੁਜੀ ਸਾਹਿਬ ਦਾ ਪਾਠ ਕਰਕੇ ਚਾਰ ਵਜ ਕੇ ਪੱਚੀ ਮਿੰਟ ਤੇ ਬਕਸੇ 'ਚ ਜਾ ਪਏ। ਪੰਜ ਮਿੰਟ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਕਹਿਣ ਲੱਗੇ ਦੇਖੋ, ਭਾਈ ਲਾਲ ਸਿੰਘ ਉਨ੍ਹਾਂ ਚਲੇ ਗਏ? ਹੱਥ ਲਾਇਆਂ ਉਹ ਕਹਿੰਦੇ ਮਹਾਰਾਜ ਓਹ ਤਾਂ ਸਰੀਰ ਛੱਡ ਗਏ ਤੇ ਏਸੇ ਤਰ੍ਹਾਂ ਦੇ ਨਾਲ ਬਾਬਾ ਜੀ ਦੋ ਸਾਲ ਦੋ ਮਹੀਨੇ ਤੋਂ ਬਾਅਦ ਸੈਦੇ ਜਾ ਕੇ ਉਨ੍ਹਾਂ ਨੇ ਸਰੀਰ ਛੱਡ ਦਿਤਾ। ਬਾਬਾ ਅਤਰ ਸਿੰਘ ਜੀ ਮਹਾਰਾਜ, ਸੰਤ ਈਸ਼ਰ ਸਿੰਘ ਜੀ ਮਹਾਰਾਜ ਤੋਂ ਜੋ ਪਹਿਲਾਂ ਹੋਏ ਨੇ, ਉਨ੍ਹਾਂ ਨੇ ਬਕਸਾ ਤਿਆਰ ਕਰ ਲਿਆ, ਕੇਵਲ ਜੈਲਦਾਰ ਨੂੰ ਭੇਤ ਦਿਤਾ ਕਿ ਰਸਤੇ ਸਾਫ਼ ਕਰਾ ਲਓ, ਸੰਗਤਾਂ ਨੇ ਬਹੁਤੀਆਂ ਨੇ ਆਉਣਾ ਹੈ, ਚਲ੍ਹਾ ਹੈ ਰਾਮਪੁਰ ਦਾ ਇਹਨੂੰ ਸਾਫ਼ ਕਰਾ। ਕਿਸੇ ਨੂੰ ਭੇਤ ਨਾ ਦੇਈਂ ਅਸੀਂ ਸਰੀਰ ਛੱਡ ਦੇਣਾ ਹੈ। ਮਹਾਰਾਜ ਜੀ ਦੱਸਿਆ ਕਰਦੇ ਸੀ ਕਿ ਉਨ੍ਹਾਂ ਨੇ ਠੀਕ ਸਮੇਂ ਤੇ ਆਪਣਾ ਸਰੀਰ ਛੱਡ ਦਿਤਾ ਸੀ।

ਸੋ ਜਦੋਂ ਮਾਤਾ ਜੀ ਦੀ ਗੱਲ ਆਉਂਦੀ ਹੈ, ਕਿੰਨੀਆ ਕਮਜ਼ੋਰੀਆਂ ਨੇ, ਗੁਰਸਿਖਾਂ 'ਚ ਐਨੀਆ-ਐਨੀਆ ਸ਼ਕਤੀਆਂ ਨੇ ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਚਲੇ ਜਾਂਦੇ ਨੇ, ਤੇ ਮਾਤਾ ਜੀ ਨੂੰ ਕਹਿੰਦੇ ਨੇ ਕਿ ਹੀਰਾ ਮੰਗਦੇ ਸੀ ਚੱਟਣ ਵਾਸਤੇ। ਕਿੱਡਾ ਅਨੁਭਵ ਗਲਤ ਹੋਇਆ ਹੈ। ਕਿੱਡਾ ਕਲੰਕਤ ਕਰਦੇ ਨੇ ਏਸ ਚੀਜ਼

ਨੂੰ ਕਿ ਜੀ ਸਿਰ ਮਾਰਿਆ। ਇਹਦੇ ਥਾਂ ਤੇ ਮਾਤਾ ਇੰਦ ਕੌਰ ਦਾ ਪੁੱਤਰ, ਜਦੋਂ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਰਹੇ ਸੀ, ਬਿਸ਼ਨ ਸਿੰਘ ਨਾਮ ਦਾ ਚੌਦਾਂ ਸਾਲ ਦਾ ਲੜਕਾ ਸੀ, ਉਹ ਐਨਾ ਸੋਹਣਾ ਸੀ, ਜਿਹੜਾ ਡੀ.ਸੀ ਸੀ; ਉਹਦੀ ਘਰਵਾਲੀ ਨੇ ਜਦ ਦੇਖਿਆ ਕਿ ਹੈਂ ਐਨਾ ਸੁੰਦਰ ਬੱਚਾ ਇਹ ਵੀ ਤੋਪ ਨਾਲ ਉਡ ਜਾਏਗਾ? ਉਹ ਛੱਡ ਦਿਤਾ ਗਿਆ, ਤੇ ਉਹ ਮਾਂ ਕੋਲ ਚਲਿਆ ਗਿਆ, ਕਹਿੰਦਾ ਤੂੰ ਛੁਟ ਕੇ ਕਿਉਂ ਆ ਗਿਆ। ਕਹਿੰਦਾ ਉਨ੍ਹਾਂ ਨੇ ਆਪੇ ਹੀ ਛੱਡ ਦਿਤਾ। ਕੰਨ ਵਿਚ ਗੱਲ ਕਹਿ ਦਿਤੀ, ਸਿੱਧਾ ਹੀ ਡੀ.ਸੀ ਕੋਲ ਗਿਆ, ਦਾਹੜੀ ਉਹਦੀ ਧੁਨੀ ਤਕ ਸੀ, ਉਹਨੇ ਕਿਹਾ ਕਿ ਕੋਈ ਭੇਤ ਦੀ ਗੱਲ ਦੱਸੇਗਾ, ਕਹਿੰਦਾ ਤੇਰੇ ਕੰਨ 'ਚ ਦੱਸਣੀ ਹੈ। ਨੀਵਾਂ ਹੋ ਗਿਆ, ਜਦ ਬਿਲਕੁਲ ਨੀਵਾਂ ਹੋਇਆ ਬੱਚੇ ਨੇ ਦਾਹੜੀ ਫੜ ਲਈ, ਛੱਡੀ ਹੀ ਨਾ, ਜੋਰ ਲਾ ਰਹੇ। ਕੋਲ ਨਾਭਾ ਸਟੇਟ ਦੇ ਰਸਾਲੇ ਦਾ ਰਾਮ ਸਿੰਘ ਨਾਮ ਦਾ ਖੜ੍ਹਾ ਸੀ, ਨੈਬ ਸੂਬੇਦਾਰ ਉਸਨੇ ਆਪਣੀ ਕਿਰਚ ਦੇ ਨਾਲ ਉਹਦੀਆਂ ਦੋਵੇਂ ਬਾਹਾਂ ਵੱਚ ਦਿਤੀਆਂ। ਉਸ ਤੋਂ ਬਾਅਦ ਉਹਦੀ ਗਰਦਨ ਵੱਚ ਦਿਤੀ, ਜਦੋਂ ਗਿਰ ਗਿਆ ਉਹਦਾ ਬੱਚਾ, ਉਸ ਬੀਬੀ ਨੇ ਐਨੇ ਜੈਕਾਰੇ ਬੁਲਾਏ, ਛਾਲਾਂ ਮਾਰੇ, ਕਹਿੰਦਾ ਮੇਰੀ ਕੁੱਖ ਸਵੱਲੀ ਹੋ ਗਈ। ਅੱਜ ਮੇਰਾ ਬੱਚਾ ਸ਼ਹੀਦਾਂ 'ਚ ਚਲਿਆ ਗਿਆਂ ਮੈਂ ਅਮਰ ਹੋ ਗਈ, ਮੈਂ ਫਰਜ਼ ਪੂਰਾ ਕਰ ਦਿਤਾ। ਉਹ ਮਾਤਾ ਜੇ ਐਨੀ ਖੁਸ਼ ਹੁੰਦੀ ਹੈ ਤੇ ਉਹਦੇ ਮੁਕਾਬਲੇ ਤੇ ਗੁਰੂ ਦਸ਼ਮੇਸ਼ ਪਿਤਾ ਦੀ ਮਾਤਾ ਜਿਹੜੀ ਸਿਖਿਆ ਦੇ ਕੇ ਭੇਜਦੀ ਹੈ ਰੋਜ਼ ਕਿ ਬੱਚਿਓ! ਧਰਮ ਨਹੀਂ ਹਾਰਨਾ ਸੀਸ ਭਾਵੇਂ ਚਲਿਆ ਜਾਏ। ਉਹ ਤਾਂ ਪਹਿਲਾਂ ਹੀ ਜਾਣਦੀ ਸੀ ਕਿ ਸੀਸ ਜਾਣਾ ਹੈ। ਤੇ ਉਹਨੂੰ ਕਹਿੰਦੇ ਨੇ ਕਿ ਜੀ ਹੀਰਾ ਚੱਟ ਕੇ ਜਾਨ ਦੇ ਦਿਤੀ, ਛਾਲ ਮਾਰ ਦਿਤੀ, ਕੋਈ ਕਹਿੰਦਾ ਹੈ ਕਿ ਜੀ ਉਹਦਾ heart fail ਹੋ ਗਿਆ। ਨਵੀਂ ਤੋਂ ਨਵੀਂ ਕਹਾਣੀ ਕੱਢਦੇ ਨੇ, ਗੁਰਮਤਿ ਨਹੀਂ ਇਨ੍ਹਾਂ ਚੀਜ਼ਾਂ ਨੂੰ ਪ੍ਰਵਾਨ ਕਰਦੀ, ਗੁਰਮਤਿ ਦੇ ਵਿਚ ਤਾਂ ਜੋ ਉਦੇਸ਼ ਹੈ ਉਹ ਇਸ ਤਰ੍ਹਾਂ ਹੈ -

**ਧਾਰਨਾ - ਆਵੈ ਜਾਏ ਨਿਸਂਗ ਗੁਰਮੁਖ ਪਿਆਰਾ-  
ਗੁਰਮੁਖ ਪਿਆਰਾ।**

ਮਰਜ਼ੀ ਹੁੰਦੀ ਹੈ ਦੁਨੀਆਂ 'ਚ ਰਹਿੰਦੇ ਨੇ, ਮਰਜ਼ੀ ਹੁੰਦੀ ਹੈ ਸਰੀਰ ਛੱਡ ਜਾਂਦੇ ਨੇ। ਸੋ ਏਸ ਤਰ੍ਹਾਂ ਦੇ ਨਾਲ ਮਾਤਾ ਜੀ ਨੇ ਜਦ ਸੁਣਿਆ ਉਸ ਵੇਲੇ ਆਪ ਨੇ ਸੁਰਤੀ ਚਾੜ੍ਹੀ ਤੇ ਬ੍ਰਹਮ ਰੁੰਦਰ ਦੇ ਵਿਚ ਲੀਨ ਕਰ ਦਿਤੇ। ਸੋ ਇਸ ਤਰ੍ਹਾਂ ਮੈਂ ਬੇਨਤੀ ਇਹ ਕਰੀ ਸੀ ਕਿ ਨਾਮਦੇਵ ਜੀ ਨੂੰ ਜਦੋਂ ਉਹਨੇ ਇਹ ਗੱਲ ਕਹੀ, ਮਾਤਾ ਰੋਣ ਲੱਗ ਗਈ।

**ਭੁਦਨ ਕਰੈ ਨਾਮੇ ਕੀ ਮਾਇ ॥  
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥**

ਅੰਗ - ੧੧੯੮

ਕਹਿਣ ਲੱਗੀ ਕਿ ਤੂੰ ਛੱਡ ਦੇ ਬੇਟਾ, ਰਾਮ-ਰਾਮ ਦੀ ਥਾਂ  
ਤੇ ਖੁਦਾ-ਖੁਦਾ ਕਰ ਲੈ। ਕਹਿੰਦਾ ਮਾਤਾ, ਐਨੀ ਕਮਜ਼ੋਰ ਹੈਂ ਤੂੰ,  
ਮੈਂ ਤੈਨੂੰ ਮਾਂ ਨਹੀਂ ਕਹਿਣਾ।

ਨ ਹਉ ਤੇਰਾ ਪੁੰਗੜਾ ਨ ਤੂ ਮੇਰੀ ਮਾਇ ॥  
ਪਿੰਡੁ ਪੜੈ ਤਉ ਹਰਿ ਗੁਨ ਗਾਇ ॥

ਅੰਗ - ੧੧੯੫

ਸਰੀਰ ਚਲਿਆ ਜਾਵੇ ਮੇਰਾ ਰਾਮ-ਰਾਮ ਕਰਦਿਆਂ ਦਾ।

ਕਰੈ ਗਜਿੰਦੁ ਸੁੰਡ ਕੀ ਚੋਟ ॥  
ਨਾਮਾ ਉਬਰੈ ਹਰਿ ਕੀ ਓਟ ॥ ੯ ॥  
ਕਾਜੀ ਮੁਲਾਂ ਕਰਹਿ ਸਲਾਮੁ ॥  
ਇਨਿ ਹਿੰਦੂ ਮੇਰਾ ਮਲਿਆ ਮਾਨੁ ॥ ੯ ॥  
ਬਦਿਸਾਹ ਬੇਨਤੀ ਸੁਨੇਹੁ ॥  
ਨਾਮੇ ਸਰ ਭਰਿ ਸੋਨਾ ਲੇਹੁ ॥ ਅੰਗ - ੧੧੯੫-੯੯

ਨਾਮੇ ਦੇ ਬਰਾਬਰ ਸੋਨਾ ਲੈ ਲਉ -

ਬਦਿਸਾਹ ਬੇਨਤੀ ਸੁਨੇਹੁ ॥  
ਨਾਮੇ ਸਰ ਭਰਿ ਸੋਨਾ ਲੇਹੁ ॥ ੧੦ ॥  
ਮਾਲੁ ਲੇਉ ਤਉ ਦੋਜਕਿ ਪਰਉ ॥  
ਦੀਨੁ ਛੋਡਿ ਦੁਨੀਆ ਕਉ ਭਰਉ ॥ ੧੧ ॥  
ਪਾਵਹੁ ਬੇੜੀ ਹਾਥਹੁ ਤਾਲ ॥  
ਨਾਮਾ ਗਾਵੈ ਗੁਨ ਗੋਪਾਲ ॥ ੧੨ ॥  
ਗੰਗ ਜਮੁਨ ਜਉ ਉਲਟੀ ਬਹੈ ॥  
ਤਉ ਨਾਮਾ ਹਰਿ ਕਰਤਾ ਰਹੈ ॥ ਅੰਗ-੧੧੯੫-੯੯

ਕਹਿੰਦੇ ਜੇ ਗੰਗਾ ਸਮੁੰਦਰ 'ਚੋਂ ਨਿਕਲ ਕੇ ਪਹਾੜਾਂ ਨੂੰ ਚਲ  
ਪਵੇ, ਜਮੁਨਾ ਸਮੁੰਦਰ 'ਚੋਂ ਨਿਕਲ ਕੇ ਪਹਾੜਾਂ ਨੂੰ ਚਲ ਪਵੇ,  
ਚਲੀ ਜਾਵੇ, ਲੇਕਿਨ ਮੈਂ ਤਾਂ ਪ੍ਰਮੇਸ਼ਰ ਦਾ ਭਜਨ ਕਰਕੇ ਆਪਣਾ  
ਧਰਮ ਕਾਇਮ ਰੱਖਾਂਗੇ, ਓਸ ਵੇਲੇ -

ਸਤ ਘੜੀ ਜਬ ਬੀਤੀ ਸੁਣੀ ॥  
ਅਜਹੁ ਨ ਆਇਓ ਤ੍ਰਿਭਵਣ ਧਣੀ ॥ ਅੰਗ-੧੧੯੫

ਸਾਢੇ ਬਾਰ੍ਹਾਂ ਮਿੰਟ ਬਾਕੀ ਰਹਿ ਗਏ, ਸਭ ਨੂੰ ਫਿਕਰ ਹੋ  
ਗਿਆ।

ਉਸੇ ਵੇਲੇ ਕੀ ਨਜ਼ਰ ਆਇਆ, ਥੋੜ੍ਹੇ ਮਿੰਟ ਰਹਿ ਗਏ,  
ਤੇ ਐਧਰੋਂ ਬਾਦਸ਼ਾਹ ਨੇ ਹੁਕਮ ਕਰ ਦਿਤਾ ਬਈ ਜਿਸ ਵਕਤ  
ਘੜਿਆਲ ਵੱਜੇ, ਨਾਲ ਦੀ ਨਾਲ ਉਹਦਾ ਸਿਰ ਕਲਮ ਕਰਕੇ ਗਊ  
ਦੇ ਉਤੇ ਕੱਟ ਕੇ ਰੱਖ ਦਿਓ। ਉਨ੍ਹਾਂ ਨੇ ਵੀ ਆਪਣੀਆਂ ਤਲਵਾਰਾਂ  
ਚੁੱਕ ਲਈਆਂ ਤੇ ਨਾਮਦੇਵ ਜੀ ਵਲ ਨੂੰ ਜਾਂਦੇ ਨੇ, ਓਸ ਵੇਲੇ  
ਆਕਾਸ਼ ਦੇ ਵਿਚ ਫੜ-ਫੜਾਹਟ ਹੋਈ, ਕਿਉਂਕਿ ਸਾਕਾਰ ਨੂੰ  
ਮੰਨਦੇ ਸੀ, ਸਾਕਾਰ, ਇਕ ਨਿਰਾਕਾਰ। ਗੁਰਸਿੱਖੀ ਜਿਹੜੀ ਹੈ  
ਸਾਕਾਰ ਨੂੰ ਵੀ ਮੰਨਦੀ ਹੈ, ਗੁਰੂ ਰੂਪ 'ਚਾ ਗੁਰੂ ਨਾਨਕ ਪਾਤਸ਼ਾਹ  
ਨੂੰ, ਪ੍ਰਮੇਸ਼ਰ ਦਾ ਰੂਪ ਸਮਝਦੇ ਨੇ।

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ  
ਇਕ ਵਸਤੁ ਅਨੁਪ ਦਿਖਾਈ ॥

ਗਰ ਗੋਵਿੰਦੁ ਗੋਵਿੰਦੁ ਗੁਰੂ ਹੈ  
ਨਨਕ ਭੇਦੁ ਨ ਭਾਈ ॥

ਅੰਗ - ੪੪੨

ਗੁਰੂ ਨਾਨਕ ਪਾਰਬ੍ਰਹਮ ਦਾ ਸਾਕਾਰ ਰੂਪ ਹੈ, ਹੋ ਨਾਨਕ!  
ਮੈਂ ਪਾਰਬ੍ਰਹਮ ਪ੍ਰਮੇਸ਼ਰ ਤੂੰ ਗੁਰੂ ਪ੍ਰਮੇਸ਼ਰ। ਇਹ ਤਾਂ ਸਾਡੀ ਹੈ  
ਸਾਕਾਰ ਪੂਜਾ। ਦੂਸਰਾ ਗੁਰੂ ਨਾਨਕ ਦਾ ਸਰੂਪ ਬਾਣੀ ਹੈ।  
ਨਿਰਾਕਾਰ ਦਾ ਜਿਹੜਾ ਸਰੂਪ ਹੈ ਉਹ ਸਾਡੇ ਅੰਦਰ ਹੈ, ਘਟ-  
ਘਟ 'ਚ ਵਿਆਪਕ ਹੈ, ਜਿਸਦੀ ਪਹੁੰਚ ਉਥੇ ਹੋ ਗਈ, ਉਹ  
ਕਦੇ ਵਿਛੜਦਾ ਨਹੀਂ, ਹਰ ਵਕਤ ਵਾਹਿਗੁਰੂ ਦੇ ਨਾਲ ਹੀ ਰਹਿੰਦਾ  
ਹੈ। ਤੇ ਜਿਹੜਾ ਸਰਗੁਣ ਸਰੂਪ ਹੈ ਇਹਨੂੰ ਆਉਣਾ ਪੈਂਦਾ ਹੈ।  
ਧੰਨੇ ਨੇ ਸਰਗੁਣ ਦੀ ਪੂਜਾ ਕਰੀ, ਪ੍ਰਸ਼ਾਦਾ ਛਕਣ ਵਾਸਤੇ ਆਉਣਾ  
ਪਿਆ ਉਹਨੂੰ। ਗੁਰਸਿੱਖ ਜਦ ਭੋਗ ਲਗਾਉਂਦੇ ਨੇ, ਅੰਦਰ ਹੀ ਭੋਗ  
ਲਗ ਜਾਂਦਾ ਹੈ ਉਨ੍ਹਾਂ ਦੇ, ਅੰਤਰ ਆਤਮੋ, ਕਿਉਂਕਿ ਸਾਰੇ ਰਸਾਂ  
ਦੇ ਵਿਚ ਉਹੀ ਸਮਾਇਆ ਹੋਇਆ ਹੈ।

ਆਪੇ ਰਸੀਆ ਆਪੇ ਰਾਵੇ

ਜਿਉ ਤਿਸ ਦੀ ਵੱਡਿਆਈ ॥

ਅੰਗ - ੨੬੫

ਕੇਵਲ ਧਿਆਨ ਦੇਣ ਦੀ ਲੋੜ ਹੈ, ਇਹ ਬੁਹਮਗਿਆਨੀਆ  
ਦਾ ਜਿਹੜਾ ਭੋਗ ਹੋਇਆ ਕਰਦਾ ਹੈ, ਉਹ ਹੋਰ ਹੁੰਦਾ ਹੈ। ਜਿਹੜੇ  
ਸਾਧਕ ਨੇ, ਉਨ੍ਹਾਂ ਦਾ ਭੋਗ ਹੋਰ ਤਰ੍ਹਾਂ ਲਗਦਾ ਹੈ। ਸੋ ਇਸ ਤਰ੍ਹਾਂ  
ਦੇ ਨਾਲ ਨਿਰਾਕਾਰ ਦਾ ਜਿਨ੍ਹਾਂ ਨੂੰ ਗਿਆਨ ਹੈ ਉਹ ਪ੍ਰਮੇਸ਼ਰ ਦੇ  
ਵਿਚ ਰਹਿੰਦੇ ਨੇ, ਪ੍ਰਮੇਸ਼ਰ ਤੋਂ ਬਾਹਰ ਕਦੇ ਵੀ ਨਹੀਂ ਹੋਇਆ  
ਕਰਦੇ। ਕਿਉਂਕਿ ਭਰਮ ਹਟ ਜਾਂਦਾ ਹੈ। ਰੱਸੀ ਪਈ ਹੈ, ਹਨੁਰੇ  
ਦੇ ਵਿਚ ਸੱਪ ਲੱਗੀ ਜਾਂਦੀ ਹੈ, ਦਿਨ ਚੜ੍ਹ ਗਿਆ, ਸੱਪ ਤਾਂ ਉਹਦੇ  
'ਚ ਹੈ ਹੀ ਨਹੀਂ ਸੀਗਾ, ਇਕ ਭਰਮ ਸੀ। ਜਦ ਭਰਮ ਦੂਰ ਹੋ  
ਗਿਆ ਤਾਂ ਸਾਰਾ ਹੀ ਸੰਸਾਰ ਵਾਹਿਗੁਰੂ ਦਾ ਰੂਪ ਦਿਸਦਾ ਹੈ।  
ਇਹਦੇ ਵਿਚ ਹੀ ਕੋਈ ਆਪਣਾ ਆਪ ਨਹੀਂ ਹੁੰਦਾ। ਉਹ ਆਪ  
ਵੀ ਪ੍ਰਮੇਸ਼ਰ ਹੁੰਦੇ ਨੇ।

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੂਰ ॥

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੂਰ ॥

ਅੰਗ - ੨੨੩

ਉਹ ਤਾਂ ਹੈ ਹੀ ਪ੍ਰਮੇਸ਼ਰ। ਮਿਲਣਾ ਮਿਲਾਉਣਾ ਕੀਹਨੂੰ ਹੈ।  
ਉਹ ਤਾਂ ਇਕ ਅੱਖ ਖੁਲ੍ਹਣੀ ਹੈ ਅਸਲੀਅਤ ਨੂੰ ਦੇਖ ਲੈਣਾ ਹੈ।  
ਤੱਤ ਨੂੰ ਦੇਖ ਲੈਣਾ ਹੈ। ਸੋ ਇਸ ਤਰ੍ਹਾਂ ਨਾਮਦੇਵ ਜੀ ਕਿਉਂਕਿ  
ਸਾਕਾਰ ਦੀ ਪੂਜਾ ਕਰਦੇ ਸੀ, ਜਦੋਂ ਦੋ ਮਿੰਟ ਰਹਿ ਗਏ ਉਸ  
ਵੇਲੇ ਅਚਾਨਕ -

ਧਾਰਨਾ - ਹਰਿ ਜੀ ਛੱਡ ਕੇ ਸਿੰਘਾਸਨ ਆ ਗਏ,  
ਬੰਨ੍ਹੇ ਹੋਏ ਸੱਚੇ ਪਿਆਰ ਦੇ।

ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਇਥੇ ਹੀ ਸਮਾਪਤੀ  
ਹੈ।

\*\*\*\*\*

## ਜੁਗਤੀ ਸੇਵਾ ਸਿਮਰਨ

ਸੰਤ ਵਰਿਆਮ ਸਿੰਘ ਜੀ ਮਹਾਰਾਜਾ  
ਬਾਨੀ ਵਿ. ਗੁ. ਰੁ. ਮਿਸ਼ਨ

(ਲੜੀ ਜੋੜਨ ਲਈ ਦੇਖੋ, ਨਵੰਬਰ ਅੰਕ, ਪੰਨਾ - ੪੬)

ਵਾਹਿਗੁਰੂ ਤੋਂ ਬਗੈਰ ਸੰਸਾਰ ਵਿਚ ਹੋਰ ਹੈ ਕਹਿੰਦੇ ਕੀਹਨੂੰ  
ਖਤਮ ਕਰੀਏ, ਕੀਹਨੂੰ ਬਦਦੁਆ ਦੇਈਏ। ਸਭ ਆਪਣਾ ਆਪ  
ਹੀ ਹੈ, ਖੇਲ੍ਹ ਕਰ ਰਿਹਾ ਹੈ, ਦੂਜਾ ਨਹੀਂ ਇਥੇ। ਏਸ ਤਰ੍ਹਾਂ ਨਾਲ  
ਪੜ੍ਹ ਲਓ -

**ਧਰਨਾ - ਆਪੇ ਇਕ ਤੋਂ ਅਨੇਕ ਰੂਪ ਧਾਰ ਕੇ,  
ਆਪੇ ਖੇਲ੍ਹੇ ਖੇਲ੍ਹ ਆਪਣੀ।**

ਕਹਿੰਦੇ, ਮੀਆਂ ਮੀਰ! ਕੀਹਨੂੰ ਸਰਾਪ ਦੇਈਏ ਇਥੇ ਪ੍ਰਮੇਸ਼ਰ  
ਤੋਂ ਬਗੈਰ ਹੋਰ ਹੈ ਕੋਈ। ਸੋ ਇਹ ਹੁੰਦਾ ਹੈ -

**ਸਾਬਤੁ ਸਿਦਕਿ ਸਹੀਦੁ ਭਰਮ ਭਉ ਖੋਵਣਾ।**

ਗੋਲਾ ਮੁਲ ਖੀਡੁ ਕਾਰੇ ਜੋਵਣਾ।  
ਨਾ ਤਿਸੁ ਭੁਖ ਨ ਨੀਦ ਨ ਖਾਣਾ ਸੋਵਣਾ।  
ਪੀਗਣਿ ਹੋਇ ਜਦੀਦ ਪਾਣੀ ਢੋਵਣਾ।  
ਪਖੇ ਦੀ ਤਾਗੀਦ ਪਗ ਮਲਿ ਧੋਵਣਾ।  
ਸੇਵਕ ਹੋਇ ਸੰਜੀਦੁ ਨ ਹਸਣ ਰੋਵਣਾ।  
ਦਰ ਦਰਵੇਸ ਰਸੀਦੁ ਪਿਰਮ ਰਸ ਭੋਵਣਾ।  
ਚੰਦ ਮੁਮਾਰਖ ਈਦ ਪੁਗ ਖੋਲਵਣਾ।

**ਭਾਈ ਗੁਰਦਾਸ ਜੀ, ਵਾਰ 3, ਪਉੜੀ 18**

ਸੋ ਸੇਵਾ ਕਰਨ ਵਾਸਤੇ, ਜਦ ਤੱਕ ਇਹ ਬਿਰਤੀ  
ਧਾਰਨ ਨਹੀਂ ਕਰਦਾ ਨਾ। ਮਾਣ ਤੇ ਅਪਮਾਨ ਨੂੰ ਇਕੋ ਜਿਹਾ  
ਨਹੀਂ ਗਿਣਦਾ, ਉਨਾ ਚਿਰ ਸੇਵਾ ਨਹੀਂ ਹੋਇਆ ਕਰਦੀ। ਸੇਵਾ  
ਬੜੀ ਉਤਸ ਚੀਜ਼ ਹੈ, ਮਹਾਰਾਜ ਕਹਿੰਦੇ, ਸੇਵਾ ਕਰਕੇ ਸਭ  
ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ, ਨਾਮ ਚਲਦਾ ਹੀ ਸੇਵਾ ਨਾਲ।  
ਬਾਕੀ ਦੁਨੀਆਂ ਦੇ ਵਿਚ ਕੋਈ ਬੰਦਾ ਵੀ ਸੇਵਾ ਕਰ ਲਓ।  
ਜੇ ਉਹਦੀ ਬਿੱਛਾ ਹੁੰਦੀ ਹੈ, ਪੂਰੀ ਕਰਦਾ ਹੈ ਪ੍ਰਮੇਸ਼ਰ। ਐਸ  
ਤਰ੍ਹਾਂ ਦੇ ਨਾਲ ਪੜ੍ਹ ਲਓ ਸਾਰ੍ -

**ਧਰਨਾ - ਕਰ ਕੇ ਕੋਈ ਵੇਖ ਲਓ,**  
**ਸੇਵਾ ਤੋਂ ਮਿਲਦਾ ਮੇਵਾ।**  
ਪੰਚ ਬਾਰ ਗੰਗ ਜਾਇ, ਬਾਰ ਪੰਚ ਪ੍ਰਾਗ ਨਾਇ।  
ਤੈਸਾ ਪੁੰਨ ਏਕ ਗੁਰਸਿਖ ਕਉ ਨਾਵਏ ਕਾ।  
**ਸਿਖ ਕਉ ਪਿਲਾਇ ਪਾਨੀ, ਭਾਉ ਕਰਿ ਕੁਰਖੇਤ,**  
**ਅਸੂਮੇਧ ਜਗ ਫਲ ਸਿਖ ਕਉ ਜਿਵਾਏ ਕਾ।**  
ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ,  
ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਏ ਕਾ।  
ਜੈਸੇ ਬੀਸ ਬਾਰ ਦਰਸਨ ਸਾਧ ਕੀਆ ਕਾਹੁ,  
ਤੈਸਾ ਫਲ ਸਿਖ ਕਉ ਚਾਪਿ ਪਗ ਸੁਆਏ ਕਾ॥

**ਕਬਿੱਤ ਭਾਈ ਗੁਰਦਾਸ ਜੀ**

ਭਾਈ ਗੁਰਦਾਸ ਜੀ ਨੇ ਸੇਵਾ ਕਰਨ ਵਾਲੇ, ਬੰਦਰਗੀ

ਕਰਨ ਵਾਲੇ, ਨਾਮ ਜਪਣ ਵਾਲੇ, ਪ੍ਰਮੇਸ਼ਰ ਦੇ ਆਧਾਰ ਤੇ  
ਰਹਿਣ ਵਾਲਾ ਜੋ ਗੁਰਸਿਖ ਹੈ ਉਹਦੀ ਸੇਵਾ ਦਾ ਵਰਣਨ  
ਕੀਤਾ ਹੈ ਕਿ ਕਿਨਾ ਪੁੰਨ ਹੁੰਦਾ ਹੈ।

ਪੰਜ ਵਾਰੀ ਗੰਗਾ ਦਾ ਇਸ਼ਨਾਨ, ਪੰਜ ਵਾਰ ਕੁੰਭ  
ਲੱਗਣ ਤੇ ਪਰਾਗ ਵਿਚ, ਜੇ ਸਿੱਖ ਨੂੰ ਪਹਿਲੇ ਜਮਾਨਿਆਂ ਦੇ  
ਅੰਦਰ ਖੂਹ ਹੁੰਦੇ ਸੀਗੇ, ਨਲਕੇ ਨਹੀਂ ਸੀ ਹੁੰਦੇ। ਉਸ ਵੇਲੇ  
ਜਿਹੜੇ ਜਵਾਨ ਬੱਚੇ ਹੁੰਦੇ, ਉਹ ਲੱਕ ਨਾਲ ਰੱਸਾ ਬੰਨ੍ਹ ਲੈਂਦੇ  
ਸੀ, ਡੌਲ ਫਰਾਈ ਜਾਣੇ ਤੇ ਨੱਠ-ਨੱਠ ਕੇ ਕੱਢੀ ਜਾਣੇ। ਦੂਸਰੇ  
ਨੇ ਡੌਲ ਫੜੀ ਜਾਣਾ, ਰੱਸਾ ਖੋਲ੍ਹ ਦੇਣਾ। ਇਸ ਤਰ੍ਹਾਂ ਦੇ ਨਾਲ  
ਸਾਰਿਆਂ ਦਾ ਇਸ਼ਨਾਨ ਕਰਾਉਣਾ, ਕੁੰਡਾਂ ਭਰ ਦੇਣੀਆਂ,  
ਨਾਹੁੰਦੇ ਰਹਿੰਦੇ ਸੀ। ਉਸ ਵੇਲੇ ਬੰਦਰਗੀ ਕਰਨ ਵਾਲੇ ਨਾਲ ਦੀ  
ਨਾਲ ਅਸੀਸਾਂ ਦੇਈ ਜਾਂਦੇ ਸੀ। ਉਹ ਪੂਰੀਆਂ ਹੋ ਜਾਇਆ  
ਕਰਦੀਆਂ ਸੀ। ਬੇਅੰਤ ਮਿਸਾਲਾਂ ਨੇ, ਇਕ ਨਹੀਂ ਹੈ। ਸੋ ਏਸ  
ਤਰ੍ਹਾਂ ਦੇ ਨਾਲ ਐਨਾ ਪੁੰਨ ਹੈ -

**ਸਿਖ ਕਉ ਪਿਲਾਇ ਪਾਨੀ, ਭਾਉ ਕਰਿ ਕੁਰਖੇਤ,**  
**ਅਸੂਮੇਧ ਜਗ ਫਲ ਸਿਖ ਕਉ ਜਿਵਾਏ ਕਾ।**

ਪ੍ਰਸ਼ਾਦਾ ਛਕਾ ਦੇਣ ਦਾ ਫਲ, ਜਿਹੋ ਜਿਹਾ ਅਸੂਮੇਧ  
ਯੁਗ ਕਰ ਲਿਆ, ਜਿਹੋ ਜਿਹਾ ਪ੍ਰਸ਼ਾਦਾ ਛਕਾ ਦਿਤਾ ਪ੍ਰਮੇਸ਼ਰ  
ਦੇ ਪਿਆਰਿਆਂ ਨੂੰ।

ਇਕ ਵਾਰੀ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਐਸਾ  
ਪੁਸ਼ਗ ਚਲ ਰਿਹਾ ਸੀ, ਮਹਾਰਾਜ ਕਹਿੰਦੇ ਸੀ ਪਿਆਰਿਓ! ਸੇਵਾ  
ਬਹੁਤ ਕਿਸਮ ਦੀ ਹੈ, ਗੁਰੂ ਕੇ ਲੰਗਰਾਂ ਵਿਚ ਸੇਵਾ  
ਕਰਨੀ, ਝਾੜ੍ਹ ਦੇਣੇ, ਵਸਤਰ ਧੋਣੇ, ਪੱਖੇ ਝੁਲਾਉਣੇ, ਇਹ ਵੀ  
ਸੇਵਾ ਹੈ, ਸੇਵਾ ਸਾਰੇ ਸੰਸਾਰ ਵਿਚ ਹੈ। ਜਿਥੇ ਵੀ ਕੋਈ ਹੈ  
ਪ੍ਰਮੇਸ਼ਰ ਦੀ ਸੇਵਾ ਕਰ ਸਕਦਾ ਹੈ। ਇਕ ਟੀਚਰ ਹੈ, ਉਹਨੂੰ  
ਜੇ ਨਹੀਂ ਵਿਹਲ ਮਿਲਦਾ, ਜੇ ਬੱਚਿਆਂ ਨੂੰ ਏਸ ਆਦੇਸ਼ ਦੇ  
ਨਾਲ ਪੜ੍ਹਾਵੇ ਕਿ ਮੇਰੇ ਪੜ੍ਹੇ ਹੋਏ ਬੱਚਿਆਂ ਨੇ, ਆਈ ਏਂਅੈਸ  
ਬਣਨਾ ਹੈ। ਵੱਡੇ ਆਫੀਸਰ ਬਣਨਾ ਹੈ, ਤਨਖਾਹ ਤਾਂ ਮਿਲਦੀ  
ਹੀ ਹੈ ਉਸ ਨੂੰ ਤੇ ਉਹਦੀ ਡੀਉਟੀ ਹੈ ਉਸਨੂੰ ਪੜ੍ਹਾਉਣਾ।  
ਜੇ ਉਹ ਆਪਣੀ ਡੀਉਟੀ ਪੂਰੀ ਤਰ੍ਹਾਂ ਪੂਰੀ ਕਰੇ, ਉਹਨੂੰ ਵੀ  
ਫਲ ਪ੍ਰਾਪਤ ਹੁੰਦਾ ਹੈ। ਬਹੁਤ ਵੱਡਾ ਫਲ ਉਸਨੂੰ ਮਿਲ ਜਾਂਦਾ  
ਹੈ, ਉਹਦੀ ਭਾਵਨਾ ਦੇ ਨਾਲ। ਇਕ ਡਾਕਟਰ ਹੈ, ਮਰੀਜ਼ ਨੂੰ  
ਦੇਖਦੇ ਸਾਰ ਹੀ ਕਰੇ ਕਿ ਮੈਂ ਐਸੀ ਦਵਾਈ ਦੇਵਾਂ, ਇਹ ਫੇਰ  
ਗਜ਼ੀ ਹੋ ਜਾਵੇ, ਇਹ ਨਾ ਹੋਵੇ ਕਿ ਚੱਕਰ ਮੇਰੇ ਕੋਲ ਮਾਰੀ  
ਜਾਵੇ। ਉਹ ਵੀ ਫਲ ਹੈ? ਬੇਅੰਤ ਕਿਸਮ ਦੇ ਫਲ ਨੇ।

ਸੜਕ ਦੇ ਉਤੇ ਪੱਥਰ ਪਏ ਨੇ ਜੇ ਕੋਈ ਪੱਥਰ ਵੀ ਚੁੱਕ  
ਦਿੰਦਾ ਹੈ ਉਹ ਵੀ ਸੇਵਾ ਦੇ ਵਿਚ ਗਿਣਿਆ ਜਾਂਦਾ ਹੈ।  
ਦਰਖਤ ਨੇ, ਦਰਖਤ ਨੂੰ ਜਾਨਵਰ ਖਾ ਰਹੇ ਨੇ। ਬਚਾ ਦਿੰਦਾ

ਹੈ ਕੋਈ ਜਾਣ ਵਾਲਾ, ਉਹ ਵੀ ਸੇਵਾ 'ਚ ਗਿਣਿਆ ਜਾਂਦਾ ਹੈ। ਸੋ ਸੇਵਾ ਹੀ ਸੇਵਾ ਹੈ। ਮਹਾਰਾਜ ਕਹਿੰਦੇ, ਪਿਆਰਿਓ! ਛੋਟੀ ਤੋਂ ਛੋਟੀ ਕੁਰਬਾਨੀ ਕਰਨੀ ਦਾਨ ਦੇਣਾ, ਲੰਗਰ ਦੇ ਵਿਚ ਪ੍ਰਸ਼ਾਦਾ ਛਕਾਇਆ ਜਾਂਦਾ ਹੈ, ਉਹਦਾ ਫਲ ਬਹੁਤ ਹੈ।

ਕਹਿੰਦੇ, ਸੱਚੇ ਪਾਤਸ਼ਾਹ! ਕਿਸ ਤਰ੍ਹਾਂ?

ਮਹਾਰਾਜ ਕਹਿੰਦੇ, ਤੁਹਾਨੂੰ ਕੀਰਤਪੁਰ ਸਾਹਿਬ ਦਾ ਹੀ ਜ਼ਿਕਰ ਦਸਦੇ ਹਾਂ।

ਐਥੇ ਇਕ ਪੇਸ਼ੀ ਹੁੰਦਾ, ਆਪਣੇ ਕੌਲ ਬੜਾ ਗਰੀਬ। ਉਹ ਜਿਥੇ ਦਾਣੇ ਹੁੰਦੇ, ਪੈੜਾਂ ਸਾਫ਼ ਕਰਨੀਆਂ, ਮੈਲੇ ਦਾਣੇ ਕੱਢ ਕੇ ਧੋਣੇ, ਧੋ ਕੇ ਸੁੱਕਾ ਕੇ ਖਾਂਦਾ ਹੁੰਦਾ। ਹੱਦ ਤੋਂ ਜ਼ਿਆਦਾ ਗਰੀਬੀ, ਟੁੱਟੀ ਜਿਹੀ ਝੌਪੜੀ 'ਚ ਰਹਿੰਦਾ ਹੁੰਦਾ ਸੀ। ਉਹ ਸੀ, ਉਹਦੀ ਘਰਵਾਲੀ ਸੀ। ਕਹਿਣ ਲੱਗੇ, ਉਥੇ ਇਕ ਚਿੜਾ ਤੇ ਚਿੜੀ ਰਹਿੰਦੇ ਸੀ। ਉਹ ਉਹਦੇ ਦਾਣੇ ਖਾ ਲੈਂਦੇ ਸੀ, ਨਾਲ ਵਿਚਾਰ ਕਰਦੇ ਸੀ ਕਿ ਕਿਸੇ ਸ਼ਰਾਪ ਵਸ ਜੂਨੀ ਮਿਲੀ ਹੋਈ ਸੀ, ਲੇਕਿਨ ਅੰਦਰ ਸੋਝੀ ਸੀ। ਉਹ ਦੋ-ਦੋ ਦਾਣੇ ਚੁੱਕ ਕੇ ਗੁਰੂ ਕੇ ਲੰਗਰ 'ਚ ਪਾ ਦਿੰਦੇ ਸੀ। ਉਹਦੇ ਨਾਲ ਕੀ ਹੋਇਆ ਕਿ ਇਹਦੀ ਕਮਾਈ ਵਧ ਗਈ, ਅਮੀਰ ਹੋ ਗਿਆ। ਅਮੀਰ ਹੋਇਆ ਤਾਂ ਕੰਮ ਚੱਲ ਗਿਆ, ਸੌਦੇ ਕਰਨ ਲੱਗ ਗਿਆ। ਐਨਾ ਅਮੀਰ ਹੋਇਆ ਕਿ ਪੱਕੇ ਘਰ ਬਣਾ ਲਏ, ਇਥੇ ਹੀ ਨਹੀਂ ਜਦ ਪੈਸਾ ਆ ਜਾਂਦਾ ਹੈ, ਓਸ ਵੇਲੇ ਆਦਮੀ ਮਸਤ ਜਾਇਆ ਕਰਦਾ ਹੈ। ਬੇ-ਮਰਿਆਦਾ ਦੀਆਂ ਗੱਲਾਂ ਉਹਦੇ ਕੋਲੋਂ ਸ਼ੁਰੂ ਹੋ ਜਾਂਦੀਆਂ ਨੇ, ਸ਼ਰਾਬਾਂ ਪੀਓ, ਲੋਕਾਂ ਨਾਲ ਝਗੜੇ ਕਰੋ। ਮਾੜੇ ਕੰਮਾਂ 'ਚ ਰੁਚੀ ਹੋ ਜਾਂਦੀ ਹੈ ਫੇਰ। ਕਹਿਣ ਲੱਗੇ, ਫੇਰ ਐਸਾ ਹੋ ਗਿਆ, ਐਸਾ ਹੋਣ ਦੇ ਨਾਲ, ਉਨ੍ਹਾਂ ਨੇ ਹੀ ਸੋਚਿਆ ਕਿ ਇਹ ਤਾਂ ਅਸੀਂ ਪਾਪ ਹੀ ਕਰ ਲਿਆ। ਕਹਿੰਦੇ, ਉਹ ਲੰਗਰ ਦੇ ਵਿਚਾਂ ਦੋ ਦਾਣੇ ਰੋਜ਼ ਚੁੱਕ ਲਿਆ ਕਰਨ। ਇਹਦੀ ਜਿਥੇ ਕਮਾਈ ਸੀ ਉਥੇ ਰੱਖ ਦਿਆ ਕਰਨੀ। ਹੁਣ ਪੂਜਾ ਦਾ ਧਾਨ ਦੇ ਕਿਸੇ ਦੇ ਘਰ ਵਿਚ ਆਉਣਾ ਸ਼ੁਰੂ ਹੋ ਜਾਵੇ, ਉਹ ਕੀ ਕਰਦਾ ਹੈ? -

### ਧਰਮਸਾਲਾ ਦੀਆ ਰੋਟੀਆਂ ਤਿੰਨ ਕੰਮ ਕਰੇਨ ਮਤ ਮਾਰਨ ਹਭ ਗਾਲਨ ਭਜਨ ਕਰਨ ਨ ਦੇਨ

ਨਾ ਤਾਂ ਉਹ ਨਾਮ ਜਪ ਸਕੇ, ਬੁੱਧੀ ਬ੍ਰਿਸ਼ਟ। ਜੇ ਖਾਣ ਲੱਗ ਜਾਵੇ ਨਾ ਕੋਈ ਪੂਜਾ ਦਾ ਧਾਨ, ਗੁਰੂ ਦੱਸਵੇਂ ਪਾਤਸ਼ਾਹ ਮਹਾਰਾਜ ਜਦ ਕਿਲ੍ਹਾ ਛੱਡਣ ਦੀ ਤਿਆਰੀ ਕਰ ਰਹੇ ਸੀ, ਅੰਦਰਪੁਰ ਸਾਹਿਬ, ਆਪ ਨੇ ਉਸ ਵੇਲੇ ਸਾਰੇ ਵਸਤਰ ਸੀ ਵਧੀਆ ਰੇਸ਼ਮ ਦੇ, ਜਿੰਨੇ ਕਾਰਪੈਟ ਸੀ, ਸਾਰਿਆਂ ਦੇ ਉਤੇ ਅਤਰ ਵਰੀਗ ਛਿੜਕ ਕੇ ਅੱਗ ਲਵਾ ਦਿਤੀ। ਸਾਰਿਆਂ ਨੇ ਦੇਖਿਆ ਕਿ ਇਹ ਕੀ ਕੌਤਕ ਹੋ ਰਹੇ ਨੇ। ਫੇਰ ਮਹਾਰਾਜ ਨੇ ਖਜ਼ਾਨਾ ਖੁਲ੍ਹਾ ਲਿਆ ਕਹਿੰਦੇ ਐਉਂ ਕਰੋ, ਰਾਤ ਨੂੰ ਪੰਡਾਂ ਬੰਨ੍ਹ-ਬੰਨ੍ਹ ਕੇ ਸਾਰਾ ਸਤਿਲੁਜ ਵਿਚ ਸੁੱਟ ਦਿਓ। ਓਸ ਵੇਲੇ ਮਸੰਦ ਜਿਹੜੇ ਲਿਆਉਂਦੇ ਸੀ ਦਸਵੰਧ ਇਕੱਠਾ ਕਰ-ਕਰ ਕੇ, ਉਨ੍ਹਾਂ ਦਾ ਮੋਹ ਪੈਸੇ ਨਾਲ ਸੀਗਾ। ਪੈਸੇ ਦੀ ਗੱਲ ਤੋਂ ਅਗਾਹਾਂ ਨਹੀਂ ਸੀ ਸੋਚਿਆ ਕਰਦੇ। ਮਾਤਾ ਜੀ ਨੂੰ ਜਾ ਕੇ ਕਹਿਣ ਲੱਗੇ

ਕਿ ਦੇਖੋ ਮਾਤਾ ਜੀ! ਅਸੀਂ ਬੜੀ ਮੁਸ਼ਕਲ ਨਾਲ ਧਨ ਇਕੱਠਾ ਕਰਦੇ ਹਾਂ, ਗੁਰੂ ਸਾਹਿਬ ਤਾਂ ਦਰਿਆ 'ਚ ਹੀ ਸੁਟਾਈ ਜਾਂਦੇ ਨੇ। ਇਹ ਕਿਉਂ ਨਹੀਂ ਸਿੱਖਾਂ 'ਚ ਵੰਡ ਦਿੰਦੇ, ਮਾਤਾ ਜੀ ਆਗਏ, ਕਹਿਣ ਲੱਗੇ ਲਾਲ ਜੀ! ਤੁਸੀਂ ਇਹ ਧਨ ਸੁਟਵਾਈ ਜਾਂਦੇ ਓਂ, ਆਹ ਦੇਖੋ, ਜਾਨਾਂ ਵਾਰ ਰਹੇ ਨੇ, ਤੁਸੀਂ ਇਨ੍ਹਾਂ ਨੂੰ ਕਿਉਂ ਨਹੀਂ ਵੰਡ ਦਿੰਦੇ। ਕਹਿੰਦੇ, ਮਾਤਾ ਜੀ! ਤੁਸੀਂ ਮੈਨੂੰ ਸੰਖੀਆ ਪਿਲਾ ਸਕਦੇ ਓਂ?

ਕਹਿੰਦੇ, ਫੇਰ ਮੈਂ ਆਪਣੇ ਸਿੱਖਾਂ ਨੂੰ ਪੂਜਾ ਦਾ ਧਾਨ ਖਲਾ ਸਕਦਾ ਹਾਂ?

ਜਿਹੋ ਜਿਹਾ ਸੰਖੀਆ ਖਾ ਲਿਆ, ਓਹੋ ਜਿਹਾ ਪੂਜਾ ਦਾ ਧਾਨ ਖਾ ਲਿਆ। ਕਹਿੰਦੇ, ਇਹ ਤੇਜ਼ ਵਾਲੇ ਬਣਾਊਂਣੇ ਨੇ, ਕਿਰਤ ਕਰਨ ਵਾਲੇ -

**ਘਾਲ ਖਾਇ ਕਿਛੁ ਹਥਰੁ ਦੇਇ ॥**

**ਨਾਨਕ ਰਾਹੁ ਪਛਾਣਹਿ ਸੇਇ ॥** ਅੰਗ - ੧੨੪੪

ਧਰਮਸਾਲਾ ਦੀ ਝਾਕ ਨਹੀਂ ਇਨ੍ਹਾਂ ਨੇ ਕਰਨੀ। ਧਰਮਸਾਲਾ ਦੀ ਜਿਹੜਾ ਝਾਕ ਕਰਦਾ ਹੈ -

**ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੁ ਪਾਜੁ।**

**ਭਾਈ ਗੁਰਦਾਸ ਜੀ, ਵਾਰ 35 ਪਉੜੀ 12**

ਜਿਵੇਂ ਕੈਪਸੂਲ ਲਾ ਕੇ, ਵਿਚ ਜ਼ਹਿਰ ਪਾਈ ਹੋਵੇ। ਕਹਿੰਦੇ, ਜਿਹੜਾ ਧਰਮਸਾਲਾ ਦੇ ਪੈਸੇ ਨੂੰ ਵਰਤਦਾ ਹੈ, ਪੈਸੇ ਵਲ ਨਿਗ੍ਰਾ ਚਲਦੀ ਹੈ ਜਿਹਦੀ। ਕਹਿੰਦੇ, ਉਹ ਕੈਪਸੂਲ ਜ਼ਹਿਰ ਦੇ ਖਾ ਰਿਹਾ ਹੈ, ਨਾਲੇ ਆਪ ਬੀਮਾਰ ਹੋਏਗਾ, ਕਿਸੇ ਦਾ ਕੰਮ ਨਹੀਂ ਸਰਨਾ, ਮਰਨ ਤੋਂ ਬਾਅਦ ਸੱਪ ਬਣੇਗਾ। ਕਿਉਂਕਿ ਜਿਹੜਾ ਪੈਸਾ ਹੁੰਦਾ ਹੈ ਗੁਰੂ ਦੇ ਹਜ਼ੂਰ ਚੜ੍ਹਦਾ ਉਹ ਰੱਖਣ ਵਾਸਤੇ ਨਹੀਂ ਹੁੰਦਾ, ਜਮ੍ਹਾਂ ਕਰਨ ਵਾਸਤੇ ਨਹੀਂ ਹੁੰਦਾ। ਇਹ ਨਹੀਂ ਕਿ ਬੈਕ ਬੈਲੰਸ ਬਣਾ ਲਓ ਜੀ, ਚਾਰ ਲੱਖ ਹੋ ਗਿਆ, ਛੇ ਲੱਖ ਹੋ ਗਿਆ, ਅੱਠ ਲੱਖ ਹੋ ਗਿਆ। ਉਹ ਤਾਂ ਬੰਦੇ ਨੂੰ ਫੌਰਨ ਸੌਚਣਾ ਪੈਂਦਾ ਹੈ ਕਿ ਇਹ ਦਾਨ ਦਾ ਪੈਸਾ ਛੇਤੀ ਤੋਂ ਛੇਤੀ ਕਿਵੇਂ ਸ਼ੁੱਭ ਲਗ ਸਕਦਾ ਹੈ, ਤਾਂ ਤਾਂ ਬਚ ਰਹਿੰਦਾ ਹੈ ਜੇ ਜਮ੍ਹਾਂ ਵਗੈਰਾ ਕਰਕੇ ਰੱਖ ਦੇਵੇ, ਨਤੀਜਾ ਜੇ ਭਲਾ ਆਪ ਮਰ ਗਿਆ, ਆਪਣੇ ਨਾਉਂ 'ਤੇ ਜਮ੍ਹਾਂ ਕਰਾ ਲਿਆ, ਉਹ ਫੇਰ ਬੈਂਕ ਵਾਲਿਆਂ ਨੇ ਧਰਮ ਲੇਖੇ ਤਾਂ ਦੇਣਾ ਨਹੀਂ, ਉਹਦੇ ਬਾਲ-ਬੱਚਿਆਂ ਨੂੰ ਦੇਣਗੇ, ਬਾਲ-ਬੱਚਿਆਂ ਨੇ ਨਾ ਦਿਤਾ ਧਰਮ ਨੂੰ ਫੇਰ, ਕੋਈ ਨਾ ਕੋਈ ਤਾਂ ਵਾਰਿਸ਼ ਤਾਂ ਹੁੰਦਾ ਹੈ ਹੈ ਬੰਦੇ ਦਾ। ਪਾਣ ਨਿਕਲਣ ਨੂੰ ਦੇਰ ਲਗਦੀ ਹੈ? ਉਹ ਤਾਂ ਆਪਣੇ ਘਰ ਵਿਚ ਜ਼ਹਿਰ ਫੈਲਾ ਗਿਆ, ਦੁਸ਼ਮਣ ਪੈਦਾ ਹੋ ਗਿਆ ਆਪਣੀ ਵੰਸ ਦਾ। ਸੋ ਮਹਾਰਾਜ ਕਹਿੰਦੇ, ਕਿਉਂ ਮਾਤਾ ਜੀ ਜੇ ਤੁਸੀਂ ਮੈਨੂੰ ਜ਼ਹਿਰ ਨਹੀਂ ਪਿਲਾ ਸਕਦੇ, ਸੰਖੀਆ ਨਹੀਂ ਪਿਲਾ ਸਕਦੇ, ਮੈਂ ਆਪਣੇ ਸਿੱਖਾਂ ਨੂੰ ਕਿਵੇਂ ਪਿਲਾ ਦੇਵਾਂ? ਸੋ ਜਿਹਨੇ ਆਪਣੀ ਕਮਾਈ ਗਾਲਣੀ ਹੋਵੇ, ਆਪਣੀ ਕੁਲ ਨੂੰ ਬਰਬਾਦ ਕਰਨਾ ਹੋਵੇ, ਗੁਰੂ ਦਾ ਧਾਨ ਆਪਣੇ ਘਰ ਲਿਆਉਣਾ ਸ਼ੁਰੂ ਕਰ ਦੇਵੇ। ਬੋੜੇ ਜਿਹੋ ਚਿਰ ਦੇ ਵਿਚ ਹੀ ਨਤੀਜਾ ਨਿਕਲ ਆਉਂਦਾ ਹੈ।

ਸੋ ਮਹਾਰਾਜ ਸੱਤਵੇਂ ਪਾਤਸ਼ਾਹ ਕਹਿਣ ਲੱਗੇ ਕਿ ਪਿਆਰਿਓ! ਗੁਰੂ ਕੇ ਲੰਗਰ ਦੇ ਵਿਚ ਜੇ ਦਾਣਾ ਆਉਂਦਾ ਹੈ, ਇਥੇ ਆ ਕੇ ਇਕ ਦਾਣੇ ਦਾ ਹਜ਼ਾਰ ਦਾਣਾ ਬਣਦਾ ਹੈ, ਗੁਰੂ ਦੇ ਘਰ ਚੌਂ ਜੇ ਕਿਸੇ ਦੇ ਘਰ 'ਚ ਚਲਿਆ ਜਾਵੇ, ਉਵੇਂ ਜਿਵੇਂ ਨਾਸ਼ ਕਰਦਾ ਹੈ ਇਹ। ਕਹਿਣ ਲੱਗੇ, ਨਤੀਜਾ ਕੀ ਹੋਇਆ? ਗੁਰੂ ਕਾ ਧਾਨ ਜਾਣ ਲੱਗ ਗਿਆ ਉਹਦੇ ਘਰ। ਮੁੜ ਕੇ ਗਰੀਬ ਉਨਾ ਹੀ ਫੇਰ ਹੋ ਗਿਆ। ਕਹਿਦੇ, ਸਾਡੇ ਕੋਲ ਆਇਆ ਕਿ ਸੱਚੇ ਪਾਤਸ਼ਾਹ! ਪਹਿਲਾਂ ਮੈਂ ਗਰੀਬ ਸੀ, ਅਮੀਰ ਕਿਵੇਂ ਹੋ ਗਿਆ? ਫੇਰ ਮੈਂ ਅਮੀਰ ਤੋਂ ਗਰੀਬ ਕਿਵੇਂ ਹੋ ਗਿਆ? ਕਹਿਦੇ, ਅਸੀਂ ਦੱਸਿਆ ਕਿ ਪਿਆਰਿਆ! ਤੇਰੀ ਕਮਾਈ ਦੇ ਵਿਚੋਂ ਚਾਰ ਦਾਣੇ ਲੰਗਰ 'ਚ ਆਉਂਦੇ ਸੀ। ਲੰਗਰ ਕਿਉਂਕਿ ਇਥੇ ਬ੍ਰਹਮਗਿਆਨੀ ਮਹਾਂਪੁਰਸ਼ ਵੀ ਛਕਦੇ ਨੇ, ਯਾਤਰੂ ਵੀ ਛਕਦੇ ਨੇ, ਲੜਵੰਦ ਆਉਂਦੇ ਨੇ, ਸੋ ਇਹ ਦਾਨ -

**ਖੇਤ ਪਛਾਣੈ ਬੀਜੈ ਦਾਨੁ ॥ ਅੰਗ - ੧੪੧੧**

ਜਿਹੜਾ ਚੰਗੇ ਖੇਤ 'ਚ ਦਾਨ ਬੀਜਦਾ ਹੈ, ਉਹਦੇ ਖੇਤ ਦੀ ਫਸਲ ਬਹੁਤੀ ਹੁੰਦੀ ਹੈ। ਕਲਰ ਦੇ ਵਿਚ ਬੀਜ ਦੇਵੇਂ ਨਹੀਂ ਹੁੰਦੀ। ਗਲਤ ਥਾਂ ਬੀਜ ਦੇਵੇਂ, ਨਹੀਂ ਫਸਲ ਹੁੰਦੀ।

ਸੋ ਇਸ ਤਰ੍ਹਾਂ ਕਹਿਣ ਲੱਗੇ ਕਿ ਗੁਰੂ ਘਰ 'ਚ ਜਿਥੇ ਲੰਗਰ ਚਲਦੇ ਹੋਣ ਤੇ ਪਰਉਪਕਾਰ ਦੇ ਕੰਮ ਚਲਦੇ ਹੋਣ। ਉਹ ਥਾਂ ਦਿਤਾ ਹੋਇਆ ਫਲਿਆ ਕਰਦਾ ਹੈ। ਬਹੁਤ ਫਲਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਜੇ ਕੋਈ ਯਤਨ ਕਰਦਾ ਹੈ ਕਹਿਦੇ ਅਸਮੈਧ ਜਗ ਫਲ-

**ਸਿਖ ਕਉ ਜੀਵਾਏ ਕਾ।**

ਐਨਾ ਫਲ ਹੋ ਜਾਂਦਾ ਹੈ, ਬੰਦਰੀ ਕਰਨ ਵਾਲੇ ਨੂੰ ਪ੍ਰਸ਼ਾਦਾ ਛਕਾਉਣ ਦਾ। ਲੰਗਰ ਉਹ ਹੁੰਦਾ ਹੈ ਜਿਥੇ ਪਤਾ ਹੀ ਨਾ ਹੋਵੇ ਕਿ ਕੌਣ ਛਕ ਗਿਆ, ਇਹਨੂੰ ਅਤਿਥੀ ਕਹਿਦੇ ਨੇ, ਅਤਿਥੀ ਆਉਂਦੇ ਨੇ, ਅਤਿਥੀ ਦਾ ਪੁੰਨ ਕਿੰਨਾ ਹੁੰਦਾ ਹੈ, ਗਜਾ ਬਿਕਰਮਾਜੀਤ ਨੇ ਆਪਣੇ ਗਜ ਪੰਡਤ ਨੂੰ ਪੁਛਿਆ ਕਿ ਮੈਨੂੰ ਇਹ ਦੱਸ ਕਿ ਕਿਹੜਾ ਮੈਂ ਪੁੰਨ ਕਰਿਆ ਹੈ ਜਿਹਦੇ ਕਰਕੇ ਐਡਾ ਗਜ ਮੈਨੂੰ ਮਿਲ ਗਿਆ? ਸੱਤਾਂ ਦਿਨਾਂ ਦੇ ਅੰਦਰ ਮੈਨੂੰ ਜਵਾਬ ਚਾਹੀਦਾ ਹੈ, ਜੇ ਨਾ ਜਵਾਬ ਦਿਤਾ ਤਾਂ ਮੈਂ ਤੈਨੂੰ ਸਖਤ ਸਜ਼ਾ ਦੇਵਾਂਗਾ। ਸੱਤ ਦਿਨ 'ਚ ਕੁਛ ਨਾ ਪਤਾ ਲੱਗਿਆ, ਕਮਜ਼ੋਰ ਹੋ ਗਿਆ, ਰੋਟੀ ਛੱਡ ਦਿਤੀ, ਲੜਕੀ ਕਹਿਣ ਲੱਗੀ ਕਿ ਪਿਤਾ ਜੀ! ਕਈ ਦਿਨਾਂ ਤੋਂ ਤੁਸੀਂ ਪ੍ਰਸ਼ਾਦਾ ਨਹੀਂ ਛਕਦੇ, ਤੁਹਾਡੇ ਮਨ ਦੇ ਵਿਚ ਚਿੰਤਾ ਹੈ। ਚਿੰਤਾ ਜੇ ਹੋਵੇ, ਆਦਮੀ ਨੂੰ ਕੋਈ ਮੁਸ਼ਕਲ ਹੋਵੇ, ਉਹ ਵੰਡ ਦੇਣਾ ਚਾਹੀਦਾ ਹੈ, ਦੱਸ ਦੇਣਾ ਚਾਹੀਦਾ ਹੈ, ਦੱਸ ਦੇਣਾ ਚਾਹੀਦਾ ਹੈ ਆਪਣੇ ਹੇਤੂਆਂ ਕੋਲ। ਕੋਈ ਨਾ ਕੋਈ ਉਪਰਾਲਾ ਕਰ ਲੈਂਦਾ ਹੈ। ਜੇ ਅੰਦਰ ਹੀ ਰੱਖ ਲਓ, ਉਹ ਤਾਂ ਖਾ ਜਾਂਦੀ ਹੈ ਮੁਸ਼ਕਲ। ਦੱਸਣ ਤੋਂ ਬਗੈਰ ਦੁਖ ਖਾ ਜਾਂਦਾ ਹੈ। ਤੁਸੀਂ ਦੱਸਦੇ ਕਿਉਂ ਨਹੀਂ? ਦੁਖ ਹਮੇਸ਼ਾ ਆਪਸ ਵਿਚ ਵੰਡੀਦਾ ਹੈ, ਸੁੱਖ ਨੂੰ ਬੇਸ਼ੇਕ ਚੁੱਪ ਕਰਕੇ ਜਰ ਲਓ। ਸੁੱਖ ਰਹਿ ਜਾਂਦਾ ਹੁੰਦਾ ਹੈ, ਸੁੱਖ ਰੌਲਾ ਪਾਉਣ ਤੇ ਘਟਦਾ ਹੈ, ਦੁਖ ਰੌਲਾ ਪਾਉਣ ਤੇ ਘਟ

ਜਾਂਦਾ ਹੈ, ਮੈਨੂੰ ਦੱਸੋ ਤਾਂ ਸਹੀ ਤੁਹਾਨੂੰ ਕੀ ਚਿੰਤਾ ਲਗ ਗਈ? ਕਹਿਣ ਲੱਗਿਆ, ਬੇਟੀ! ਗਜ਼ ਨੇ ਇਹ ਸਵਾਲ ਕਰਿਆ ਹੈ। ਕਹਿਣ ਲੱਗੀ ਕਿ ਇਹ ਵੀ ਕੋਈ ਅੰਖਾ ਹੈ, ਮੈਨੂੰ ਪਹਿਲੇ ਦਿਨ ਹੀ ਢੱਸ ਦਿੰਦੇ, ਮੈਂ ਜਵਾਬ ਦੇ ਦਿੰਦੀ। ਕਹਿੰਦਾ, ਦੇ ਦੇਵੇਂਗੀ? ਕਹਿੰਦੀ, ਹਾਂ।

ਨਿਯਤ ਦਿਨ ਦੇ ਉਤੇ ਗਜ ਦਰਬਾਰ 'ਚ ਲੈ ਜਾਂਦਾ ਹੈ, ਉਥੇ ਜਦ ਸਵਾਲ ਕਰਿਆ, ਕਹਿਣ ਲੱਗੀ ਮਹਾਰਾਜ। ਜਵਾਬ ਤਾਂ ਮੈਂ ਵੀ ਦੇ ਦਿੰਦੀ ਹਾਂ, ਪਰ ਤੁਹਾਨੂੰ ਨਿਹਚਾ ਨਹੀਂ ਆਉਣਾ, ਨਿਹਚਾ ਆਉਣ ਵਾਸਤੇ ਤੁਹਾਨੂੰ ਇਥੋਂ 35 ਮੀਲ ਤੇ ਜਾਣਾ ਪਵੇਗਾ, ਉਥੇ ਇਕ ਮਹਾਤਮਾ ਹੈ, ਉਹਦੀ ਨਿਸ਼ਾਨੀ ਇਹ ਹੈ ਕਿ ਉਹ ਸੁਆਹ ਘੋਲ ਕੇ ਪੀਂਦਾ ਹੈ, ਉਹ ਤੁਹਾਡਾ ਜਵਾਬ ਸਹੀ ਦੇ ਦੇਵੇਗਾ। ਬਿਕਰਮਾਜੀਤ ਉਥੇ ਚਲਿਆ ਗਿਆ, ਅੱਗੇ ਗਿਆ ਤਾਂ ਮਹਾਤਮਾ ਨੇ ਕਿਹਾ ਕਿ ਜਵਾਬ ਤਾਂ ਮੈਂ ਦੇ ਦਿੰਦਾ ਹਾਂ। ਪਰ ਤੈਨੂੰ ਤਸੱਲੀ ਨਹੀਂ ਆਉਣੀ, ਇਥੋਂ 40 ਮੀਲ ਦੇ ਉਤੇ ਇਕ ਮਹਾਤਮਾ ਹੈ, ਉਹ ਗਰਮ-ਗਰਮ ਕੋਲੇ ਕੱਢ ਕੇ, ਦੰਦਾਂ 'ਚ ਲੈ ਲੈਂਦਾ ਹੈ, ਉਹ ਜਵਾਬ ਦਏਗਾ ਤੈਨੂੰ। ਉਥੇ ਚਲਿਆ ਗਿਆ, ਉਥੇ ਵੀ ਸਵਾਲ ਕਰਿਆ ਉਹ ਕਹਿੰਦਾ ਜਵਾਬ ਤਾਂ ਤੈਨੂੰ ਮੈਂ ਦੇ ਦਿੰਦਾ ਹਾਂ, ਪਰ ਤੈਨੂੰ ਯਕੀਨ ਨਹੀਂ ਆਉਣਾ, ਐਉਂ ਕਰ, ਅੱਜ ਇਕ ਬੱਚੇ ਨੇ ਜਨਮ ਲੈਣਾ ਹੈ ਫਲਾਣੇ ਥਾਂ 'ਤੇ, ਜੰਮਦਾ ਹੀ ਬੋਲੇਗਾ, ਤੂੰ ਉਹਦੇ ਨਾਲ ਗੱਲ ਕਰ ਲੈ। ਉਥੇ ਪਹੁੰਚ ਗਿਆ ਤੇ ਬੱਚਾ ਪੈਦਾ ਹੋਇਆ, ਇਹਦੀ ਗੋਦੀ 'ਚ ਲਿਆ ਕੇ ਰੱਖ ਦਿਤਾ। ਹੱਸਿਆ ਬੱਚਾ, ਕਹਿਣ ਲੱਗਿਆ, ਐ ਬੱਚੇ! ਮੈਂ ਕਿਹੜਾ ਪੁੰਨ ਕਰਿਆ ਹੈ ਜਿਹਦੇ ਕਰਕੇ ਮੈਨੂੰ ਐਡਾ ਗਜ ਤਾਸ਼ਕੰਦ ਤੋਂ ਲੈ ਕੇ ਬ੍ਰਹਮਾ ਤੱਕ ਦਾ, ਵਿੰਧਿਆਚਲ, ਹਿਮਾਲਿਆ ਦਾ ਸਾਰਾ ਗਜ ਪ੍ਰਾਪਤ ਹੋਇਆ ਹੈ। ਕਿਹੜਾ ਮੈਂ ਪੁੰਨ ਕਰਿਆ ਹੈ। ਉਹ ਕਹਿਣ ਲੱਗਿਆ, ਰਾਜਨ! ਮੈਂ ਤੇ ਉਹ ਕੋਲੇ ਖਾਣ ਵਾਲਾ, ਸੁਆਹ ਪੀਣ ਵਾਲਾ ਤੇ ਤੂੰ, ਆਪਾਂ ਚਾਰੋ ਜੰਗਲ ਦੇ ਅੰਦਰ ਤਪ ਕਰ ਰਹੇ ਸੀ। ਆਪਣੀ ਤਪਸਿਆ ਨੂੰ ਦੇਖਣ ਵਾਸਤੇ ਵਿਸ਼ਨੂੰ ਭਗਵਾਨ ਬਾਹਮਣ ਦਾ ਰੂਪ ਧਾਰ ਕੇ ਆ ਗਏ। ਇਹ ਲੜਕੀ ਨੇ ਜਿਹੜੀ ਨੇ ਤੈਨੂੰ ਭੇਜਿਆ ਹੈ, ਇਹ ਲੜਕੀ ਆਪਣੇ ਵਾਸਤੇ 8 ਪ੍ਰਸਾਦੇ ਲਿਆਂਦੀ ਹੁੰਦੀ, ਦੋ-ਦੋ ਆਪਾਂ ਵੰਡ ਲੈਂਦੇ ਸੀ, ਖਾ ਲੈਂਦੇ ਸੀ। ਅੱਠੀਂ ਪਹਿਰੀ ਪ੍ਰਸ਼ਾਦਾ ਆਉਂਦਾ ਸੀ, ਉਸ ਦਿਨ ਪ੍ਰਸ਼ਾਦੇ ਦੇ ਕੇ ਜਿਸ ਵਕਤ ਲੜਕੀ ਚਲੀ ਗਈ ਤਾਂ ਉਹ ਬਾਹਮਣ ਦੇ ਰੂਪ ਵਿਚ ਆ ਗਿਆ ਤੇ ਉਹਨੇ ਕਿਹਾ ਕਿ ਮੈਨੂੰ ਭੁੱਖ ਲੱਗੀ ਹੋਈ ਹੈ। ਜਦੋਂ ਪਹਿਲੇ ਸੰਤ ਕੋਲ ਆਇਆ, ਉਹਨੇ ਇਕ ਰੋਟੀ ਦੇ ਦਿਤੀ ਉਹ ਕਹਿੰਦਾ ਮੈਨੂੰ ਤਾਂ ਨਹੀਂ ਰੱਜ ਆਉਣਾ। ਉਹਨੇ ਅੱਧੀ ਹੋਰ ਦੇ ਦਿਤੀ। ਉਹ ਕਹਿੰਦਾ ਇਹਦੇ ਨਾਲ ਵੀ ਰੱਜ ਨਹੀਂ ਆਉਣਾ, ਆਹ ਵੀ ਦੇ ਦੇ ਅੱਧੀ, ਉਹ ਕਹਿੰਦਾ ਫੇਰ ਮੈਂ ਕੀ ਸੁਆਹ ਖਾਵਾਂਗਾ? ਕਹਿੰਦਾ, ਤਥਾ ਅਸਤਾ। ਕਹਿਦੇ, ਉਸ ਦਿਨ ਦਾ ਉਹ ਤਾਂ ਸੁਆਹ ਪੀਈ ਜਾਂਦਾ ਹੈ। ਅਗਲੇ ਕੋਲ ਆਇਆ, ਜਦੋਂ ਉਹਦੇ ਨਾਲ ਵੀ ਇਵੇਂ ਜਿਵੇਂ ਹੋਈ, ਜਦ ਆਖਰੀ ਰੋਟੀ ਮੰਗੀ ਤਾਂ ਉਹ ਕਹਿੰਦਾ ਕਿ ਮੈਂ ਹੁਣ ਅੰਗਿਆਰ ਖਾਵਾਂਗਾ? ਕਹਿੰਦਾ, ਤਥਾ ਅਸਤੂ। ਉਸ ਦਿਨ ਦਾ

ਉਹ ਕੋਲੇ ਚੁੱਕ ਕੇ ਮੂੰਹ ਵਿਚ ਪਾਈ ਜਾਂਦਾ ਹੈ। ਮੇਰੇ ਕੋਲ ਆਇਆ ਤਾਂ ਮੈਂ ਕਿਹਾ ਕਿ ਮੈਂ ਫੇਰ ਮੁੰਗਾ? ਕਹਿੰਦਾ, ਤਥਾ ਅਸਤੂ। ਮੈਂ ਉਸ ਦਿਨ ਦਾ ਹੀ ਜੰਮੀ ਜਾਂਦਾ ਹਾਂ, ਤੇ ਮਰ ਜਾਂਦਾ ਹਾਂ। ਤੇਰੇ ਕੋਲ ਆਇਆ, ਤੂੰ ਦੋਵੇਂ ਪ੍ਰਸ਼ਾਸਦੇ ਦੇਣ ਤੋਂ ਬਾਅਦ, ਨਿਮਰਤਾ ਨਾਲ ਕਿਹਾ ਕਿ ਹੇ ਬਾਹਮਣ ਦੇਵਤਾ! ਜੇ ਅਜੇ ਵੀ ਨਹੀਂ ਤੂੰ ਰੱਜਦਾ ਤਾਂ ਮੈਂ ਆਪਣਾ ਅਸੂਲ ਭੰਗ ਕਰਕੇ, ਗਜ਼ਾ ਕਰਕੇ ਤੈਨੂੰ ਮੈਂ ਪ੍ਰਸ਼ਾਸਦਾ ਲਿਆ ਕੇ ਦਿੰਦਾ ਹਾਂ। ਉਹਨੇ ਪ੍ਰਸ਼ਾਸਦਾ ਨਹੀਂ ਸੀ ਛਕਣਾ, ਦਰਸ਼ਨ ਦੇ ਦਿਤੇ, ਹੁਣ ਬਚਨ ਉਹਦਾ ਸਤਿ ਹੋਣਾ ਸੀ, ਅਸੀਂ ਉਸੇ ਵੇਲੇ ਚਰਨ ਫੜ ਲਏ ਕਿ ਮਹਾਰਾਜ! ਸਾਡਾ ਵੀ ਕਿਵੇਂ ਉਧਾਰ ਹੋਏਗਾ? ਤਾਂ ਉਹ ਕਹਿਣ ਲੱਗੇ ਕਿ ਤੁਹਾਡਾ ਵੀ ਉਧਾਰ ਹੋਏਗਾ, ਇਹ ਬਾਦਸ਼ਾਹ ਹੋਏਗਾ ਭਾਰਤ ਵਰਸ ਦਾ, ਇਹ ਲੜਕੀ ਇਹਦੇ ਰਾਜ ਪੰਡਤ ਦੀ ਲੜਕੀ ਹੋਏਗੀ, ਮੈਂ ਪੇਰਨਾ ਕਰ ਦੇਵਾਂਗਾ, ਜਦੋਂ ਐਉਂ ਪੁੱਛਦਾ-ਪੁੱਛਦਾ ਆਏਗਾ ਤੇਰੇ ਕੋਲ, ਤੂੰ ਬਾਰ-ਬਾਰ ਪੈਦਾ ਹੋ ਜਾਏਂਗਾ, ਮਰੋਂਗਾ ਕਿਉਂਕਿ ਤੂੰ ਇਹੀ ਗੱਲ ਕਹੀ ਹੈ। ਉਸ ਵੇਲੇ ਮੈਂ ਤੈਨੂੰ ਬੋਲਣ ਦੀ ਤੀ ਦੇ ਦੇਵਾਂਗਾ। ਤੂੰ ਦੱਸ ਦੇਵੇਂਗਾ। ਉਸ ਤੋਂ ਬਾਅਦ ਤੁਹਾਡੀ ਤਿੰਨਾਂ ਦੀ ਮਿਤੂ ਹੋ ਜਾਏਗੀ।

ਸੋ ਕਹਿਣ ਲੱਗੇ, ਬਿਕਰਮਾਜੀਤ! ਤੂੰ ਕੁਛ ਵੀ ਨਹੀਂ ਕਰਿਆ, ਦੋ ਪ੍ਰਸ਼ਾਸਦੇ ਆਏ ਹੋਏ ਦਾਨ ਕਰੇ ਸੀ। ਜਿਹੜੇ ਲੰਗਰ ਚਲਾਉਂਦੇ ਨੇ, ਉਨ੍ਹਾਂ ਦੀ ਕਿੰਨੀ ਸੇਵਾ ਹੈ ਕਿੰਨਾ ਦਾਨ ਹੈ। ਸੋ ਗੁਰੂ ਘਰ ਦੇ ਅੰਦਰ ਜੋ ਸੇਵਾ ਹੈ, ਕਹਿੰਦੇ ਜੋ ਚੀਜ਼ ਚਾਹੀਦੀ ਹੈ, ਮੰਗੋ ਮਿਲ ਜਾਂਦੀ ਹੈ।

ਆਹ ਤੁਹਾਡੇ ਕੋਲ ਹੀ ਹੁੰਸਾ ਪਿੰਡ ਦੇ ਸਰਦਾਰ ਮੋਹਨ ਸਿੰਘ, ਆਹਲੂਵਾਲੀਆ। ਦਿੱਲੀ ਦੇ ਅੰਦਰ ਓਗੀਏਟੰਲ ਬਿਲਡਿੰਗ ਐਡ ਫਰਨਿੰਸਿੰਗ ਕੰਪਨੀ ਦੇ ਵਿਚ, ਹਾਜ਼ਰੀਆਂ ਲਾਇਆ ਕਰਦੇ ਸੀ, ਉਨ੍ਹਾਂ ਦਿਨਾਂ 'ਚ 30 ਰੁਪਏ ਤਨਖਾਹ ਬਹੁਤ ਵੱਡੀ ਹੁੰਦੀ, 30 ਰੁਪਈਏ ਉਨ੍ਹਾਂ ਨੂੰ ਮਿਲਿਆ ਕਰਦੇ ਸੀ, ਸੰਤ ਮਹਾਰਾਜ ਜੀ (ਸੰਤ ਈਸ਼ਰ ਸਿੰਘ ਜੀ ਮਹਾਰਾਜ) ਨੇ ਜਦ ਤਪ ਕਰਿਆ ਰਾਜਾ ਸਾਹਿਬ, ਇਨ੍ਹਾਂ ਨੇ ਰੌਲਾ-ਰੱਪਾ ਜਿਹਾ ਵਧ ਗਿਆ, ਆਲੋ-ਦੁਆਲੇ ਰੌਲਾ ਪਈ ਜਾਇਆ ਕਰੇ, ਫੁਰਨਾ ਹੋ ਗਿਆ ਕਿ ਭੌਗ ਹੋਣਾ ਚਾਹੀਦਾ ਹੈ। ਸ. ਮੋਹਨ ਸਿੰਘ ਆਏ, ਇਨ੍ਹਾਂ ਨੇ ਬੇਨਤੀ ਕਰੀ ਕਿ ਮਹਾਰਾਜ! ਜੇ ਆਗਿਆ ਹੋਵੇ ਤਾਂ ਮੈਂ ਭੌਗ ਬਣਾ ਦੇਵਾਂ, ਹੁਕਮ ਹੋ ਗਿਆ ਤੇ ਉਸ ਵਕਤ ਭੌਗ ਬਣਾਉਣ ਵਾਸਤੇ, ਸਾਰੀ ਸਾਮੱਗਰੀ, ਇੰਜਨੀਅਰ ਤੇ ਓਵਰਸੀਅਰ ਭੇਜ ਦਿਤਾ। ਮੈਂ ਵੀ ਉਥੋਂ ਸੇਵਾ ਕਰਦਾ ਸੀ, ਜਿਸ ਵਕਤ ਬਣ ਗਿਆ ਤੇ ਮਹਾਰਾਜ ਜੀ ਮੋਮਬੱਤੀ ਨਾਲ ਭੋਰੇ 'ਚ ਬੈਠੇ ਨੇ, ਮੋਮਬੱਤੀ ਜਲਦੀ ਹੈ, ਸਰਦਾਰ ਮੋਹਨ ਸਿੰਘ ਆ ਗਏ, ਆ ਕੇ ਨਮਸ਼ਕਾਰ ਕਰੀ, ਮਹਾਰਾਜ ਜੀ ਨੇ ਆਪੇ ਹੀ ਬਚਨ ਚਲਾ ਲਿਆ, ਕਹਿੰਦੇ ਮੋਹਨ ਸਿੰਘ! ਐਥੇ ਬੈਠ ਕੇ ਅਸੀਂ ਆਪਣੇ ਪ੍ਰਭੂ ਦੇ ਨਾਲ ਜੁੜਾਂਗੇ। ਤੂੰ ਇਕ ਬਹੁਤ ਵੱਡਾ ਪੁੰਨ ਕਰਿਆ ਹੈ, ਹੁਣ ਦੱਸ ਤੈਨੂੰ ਇਹਦੇ ਬਦਲੇ ਵਿਚ ਕੀ ਦੇਈਏ। ਕੀ ਦਿਵਾਈਏ ਗੁਰੂ ਨਾਨਕ ਸਾਹਿਬ ਤੋਂ, ਚੁਪ ਕਰ ਗਿਆ ਉਹ ਤੇ ਨਾਲ ਮਹਾਰਾਜ ਜੀ ਨੇ ਇਕ ਸਾਖੀ ਸੁਣਾ ਦਿਤੀ ਕਿ ਗੁਰੂ ਨੌਵੇਂ ਪਾਤਸ਼ਾਹ

ਦੇ ਪਾਸ ਰੋਪੜ ਦਾ ਪੀਰ ਦਿਲਾ, ਜਾ ਕੇ ਤਰਕ ਕਰਦਾ ਹੈ ਕਿ ਇਹ ਗੁਰੂ ਦੀ ਬਾਣੀ ਤਾਂ ਬੜੀ ਵੈਰਾਗ ਦੀ ਹੈ, ਪਰ ਇਹ ਤਾਂ ਕਿਲੇ ਬਣਾ ਰਹੇ ਨੇ, ਮਕਾਨ ਬਣਾ ਰਹੇ ਨੇ। ਇਕ ਗੱਲ ਕਹਿ ਦਿਤੀ -

### ਜਿਨੀ ਚਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ ॥ ਅੰਗ - ੨੮੭

ਸਿੱਖਾਂ ਨੇ ਸੁਣ ਲਈ, ਕਹਿੰਦਾ ਕਿਉਂ ਬਈ ਗੁਰਸਿੱਖ! ਗੁਰੂ ਤੇਗ ਬਹਾਦਰ ਦੀ ਬਾਣੀ ਤਾਂ ਬੜੀ ਵੈਰਾਗ ਦੀ ਹੈ, ਪਰ ਇਹ ਐਡਾ ਪਸਾਰਾ ਕਿਉਂ ਕਰ ਰਹੇ ਨੇ। ਮਹਾਰਾਜ ਜੀ ਕੋਲ ਸਵਾਲ ਪਹੁੰਚ ਗਿਆ। ਮਹਾਰਾਜ ਜੀ ਕਹਿੰਦੇ, ਪੀਰ ਨੂੰ ਕਹੋ, ਦੁਪਹਿਰਾ ਕੱਟੇ, ਆਥਣੇ ਜਵਾਬ ਦੇਵਾਂਗੇ ਅਸੀਂ। ਪ੍ਰਸ਼ਾਸਦਾ ਛਕਾ ਦਿਤਾ ਤੇ ਉਹ ਆਰਾਮ ਕਰਨ ਲੱਗ ਗਿਆ, ਮਹਾਰਾਜ ਜੀ ਸੁਪਨੇ ਵਿਚ ਕਹਿਣ ਲੱਗੇ ਕਿ ਆਓ ਪੀਰ ਜੀ, ਤੁਹਾਨੂੰ ਦਰਗਾਹ ਦਿਖਾ ਲਿਆਈਏ। ਨਾਲ ਚੱਲ ਪਿਆ, ਚਲਿਆ ਹੋਇਆ ਤਾਂ ਜਦ ਦਰਗਾਹ 'ਚ ਪੁੰਹਚਿਆ ਤਾਂ ਕਹਿਣ ਲੱਗਿਆ ਮਹਾਰਾਜ! ਆਹ ਤਾਂ ਕੋਈ ਬੜਾ ਪੁੰਨ ਕਰਿਆ ਹੋਣਾ ਇਹਨੇ, ਐਨੇ ਸੋਹਣੇ ਮੰਦਰ ਨੇ ਇਹਨੂੰ ਮਿਲੇ ਹੋਏ। ਮਹਾਰਾਜ ਕਹਿੰਦੇ ਤੂੰ ਪੁੱਛ ਲੈ। ਜਾ ਕੇ ਸਵਾਲ ਕਰਿਆ, ਕਹਿੰਦੇ ਤੂੰ ਬੜਾ ਪੁੰਨ ਕਰਿਆ ਹੈ? ਕਹਿੰਦਾ, ਮੈਂ ਦੱਸਦਾ ਹਾਂ, ਮੈਂ ਪਿਛਲੇ ਜਨਮ ਵਿਚ ਸ਼ੇਰ ਸੀਗਾ, ਕੋਈ ਪੂਰਨ ਤੱਤ ਬੇਤੇ ਮਹਾਂਪੁਰਸ਼, ਮੀਂਹ ਪੈ ਰਿਹਾ, ਠੱਕਾ ਚੱਲ ਰਿਹਾ ਸੀ, ਗੜ੍ਹੇ ਪੈ ਰਹੇ ਸੀ, ਬਿਜਲੀ ਚਮਕ ਰਹੀ ਸੀ, ਮੇਰੇ ਘੁਰਨੇ 'ਚ ਆ ਕੇ ਬੈਠ ਗਏ। ਮੈਂ ਵੀ ਆਪਣੇ ਘੁਰਨੇ ਨੂੰ ਦੌੜਿਆ-ਦੌੜਿਆ ਆਇਆ, ਜਿਸ ਵਕਤ ਮੈਂ ਵੱਡਨ ਲੰਗਿਆ, ਮੇਰੀ ਨਿਗ੍ਰਾ 'ਚ ਪੈ ਗਏ, ਐਸਾ ਦਰਸ਼ਨ ਦਾ ਫਲ ਸੀ ਕਿ ਮੈਨੂੰ ਸੋਝੀ ਹੋ ਆਈ, ਮੈਂ ਕਿਹਾ, ਇਹ ਚਾਰ ਮਹਾਤਮਾ ਮਰ ਜਾਣਗੇ, ਜੇ ਮੈਂ ਬਾਹਰ ਕੱਢ ਦਿਤੇ। ਮੈਂ ਤਾਂ ਫੇਰ ਵੀ ਤਕੜਾ ਹਾਂ, ਮੈਂ ਕੱਟ ਜਾਵਾਂਗਾ। ਮੈਂ ਉਥੋਂ ਹੀ ਵਾਪਸ ਹੋ ਗਿਆ, ਲੇਕਿਨ ਗੜ੍ਹਿਆਂ, ਠੰਡ ਤੇ ਬਿਜਲੀ ਦੇ ਨਾਲ ਮੇਰੀ ਮੌਤ ਹੋ ਗਈ। ਕਹਿੰਦਾ, ਉਹ ਚਾਰ ਘੜੀ ਦਾ ਆਰਾਮ ਕਰਾਇਆ ਸੀ, ਉਹਦਾ ਫਲ ਕਿੰਨਾ ਹੋਇਆ ਕਿ ਮੈਨੂੰ ਸਵਰਗ ਦੇ ਵਿਚ ਐਨਾ ਸੋਹਣਾ ਬਾਉਂ ਮਿਲ ਗਿਆ।

ਜਾਗ ਆ ਗਈ ਉਸਨੂੰ ਤੇ ਮਹਾਰਾਜ ਜੀ ਨੇ ਉਧੋਂ ਬੁਲਾ ਲਿਆ, ਕਹਿੰਦੇ, ਬੁਲਾਓ, ਆ ਕੇ ਨਮਸ਼ਕਾਰ ਕਰੀ, ਕਹਿੰਦੇ ਪੀਰ ਜੀ! ਕੀ ਗੱਲ? ਕੀ ਸੰਕਾ ਵਿਆਪ ਗਈ ਆਪ ਨੂੰ, ਕਹਿੰਦਾ ਸੱਚੇ ਪਾਤਸ਼ਾਹ! ਜਵਾਬ ਤਾਂ ਮੈਨੂੰ ਮਿਲ ਗਿਆ। ਮਹਾਰਾਜ ਕਹਿੰਦੇ, ਦੇਖ! ਅਸੀਂ ਆਪਣੇ ਵਾਸਤੇ ਕੁਝ ਨਹੀਂ ਬਣਾ ਰਹੇ, ਇਥੇ ਸੰਗਤਾਂ ਆਉਂਦੀਆਂ ਨੇ ਦੂਰ-ਦਰਾਜ਼ ਸਾਰੇ ਹਿੰਦੂਸਤਾਨ ਤੋਂ, ਬੱਚੇ ਵੀ ਆਉਂਦੇ ਨੇ, ਬੱਚੀਆਂ ਵੀ ਆਉਂਦੀਆਂ ਨੇ, ਬੀਬੀਆਂ ਬੁੱਢੇ ਆਉਂਦੇ ਨੇ, ਜੁਆਨ ਆਉਂਦੇ ਨੇ, ਮੌਸਮ ਇਕੋ ਜਿਹਾ ਨਹੀਂ ਰਹਿੰਦਾ, ਧੁੱਪ ਵੀ ਪੈਂਦੀ ਹੈ, ਪਾਲਾ ਵੀ ਪੈਂਦਾ ਹੈ, ਠੱਕੇ ਵੀ ਚਲਦੇ ਨੇ, ਗੜ੍ਹੇ ਵੀ ਪੈਂਦੇ ਨੇ, ਮੀਂਹ ਵੀ ਪੈਂਦੇ ਨੇ। ਸੋ ਉਨ੍ਹਾਂ ਦੇ ਆਰਾਮ ਵਾਸਤੇ ਅਸੀਂ ਇਹ ਸਭ ਕੁਝ ਬਣਾ ਰਹੇ ਹਾਂ। ਸਾਡਾ ਤਾਂ ਫੈਲਾਓ ਨਹੀਂ ਅਸੀਂ ਕਿਸੇ ਚੀਜ਼ ਨਾਲ ਵੀ ਮੋਹ ਨਹੀਂ ਰੱਖਦੇ। ਸੋ ਏਸ ਤਰ੍ਹਾਂ ਜਦ

ਮੋਹਨ ਸਿੰਘ ਨੂੰ ਕਿਹਾ, ਕਹਿੰਦੇ, ਫੇਰ ਦੱਸਿਆ ਨਹੀਂ ਤੂੰ, ਨੀਵੀਂ ਪਾ ਲਈ ਉਹਨੇ, ਦੁਬਾਰਾ ਫੇਰ ਬਚਨ ਕਰਿਆ, ਤੀਸਰਾ ਫੇਰ ਕਰਿਆ। ਮੈਂ ਕੋਲ ਬੈਠਾ, ਮੈਂ ਕਿਹਾ ਦੇਖੋ ਕੀ ਮੰਗਦੇ ਨੇ। ਜਦ ਨਾ ਹੀ ਮੰਗਿਆ, ਕਹਿਣ ਲੱਗੇ ਚੰਗਾ, ਜੇ ਦੁਨੀਆਂ ਮਿਲੀ, ਪੈਸਾ ਪਾ ਕੇ ਬੰਦਾ ਸ਼ਰਾਬਾਂ-ਕਬਾਬਾਂ 'ਚ ਪੈ ਜਾਂਦਾ ਹੈ, ਤੁਹਾਡੀ ਓਲਾਦ ਹੋ ਸਕਦਾ ਹੈ ਸ਼ਰਾਬਾਂ ਕਬਾਬਾਂ 'ਚ ਪੈ ਕੇ ਆਪਣਾ ਜੀਵਨ ਵਿਅਰਥ ਕਰ ਲਏ। ਜੇ ਦਿਵਾਉਣਾ ਹੀ ਹੈ ਗੁਰੂ ਸਾਹਿਬ ਤੋਂ ਤਾਂ ਤੁਹਾਨੂੰ ਦੀਨ ਵੀ ਦਿਵਾਉਂਦੇ ਹਾਂ ਤੇ ਦੁਨੀਆਂ ਵੀ ਦਿਵਾਉਂਦੇ ਹਾਂ। ਤੁਹਾਡੇ ਘਰ ਅਮੀਰੀ ਵੀ ਹੋਏਗੀ ਤੇ ਗੁਰੂ ਦੀ ਸਿੱਖੀ ਵੀ ਹੋਏਗੀ। ਸੌ ਗੁਰੂ ਘਰ ਦੀ ਸੇਵਾ ਕਰਨ ਦੇ ਨਾਲ, ਬਿਰਥਾ ਨਹੀਂ ਜਾਂਦਾ, ਸੇਵਾ ਨਿਹਫਲ ਨਹੀਂ ਜਾਂਦੀ। ਸੇਵਾ ਤਾਂ ਵੱਡੇ-ਵੱਡੇ ਕਰਦੇ ਰਹੇ ਨੇ। ਗੁਰੂ ਆਪ ਕਰਦੇ ਰਹੇ ਨੇ।

ਗੁਰੂ ਪੰਜਵੇਂ ਪਾਤਸ਼ਾਹ, ਸੰਗਤ ਆ ਰਹੀ ਹੈ ਤੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਐਉਂ ਕਰੋ, ਅੱਜ ਸੰਗਤ ਬਹੁਤ ਬੱਕੀ ਹੋਈ ਆਉਣੀ ਹੈ ਤੇ ਤੁਸੀਂ ਇਕ ਪਤੀਲਾ ਦਾਲੇ ਦਾ ਤੇ ਇਕ ਟੋਕਰਾ ਪ੍ਰਸ਼ਾਦਿਆਂ ਦਾ ਲਾਹ ਲਓ, ਗੁਪਤ ਰੱਖਿਓ ਤੇ ਕਿਸੇ ਨੂੰ ਦੱਸਿਓ ਨਾ, ਤਿਆਰ ਹੋ ਗਏ ਤੇ ਓਧਰ ਸ਼ਾਮ ਪੈ ਗਈ, ਹਨੁੰਗ ਹੋਣ ਲੱਗਿਆ ਤੇ ਮਹਾਰਾਜਾ ਜੀ ਨੇ ਭੇਸ ਬਦਲਾਇਆ, ਮੰਡਾਸਾ ਮਾਰਿਆ ਤੇ ਉਤੇ ਟੋਕਰਾ ਚੁੱਕ ਲਿਆ ਤੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਆਹ ਪਤੀਲਾ ਚੁੱਕ ਲਓ ਤੇ ਨਾਲ ਦੋ ਪੱਖੇ ਲੈ ਲਓ। ਪੱਖੇ ਲੈ ਲਏ ਤੇ ਉਸ ਤੋਂ ਬਾਅਦ ਨਾਲ ਡੋਲ ਲੈ ਲਿਆ, ਲੱਜ ਲੈ ਲਈ। ਐਧਰ ਨੂੰ ਲਾਹੌਰ ਵਲ ਨੂੰ ਤੁਰ ਪਏ, ਓਧਰ ਸੰਗਤ ਚੱਲੀ ਲਾਹੌਰ ਤੋਂ, ਅਰਦਾਸ ਕਰੀ ਕਿ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਤੇ ਅੰਮ੍ਰਿਤ ਵੇਲਾ ਜਿਹੜਾ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਦਰਬਾਰ ਸਾਹਿਬ ਜਾ ਕੇ ਸੁਣਨਾ ਹੈ। ਜਿਸ ਵਕਤ ਪਿਪਲੀ ਸਾਹਿਬ ਦੇ ਕੋਲ ਆਏ, ਜਿਹੜੇ ਬੱਚੇ ਸੀ ਬੱਕ ਗਏ, ਬੁੱਢੇ ਸੀ ਬੱਕ ਗਏ, ਮਾਈਆਂ ਬੱਕ ਗਈਆਂ, ਕਹਿਣ ਲੱਗੀਆਂ, ਜਥੇਦਾਰ ਜੀ! ਹੁਣ ਨਹੀਂ ਅਗਾਹਾਂ ਜਾ ਹੁੰਦਾ, ਰਾਤ ਪੈ ਗਈ। ਏਧਰ ਗੁਰੂ ਮਹਾਰਾਜਾ ਸੱਚੇ ਪਾਤਸ਼ਾਹ ਪ੍ਰਸ਼ਾਦਾ ਲੈ ਕੇ ਉਥੇ ਹੀ ਪਹੁੰਚ ਕੈ ਡੋਲ ਲਿਆ, ਪਾਣੀ ਕੱਢਣ ਲੱਗ ਗਏ, ਕਹਿੰਦੇ ਆਓ ਸਾਧਸੰਗਤ ਜੀ! ਜਲ ਪਾਣੀ ਛਕੋ। ਉਸੇ ਵੇਲੇ ਆਪ ਪਾਣੀ ਕੱਢੀ ਜਾਂਦੇ ਨੇ, ਮਾਤਾ ਜੀ ਕੱਢੀ ਜਾਂਦੇ ਨੇ, ਮਹਾਰਾਜਾ ਜੀ ਚਰਨ ਧੋਣ ਲੱਗ ਗਏ ਸੰਗਤ ਦੇ। ਜਦ ਸਾਰਿਆਂ ਨੇ ਚਰਨ ਧੋ ਹਟੇ, ਕਰਲੀ ਕਰ ਲਈ ਤੇ ਉਸ ਤੋਂ ਬਾਅਦ ਮਹਾਰਾਜਾ ਕਹਿੰਦੇ ਬੈਠੋ ਭਾਈ, ਪੰਗਤਾਂ ਲਾਓ, ਗੁਰੂਆਂ ਦੇ ਪ੍ਰਸ਼ਾਦੇ ਆ ਗਏ। ਪ੍ਰਸ਼ਾਦੇ ਵੰਡ ਦਿਤੇ, ਛਕਣ ਤੋਂ ਬਾਅਦ ਫੇਰ ਫੈਸਲਾ ਹੋਇਆ ਕਿ ਹੁਣ ਤਾਂ ਜਾਨ ਆ ਗਈ, ਤਕੜੇ ਹੋ ਗਏ, ਹੁਣ ਆਪਾਂ ਦਰਬਾਰ ਸਾਹਿਬ ਹੀ ਚੱਲਣਾ ਹੈ। ਗਰਮੀ ਦਾ ਮਹੀਨਾ ਹੈ ਤੇ ਮਹਾਰਾਜਾ ਜੀ ਨੇ ਟੋਕਰੇ ਦੇ ਵਿਚ ਪਤੀਲਾ ਪਾ ਕੇ ਇਕ ਸਿੱਖ ਨੂੰ ਫੜਾ ਦਿਤਾ ਕਿ ਲੈ ਪੈ ਪ੍ਰੈਮੀਆਂ! ਆਹ ਲੱਜ, ਡੋਲ ਤੂੰ ਚੁੱਕ ਲੈ, ਇਹ ਪੱਖਾ ਮਾਤਾ ਜੀ ਨੇ ਲੈ ਲਿਆ, ਇਕ ਗੁਰੂ ਸਾਹਿਬ ਨੇ ਲੈ ਲਿਆ, ਉਹ ਸ਼ਬਦ ਪੜ੍ਹਦੇ ਤੁਰੇ ਆਉਂਦੇ ਨੇ,

ਇਹ ਝਲਦੇ ਤੁਰੇ ਆਉਂਦੇ ਨੇ। ਕਿਸੇ ਨੂੰ ਨਹੀਂ ਪਤਾ ਕਿ ਇਹ ਗੁਰੂ ਸਾਹਿਬ ਨੇ। ਉਸ ਤੋਂ ਬਾਅਦ ਮਹਾਰਾਜਾ ਨੇ ਪ੍ਰਕਰਮਾ 'ਚ ਆ ਕੇ ਆਪ ਹੀ ਥਾਉਂ ਦਿਵਾ ਦਿਤਾ ਕਿ ਇਥੇ ਆਰਾਮ ਨਾਲ ਤੁਸੀਂ ਪੈ ਜਾਓਂਗੇ। ਅੰਮ੍ਰਿਤ ਵੇਲੇ ਫੇਰ ਤੁਸੀਂ ਦਰਸ਼ਨ ਮੇਲੇ ਕਰ ਲਿਓ। ਉਹ ਬੱਕੇ ਹੋਏ ਨੇ, ਮਾਤਾ ਜੀ ਪੱਖਾ ਝੱਲਣ ਲੱਗ ਗਏ, ਗੁਰੂ ਮਹਾਰਾਜਾ ਜੀ ਵੀ ਪੱਖਾ ਝੱਲਣ ਲੱਗ ਗਏ। ਬਹੁਤਿਆਂ ਨੂੰ ਤਾਂ ਨੀਂਦ ਆ ਗਈ, ਪਰ ਜਿਹੜੇ ਜਿਆਦਾ ਬਿਰਦ ਸੀ ਉਨ੍ਹਾਂ ਨੂੰ ਨੀਂਦ ਨਾ ਆਈ। ਮਾਈਆਂ ਦੀਆਂ ਲੱਤਾਂ ਘੁੱਟਣ ਲੱਗ ਗਏ ਤੇ ਬਿਰਦਾਂ ਦੇ ਗੁਰੂ ਸਾਹਿਬ ਘੁੱਟਣ ਲੱਗ ਗਏ। ਘੁੱਟਦੇ-ਘੁੱਟਦੇ ਤਿੰਨ ਵਜ ਗਏ, ਇਧਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਕੋਠਾ ਸਾਹਿਬ ਦੇ ਅੱਗੇ ਖੜ੍ਹੇ ਨੇ ਕਿ ਮਹਾਰਾਜਾ ਆਉਣ ਅੰਦਰੋਂ, ਲੇਕਿਨ ਅੱਜ ਮਹਾਰਾਜਾ ਜੀ ਅੰਦਰੋਂ ਆ ਨਹੀਂ ਰਹੇ। ਨਾ ਕੋਈ ਖੜਕਾ ਹੋ ਰਿਹਾ ਹੈ, ਸੇਵਾਦਾਰਾਂ ਨੂੰ ਪੁੱਛਿਆ ਕਿ ਕੀ ਗੱਲ ਅੱਜ ਮਹਾਰਾਜਾ ਜੀ ਆ ਨਹੀਂ ਰਹੇ? ਉਹ ਕਹਿੰਦੇ, ਪਤਾ ਨਹੀਂ ਮਹਾਰਾਜਾ ਕਿੱਥੇ ਚਲੇ ਗਏ, ਸਾਨੂੰ ਤਾਂ ਪਤਾ ਹੀ ਨਹੀਂ। ਅੱਜ ਕੋਈ ਖੜਕਾ ਨਹੀਂ ਹੋ ਰਿਹਾ ਘਰ 'ਚ। ਓਸ ਵੇਲੇ ਭਾਈ ਗੁਰਦਾਸ ਜੀ ਸਮਝ ਗਏ ਕਿ ਕੋਈ ਕੌਤਕ ਵਰਤਿਆ ਹੈ, ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਜੀ! ਤੁਹਾਨੂੰ ਗੁਰੂ ਨਾਨਕ ਦਾ ਵਰ ਹੈ ਕਿ ਗੁਰੂ ਤੁਹਾਡੇ ਤੋਂ ਲਾਂਭੇ ਨਹੀਂ ਹੋਏਗਾ ਕਦੇ, ਦੇਖੋ ਤਾਂ ਸਹੀ ਨਿਗ੍ਰਾ ਮਾਰ ਕੇ ਗੁਰੂ ਸਾਹਿਬ ਕਿੱਥੇ ਨੇ? ਬਾਬਾ ਬੁੱਢਾ ਜੀ ਤ੍ਰਿਕਾਲ ਦਰਸ਼ੀ ਸੀ ਸਭ ਕਛ ਜਾਣਦੇ ਸੀ। ਲੇਕਿਨ ਪ੍ਰਗਟ ਨਹੀਂ ਸੀ ਕਰਦੇ, ਕਹਿੰਦੇ ਪਿਆਰਿਓ! ਆਪਾਂ ਇਥੇ ਤੁਰ ਫਿਰ ਕੇ ਦੇਖ ਲੈਂਦੇ ਹਾਂ, ਕਿਤੇ ਨਾ ਕਿਤੇ ਹੋ ਸਕਦਾ ਹੈ ਟਿਹਿਲਦੇ ਹੋਣ। ਅੱਗੇ ਚਲੇ ਗਏ, ਓਸੇ ਕੌਨੇ 'ਚ ਜਾ ਰਹੇ ਜਿਥੇ ਗੁਰੂ ਮਹਾਰਾਜਾ ਸੇਵਾ ਕਰ ਰਹੇ ਸੀ। ਰਾਤ ਦੇ ਲੱਗੇ ਹੋਏ ਅੰਮ੍ਰਿਤ ਵੇਲਾ ਹੋ ਗਿਆ, ਮਾਤਾ ਜੀ ਮਾਈਆਂ ਦੇ ਚਰਨ ਘੁੱਟ ਰਹੇ ਨੇ, ਜਿਹੜੀ ਸੌਂ ਜਾਂਦੀ ਹੈ ਅਗਲੀ ਕੋਲ ਆ ਜਾਂਦੇ ਨੇ। ਫੇਰ ਪੱਖਾ ਝੱਲਣ ਲੱਗ ਜਾਂਦੇ ਨੇ। ਮਹਾਰਾਜਾ ਜੀ ਉਸ ਵੇਲੇ ਇਕ ਬਿਰਧ ਦੇ ਚਰਨ ਘੁੱਟ ਰਹੇ ਨੇ, ਉਹ ਬਿਰਧ ਕਹਿੰਦਾ, ਓ ਸਿੱਖਾ! ਤੂੰ ਬੜਾ ਚੰਗਾ ਹੈ, ਪਹਿਲਾਂ ਤੂੰ ਸਾਨੂੰ ਪ੍ਰਸ਼ਾਦਾ ਛਕਾਇਆ, ਚਰਨ ਧੋਤੇ ਸਭ ਦੇ, ਹੁਣ ਤੂੰ ਦੇਖ ਲੈ ਕਿਹੜੇ ਵੇਲੇ ਦਾ ਚਰਨ ਘੁੱਟਣ ਲੱਗਿਆ ਹੈ, ਕਦੇ ਪੱਖਾ ਝੱਲਣ ਲਗ ਜਾਂਦਾ ਹੈ, ਜਦ ਗੁਰੂ ਸਾਹਿਬ ਦੇ ਅਸੀਂ ਦਰਸ਼ਨ ਕਰਾਂਗੇ ਨਾ, ਤੂੰ ਲਾਂਭੇ ਨਾ ਹੋਈਂ, ਅਸੀਂ ਤੇਰਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੋ ਜਿਹਾ ਚੰਗਾ ਸਿੱਖ ਹੈ, ਆਹ ਬੀਬੀ ਕਿੰਨੀ ਚੰਗੀ ਹੈ, ਇਹ ਰਾਤ ਭਰ ਮਹਾਰਾਜਾ! ਸਾਡੀ ਸੇਵਾ ਕਰਦੇ ਰਹੇ ਨੇ। ਅਜੇ ਬਚਨ ਹੋ ਰਹੇ ਨੇ ਤੇ ਓਧਰਲੇ ਪਾਸਿਓ ਬਾਬਾ ਬੁੱਢਾ ਜੀ ਆ ਗਏ, ਮਹਾਰਾਜਾ ਜੀ ਨੇ ਨੀਵੀਂ ਪਾ ਲਈ, ਚਿਹਰਾ ਲਕੋ ਲਿਆ ਹੇਠਾਂ ਤੇ ਬਾਬਾ ਜੀ ਨੇ ਕਿਹਾ ਸਾਧਸੰਗਤ ਜੀ! ਗੁਰੂ ਸਾਹਿਬ ਤਾਂ ਅੱਹ ਨੇ ਜਿਹੜੇ ਓਸ ਬਿਰਧ ਦੇ ਚਰਨ ਘੁੱਟਣ ਲੱਗੇ ਹੋਏ ਨੇ, ਲੱਤਾਂ ਘੁੱਟ ਰਹੇ ਨੇ। ਓਸ ਵੇਲੇ ਸਾਰਿਆਂ ਨੇ ਜਾ ਕੇ ਨਮਸ਼ਕਾਰ ਕਰ ਦਿਤੀ, ਨਾਲ ਰੋਣਾ ਸ਼ੁਰੂ ਕਰ ਦਿਤੇ। ਅੱਖਾਂ 'ਚ ਹੰਝੂ ਜਾਣ ਲੱਗ ਗਏ, ਪਾਤਸ਼ਾਹ! ਸਾਡੇ ਹੁੰਦੇ ਹੋਏ ਤੁਸੀਂ

ਇਹ ਕੰਮ ਕਰਦੇ ਓ? ਓਥਰ ਸੰਗਤ ਨੂੰ ਜਾਗ ਆ ਗਈ, ਸੰਗਤ ਦੇ ਨੇਤਰਾਂ ਚੌਂ ਜਲ ਚਲਦਾ ਹੈ ਕਿ ਐਹੋ ਜਿਹਾ ਗੁਰੂ। ਐਨਾ ਪਿਆਰ ਆਪਣੀ ਸੰਗਤ ਦੇ ਨਾਲ! ਪਾਤਸ਼ਾਹ! ਐਨੇ ਸਿੱਖ ਨੇ ਇਹ ਸਾਨੂੰ ਹੁਕਮ ਕਰ ਦਿੰਦੇ, ਅਸੀਂ ਪ੍ਰਸ਼ਾਦੇ ਉਥੇ ਲੈ ਜਾਂਦੇ, ਅਸੀਂ ਇਨ੍ਹਾਂ ਦੇ ਚਰਨ ਘੁੱਟ ਦਿੰਦੇ, ਸਾਰਿਆਂ ਨੂੰ ਛੱਡ ਕੇ ਪਾਤਸ਼ਾਹ! ਤੁਸੀਂ ਆਪ ਕਰਨ ਲੱਗੇ ਓ?

ਓਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ! ਭਾਈ ਗੁਰਦਾਸ ਜੀ! ਤੁਸੀਂ ਸਾਨੂੰ ਸੇਵਾ ਕਿਉਂ ਨਹੀਂ ਕਰਨ ਦਿੰਦੇ? ਓਸ ਵੇਲੇ ਆਪ ਨੇ ਸ਼ਬਦ ਉਚਾਰਨ ਕਰਿਆ, ਪੜ੍ਹੋ ਪਿਆਰ ਨਾਲ -

**ਧਰਨਾ - ਹੋਵਾਂ ਮੈਂ ਨਿਹਾਲ ਪਾਣੀ  
ਪੱਖ ਪੀਸਣ ਪੀਸ ਕੇ।**

ਕਹਿਣ ਲੱਗੇ ਪਿਆਰਿਓ! -

**ਪਾਣੀ ਪੱਖ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥  
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥**  
ਅੰਗ - ੮੧੧

ਕਹਿੰਦੇ, ਜਾਲ ਦੇ ਗਜ਼ ਨੂੰ, ਸਰਦਾਰੀ ਨੂੰ ਜਾਲ ਦੇ, ਇਹ ਸੇਵਾ ਨਹੀਂ ਕਰਨ ਦਿੰਦੀ ਤੈਨੂੰ। ਰਾਜਸੀ ਤਾਕਤ ਤੈਨੂੰ ਸੇਵਾ ਨਹੀਂ ਕਰਨ ਦਿੰਦੀ, ਇਹਨੂੰ ਅੰਗ ਵਿਚ ਸੁੱਟ ਦੇ, ਜਾਲ ਦੇ। ਇਹ ਤੇਰੇ ਵਾਸਤੇ ਬਵਾਲ ਖੜ੍ਹੀ ਚੀਜ਼ ਹੈ, ਕਿਉਂਕਿ ਤੂੰ ਸੇਵਾ ਨਹੀਂ ਕਰਦਾ। ਸੋ ਸੇਵਾ ਪ੍ਰਧਾਨ ਹੈ ਗੁਰੂ ਘਰ ਦੇ ਅੰਦਰ ਸਿਮਰਨ ਤੇ ਸੇਵਾ।

ਬਾਬਾ ਅਮਰਦਾਸ ਜੀ ਨੇ ਏਸ ਤਰ੍ਹਾਂ ਦੇ ਨਾਲ 12 ਸਾਲ ਲਗਾਤਾਰ ਸੇਵਾ ਕੀਤੀ, ਗੁਰੂ ਮਹਾਰਾਜ ਨੇ 12 ਸਾਲ 'ਚ ਨਹੀਂ ਬੁਲਾਇਆ ਆਪ ਨੂੰ। ਸਾਲ ਤੋਂ ਬਾਅਦ ਦੋ ਗਜ਼ ਕੱਪੜਾ ਦਿੰਦੇ ਸੀ, ਕੱਪੜੇ ਪਾਟ ਗਏ, ਨਾ ਕੱਪੜਾ ਦਿਤਾ, ਪੈਰਾਂ 'ਚ ਬਿਆਈਆਂ ਫਟ ਗਈਆਂ, ਚਿਹਰੇ ਦਾ ਰੰਗ ਬਦਲ ਗਿਆ, ਅੱਖਾਂ ਛੁੱਲ ਗਈਆਂ, ਨਾ ਦਿਨੇ ਸੌਣਾ ਨਾ ਰਾਤ ਨੂੰ ਸੌਣਾ। ਜਿਹੜਾ ਇਕ ਵਾਗੀ ਕੱਪੜਾ, ਸਿਰੋਪਾ ਸਿਰ ਤੇ ਬੰਨ੍ਹ ਲਿਆ, ਮੁੜ ਨਹੀਂ ਆਪ ਨੇ ਲਾਹਿਆ, ਰੱਸੀ ਨਾਲ ਕੱਸ ਲੈਣਾ, ਬਈ ਗੁਰੂ ਦਾ ਦਿਤਾ ਹੋਇਆ ਸੀਸ ਤੋਂ ਨਹੀਂ ਮੈਂ ਲਾਹੁੰਣਾ। ਸੋ ਇਸ ਤਰ੍ਹਾਂ ਸੇਵਾ ਕਰਦੇ-ਕਰਦੇ ਸਗੋਰ ਕ੍ਰਿਸ ਹੋ ਗਿਆ।

ਜਿਵੇਂ ਸਕੂਲ ਹੈ, ਜਦ ਬੱਚਾ ਪੜ੍ਹ ਜਾਂਦਾ ਹੈ, ਫੇਰ ਟੀਚਰ ਉਹਦਾ ਇਮਤਿਹਾਨ ਲੈਂਦੇ ਨੇ, ਜੇ ਪਾਸ ਹੋ ਜਾਵੇ ਅਗਲੀ ਜਮਾਤ ਵਿਚ ਕਰ ਦਿੰਦੇ ਨੇ, ਜਦੋਂ ਗੀਸਰਰ ਮੁੱਕ ਜਾਂਦੀ ਹੈ ਤਾਂ ਫੇਰ 8-9 ਪ੍ਰੋਫੈਸਰ ਆਉਂਦੇ ਨੇ, ਉਹ ਆ ਕੇ ਫੇਰ ਸਵਾਲ ਕਰਦੇ ਨੇ ਤੇ ਪੀ.ਐਚ.ਡੀ ਦੀ ਡਿਗਰੀ ਦਿੰਦੇ ਨੇ, ਵੱਡੀ ਤੋਂ ਵੱਡੀ ਡਿਗਰੀ ਦਿੰਦੇ ਨੇ। ਜਿੱਡੀ ਵੱਡੀ ਡਿਗਰੀ, ਓਡਾ ਹੀ ਮੁਸ਼ਕਲ ਟੈਸਟ।

ਸੋ ਅੱਜ ਗੁਰੂ ਮਹਾਰਾਜ ਨੇ ਐਸੀ ਕਸਵੱਟੀ ਲਾਈ ਕਿ ਹਨ੍ਹੇਗੀ ਚੱਲ ਰਹੀ ਹੈ, ਝੱਖੜ ਚਲਦਾ ਹੈ, ਬਾਰਿਸ਼ ਹੋ ਰਹੀ ਹੈ,

ਮੀਂਹ ਪੈ ਰਿਹਾ ਹੈ। ਬੱਦਲ ਹੋਏ-ਹੋਏ ਨੇ ਤੇ ਰਸਤਾ ਨਜ਼ਰ ਨਹੀਂ ਆਉਂਦਾ। ਇਹ ਕਸਵੱਟੀ ਹੁੰਦੀ ਹੈ, ਕਸਵੱਟੀ ਜਦ ਮਹਾਤਮਾ ਲਾਉਂਦੇ ਨੇ, ਓਸ ਵੇਲੇ ਜਿਹੜਾ ਤਾਂ ਹੁੰਦਾ ਹੈ ਪੂਰਾ, ਉਹ ਤਾਂ ਸਹਿ ਜਾਂਦਾ ਹੈ। ਜਿਹੜਾ ਅਧੂਰਾ ਹੁੰਦਾ ਹੈ ਉਹ ਨੌਠ ਜਾਂਦਾ ਹੈ। ਉਹ ਫੇਲ੍ਹ ਹੋ ਜਾਇਆ ਕਰਦਾ ਹੈ। ਪਾਸ ਓਹੀ ਹੁੰਦਾ ਹੈ ਜਿਹਨੇ ਜੀਵਨ ਮਿਰਤਕ ਹੋ ਕੇ ਦੇਖ ਲਿਆ। ਜਿਹੜਾ ਜੀਉਂਦਾ ਹੈ ਉਹ ਫੇਲ੍ਹ ਹੀ ਹੋਏਗਾ ਉਹ ਨਹੀਂ ਪਾਸ ਹੋ ਸਕਦਾ। ਐਸ ਤਰ੍ਹਾਂ ਬਾਣੀ ਦੇ ਅੰਦਰ ਆਉਂਦੇ ਹੈ -

**ਧਰਨਾ - ਜਦੋਂ ਲਗਦੀ ਹੈ ਰਾਮ ਕਸੌਟੀ,  
ਪਾਸ ਹੁੰਦੇ ਮਰਜੀਵੜੇ।**

**ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥**

**ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥**

**ਅੰਗ - ੯੪੮**

ਜਿਹੜਾ ਹਉਮੈ ਦੇ ਵਿਚ ਸੇਵਾ ਕਰਦਾ ਹੈ, ਉਹ ਕਸਵੱਟੀ ਨਹੀਂ ਸਹਿ ਸਕਿਆ ਕਰਦਾ। ਜਿਹਨੇ ਆਪਣਾ ਆਪ ਸਭ ਕੁਛ ਗੁਰੂ ਤੋਂ ਵਾਰ ਦਿਤਾ, ਉਹ ਪਾਸ ਹੋ ਜਾਇਆ ਕਰਦਾ ਹੈ।

ਬਾਬਾ ਫਰੀਦ ਜੀ ਬੜੀ ਆਪ ਨੇ ਘੋਰ ਤਪਸਿਆ ਕਗੀ, ਸਾਡੇ ਲਈ ਬੜਾ ਵੱਡਾ ਸਬਕ ਹੈ। ਭਾਵੇਂ ਗੁਰੂ ਮਹਾਰਾਜ ਨੇ ਤਪਸਿਆ ਤੋਂ ਸਾਨੂੰ ਵਰਜ਼ ਦਿਤਾ। ਬਈ ਨਹੀਂ, ਸੁਖਾਲਾ ਰਸਤਾ ਸਬਦਿ ਸੁਰਤਿ ਦੇ ਮਾਰਗ ਦਾ ਹੈ, ਸਗੋਰ ਨੂੰ ਦੁੱਖ ਨਾ ਦਿਓ, ਇਹਨੂੰ ਸੰਭਾਲੋ, ਕਿਉਂਕਿ ਪ੍ਰਮੇਸ਼ਰ ਨੇ ਬਹੁਤ ਕੀਮਤੀ ਚੀਜ਼ ਦਿਤੀ। ਪਰ ਫੇਰ ਉਸ ਵੇਲੇ ਦੇ ਰਿਵਾਜ ਦੇ ਮੁਤਾਬਿਕ ਬਾਬਾ ਫਰੀਦ 12 ਸਾਲ ਤਪ ਕਰਨ ਤੋਂ ਬਾਅਦ ਘਰ ਜਾਂਦਾ ਹੈ। ਮਾਂ ਨੇ ਦੇਖਿਆ ਕਿ ਅਜੇ ਤਾਂ ਇਹਦਾ ਬਣਿਆ ਹੀ ਕੁਛ ਨਹੀਂ, ਕੇਵਲ ਸ਼ਕਤੀ ਆਈ ਹੈ 'ਮਰ ਜਾਓ ਚਿੜੀਓ, ਜੀਅ ਪਓ ਚਿੜੀਓ। ਕਹਿੰਦੀ, ਫਰੀਦਾ ਅਜੇ ਦਿੱਲੀ ਬੜੀ ਦੂਰ ਹੈ। ਅਜੇ ਨਹੀਂ ਤੇਰਾ ਕੁਛ ਵੀ ਬਣਿਆ। ਇਹ ਤਾਂ ਰੱਧੀ ਸਿੱਧੀ ਤੈਨੂੰ ਫੁਰੀ ਹੈ ਹੋਰ ਕੁਛ ਨਹੀਂ ਹੈ, ਜਾਹ ਤਪ ਕਰ। ਦੂਜੀ ਵਾਰੀ ਘੁੰਠ ਤਪ ਕਰਦਾ ਹੈ ਬਾਣੀ ਦੇ ਅੰਦਰ। ਪੁੱਠਾ ਲਟਕਦਾ ਹੈ।

ਉਸ ਤੋਂ ਬਾਅਦ ਬਹੁਤ ਕ੍ਰਿਸ ਹੋ ਗਿਆ, ਹੱਡੀਆਂ ਦਾ ਢਾਂਚਾ ਹੀ ਰਹਿ ਗਿਆ। ਓਸ ਵੇਲੇ ਇਕ ਦਿਨ ਉਦਾਸ ਹੋ ਕੇ ਮਨ ਵਿਚ ਖਿਆਲ ਕਰਦਾ ਹੈ ਕਿ ਓ ਮਨਾਂ! ਸਗੋਰ ਤਾਂ ਤੁਰਿਆ ਹੀ ਨਾ ਤੇ ਕੁਛ ਵੀ ਨਾ, ਇਹ ਤਾਂ ਮੁੱਠੀ ਬਣ ਗਿਆ ਹੱਡਾਂ ਦੀ ਤੇ ਅਜੇ ਤਾਂ ਪ੍ਰਮੇਸ਼ਰ ਵੀ ਮੈਨੂੰ ਨਹੀਂ ਮਿਲਿਆ।

**ਧਰਨਾ - ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ,  
ਅਜੇ ਵੀ ਨਾ ਰੱਬ ਬਹੁੜਿਆ।**

ਐਸੀ ਅਵਸਥਾ ਹੋ ਗਈ, ਏਸ ਤੋਂ ਵੀ ਦੂਰ ਹੋ ਗਿਆ। ਕਾਵਾਂ ਨੇ ਮੁਰਦਾ ਸਮਝ ਕੇ ਮਾਸ ਖਾ ਲਿਆ। ਇਹ ਦੇਖਣ ਵਾਸਤੇ ਕਿ ਸੱਚਮੁੱਚ ਹੀ ਇਹ ਮਰਿਆ ਹੋਇਆ ਹੈ, ਇਕ ਕਾਂ ਉਠਿਆ, ਜਾ ਕੇ ਮੱਥੇ 'ਤੇ ਬੈਠ ਕੇ ਚੁੰਝ ਮਾਰਨ ਲੱਗਿਆ ਅੱਖ 'ਚ, ਤਾਂ ਫਰੀਦ ਨੇ ਹੱਥ ਹਿਲਾ ਦਿਤਾ, ਕਹਿੰਦਾ ਦੇਖ ਵੀਰਾ! ਤੂੰ ਮੇਰਾ ਮਾਸ ਲੱਤਾਂ ਦਾ ਖਾ ਲਿਆ ਮੈਂ ਨਹੀਂ ਕਿਹਾ। ਪਰ

ਹੁਣ ਤਾਂ ਤੂੰ ਅੱਖ ਨੂੰ ਖਾਣ ਲੱਗਿਆ ਹੈ, ਜਿਹਦੇ ਨਾਲ ਮੈਂ  
ਰੱਬ ਦੇਖਣਾ, ਜੇ ਤੂੰ ਇਹ ਖਾ ਲਈ ਤਾਂ ਮੈਂ ਕਾਹਦੇ ਨਾਲ  
ਦਰਸ਼ਨ ਕਰਾਂਗਾ? ਬੇਨਤੀ ਕਰਦਾ ਹੈ -

**ਧਰਨਾ - ਓ ਕਾਗਾ! ਇਹ ਦੋਇ ਨੈਣਾਂ ਮਤ ਫੇਜ਼ਿਚ,**  
**ਮੈਨੂੰ ਪਿਰ ਦੇਖਣ ਕੀ ਆਸ।**

ਐਸੀ ਘੋਰ ਤਪਸਿਆ ਕਰਦਾ, ਲੇਕਿਨ ਪ੍ਰਮੇਸ਼ਰ ਨਹੀਂ  
ਮਿਲਿਆ ਕਿਉਂਕਿ ਜਿਸ ਥਾਂ ਦੇ ਉਤੇ ਪ੍ਰਮੇਸ਼ਰ ਦਾ ਵਾਸਾ ਹੈ  
ਉਥੇ ਤਾਂ ਟੋਲ੍ਹਦਾ ਨਹੀਂ ਸੀ, ਜਿਥੇ ਨਹੀਂ ਦਰਸ਼ਨ ਹੋਣੇ ਉਨ੍ਹਾਂ  
ਬਾਵਾਂ ਤੇ ਟੋਲ੍ਹਦਾ ਫਿਰਦਾ ਸੀ। ਆਵਾਜ਼ ਆਈ ਫਰੀਦਾ!  
ਕਿਉਂ ਖਪਦਾ ਫਿਰਦਾ ਹੈਂ।

**ਤਨੁ ਨ ਤਪਾਇ ਤਨੁਰ ਜਿਉ**  
**ਬਾਲਣੁ ਹਡ ਨ ਬਾਲਿ॥**  
**ਸਿਰਿ ਪੈਰੀ ਕਿਆ ਫੇਜ਼ਿਆ**  
**ਅੰਦਰਿ ਪਿਰੀ ਨਿਹਾਲਿ॥** ਅੰਗ - ੧੩੮

ਤੇਰੇ ਤਾਂ ਅੰਦਰ ਬੈਠਾ ਹੈ -

**ਧਰਨਾ - ਪਿਆਰੇ ਜੰਗਲਾਂ ਦੇ ਵਿਚ ਕਾਹਨੂੰ ਢੂੰਡਦਾ**  
**ਬੰਜ ਮਨ ਆਪਣੇ ਤੂੰ।**  
**ਫਰੀਦਾ ਜੰਗਲੁ ਜੰਗਲੁ ਕਿਆ ਭਵਹਿ**  
**ਵਹਿਣੁ ਕੰਡਾ ਮੌਜੇਹਿ ॥**  
**ਵਸੀ ਰਬੁ ਹਿਆਲੀਐ ਜੰਗਲੁ ਕਿਆ ਛੁਚੇਹਿ ॥** ਅੰਗ - ੧੩੯

ਫਰੀਦਾ! ਉਹ ਤਾਂ ਤੇਰੇ ਅੰਦਰ ਰਹਿੰਦਾ ਹੈ -

**ਕਾਇਆ ਨਗਰੁ ਨਗਰ ਗੜ ਅੰਦਰਿ ॥**  
**ਸਾਚਾ ਵਾਸਾ ਪੁਰਿ ਗਗਨੰਦਰਿ ॥** ਅੰਗ - ੧੦੩੩

ਜਾਹ, ਕਵਾੜ ਜਿਹੜੇ ਅੰਦਰ ਬੰਦ ਨੇ ਅਗਿਆਨ ਦੇ -

**ਦੁਖੁ ਦਰਵਾਜਾ ਰੋਹੁ ਰਖਵਾਲਾ**  
**ਆਸਾ ਅੰਦੇਸਾ ਦੁਇ ਪਟ ਜੜੇ ॥** ਅੰਗ - ੮੨੨

ਉਨ੍ਹਾਂ ਦੀ ਚਾਬੀ ਗੁਰੂ ਕੋਲੋਂ ਮਿਲੇਗੀ। ਮੁਰਸ਼ਦ-ਏ-ਕਾਮਲ  
ਦੀ ਤਲਾਸ਼ ਕਰ। ਬੁਖਤਿਆਰ ਕਾਕੀ ਦੇ ਕੌਲ ਅਜਮੇਰ ਸ਼ਰੀਫ  
ਦੇ ਵਿਚ ਬਾਬਾ ਫਰੀਦ ਆ ਜਾਂਦਾ ਹੈ ਤੇ ਟੈਸਟ ਲੈਣ ਤੋਂ  
ਬਾਅਦ ਮੁਰੀਦਾਂ ਵਿਚ ਦਾਖਲ ਕਰ ਲਿਆ। ਸੇਵਾ ਦਸ ਦਿਤੀ,  
14 ਸਾਲ ਲਗਾਤਾਰ ਸੇਵਾ ਕਰੀ ਗਿਆ। ਇਹ ਤਾਂ ਮੈਜ ਹੁੰਦੀ  
ਹੈ ਮੁਰਸ਼ਦ ਦੀ, ਕਿਸੇ ਨੂੰ ਬੁਲਾਵੇ, ਚਾਹੇ ਨਾ ਬੁਲਾਵੇ। 14  
ਸਾਲ ਫਰੀਦ ਨਾਲ ਗੱਲ ਹੀ ਨਹੀਂ ਕਰੀ। ਐਨ ਬਿਲਕੁਲ ਥੱਲੇ  
ਲਾ ਦਿਤਾ।

ਅੱਜ ਕਸਵੱਟੀ ਲਗ ਜਾਂਦੀ ਹੈ, ਸਰਦੀ ਦਾ ਮਹੀਨਾ ਹੈ  
ਤੇ ਛਾਛੜੇ ਦਾ ਮੀਂਹ ਪੈਂਦਾ ਹੈ, ਹਵਾ ਬਹੁਤ ਫਰਾਟੇ ਮਾਰ-  
ਮਾਰ ਕੇ ਬੋਲਦੀ ਹੈ, ਐਡੇ ਜ਼ੋਰ ਦੀ ਹਵਾ ਹੈ ਕਿ ਵਰਾਂਡੇ ਵਿਚ  
ਜਿਥੇ ਅੱਗ ਦੱਬੀ ਹੋਈ ਸੀ, ਉਥੇ ਪਾਣੀ ਆ ਜਾਂਦਾ ਹੈ, ਉਸ  
ਪਾਣੀ ਨੇ ਅੱਗ ਬੁਝਾ ਦਿਤੀ, ਬਾਬਾ ਫਰੀਦ ਇਕ ਵਜੇ ਉਠ  
ਕੇ ਪਾਣੀ ਗਰਮ ਕਰਿਆ ਕਰਦਾ ਸੀ ਤੇ ਫੇਰ ਮੁਰਸ਼ਦ ਦਾ  
ਇਸ਼ਨਾਨ ਕਰਾਇਆ ਕਰਦਾ ਸੀ, ਜਦ ਹੱਥ ਮਾਰਿਆ ਗਿੱਲੇ

ਸੁਆਹ ਹੱਥ ਨੂੰ ਲੱਗ ਗਈ। ਪੈਰਾਂ ਥੱਲੋਂ ਮਿੱਟੀ ਨਿਕਲ ਗਈ।  
ਓ ਮਨਾਂ! 12 ਸਾਲ ਪਹਿਲਾਂ, 12 ਸਾਲ ਫੇਰ, 14 ਸਾਲ  
ਇਹ, ਅੱਜ ਜੇ ਮੈਂ ਨੇਮ ਤੋਂ ਬੁੰਝ ਗਿਆ ਤਾਂ 38 ਸਾਲ ਦੀ  
ਮਿਹਨਤ ਮੇਰੀ ਜਾਇਆ ਹੋ ਜਾਏਗੀ। ਓਸ ਵੇਲੇ ਫਰੀਦ ਨੇ  
ਇਗਦਾ ਕਰਿਆ, ਸ਼ਹਿਰ ਵਲ ਨੂੰ ਚੱਲ ਪੈਂਦਾ ਹੈ, ਕੰਬਲੀ ਦੀ  
ਬੁੱਕਲ ਮਾਰ ਲੈਂਦਾ ਹੈ -

**ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥**  
**ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥**  
ਅੰਗ - ੧੩੯

ਉਥੇ ਸ਼ਹਿਰ ਦੇ ਅੰਦਰ ਜਾਂਦਾ ਹੈ ਤਾਂ ਕੀ ਦੇਖਦਾ ਹੈ,  
ਸਾਰਾ ਸ਼ਹਿਰ ਨੀਂਦ ਦੇ ਵਿਚ ਮਸਤ ਪਿਆ ਹੈ, ਕੋਈ ਨਹੀਂ  
ਜਾਗ ਰਿਹਾ। ਕੋਈ ਆਵਾਜ਼ ਨਹੀਂ ਆ ਰਹੀ, ਅਖੀਰ ਚਲਦੇ-  
ਚਲਦੇ ਇਕ ਦਰਵਾਜ਼ੇ ਦੇ ਵਿਚੋਂ, ਝੀਬਾਂ ਚੌਂ ਰੋਸ਼ਨੀ ਨਜ਼ਰ  
ਆਈ। ਉਥੇ ਜਾ ਕੇ ਦਸਤਕ ਦਿਤੀ, ਅੰਦਰੋਂ ਆਵਾਜ਼ ਆਈ,  
ਕੌਣ? ਕਹਿਣ ਲੱਗਿਆ, ਮੈਂ ਫਰੀਦ! ਪੀਰ ਜੀ ਦਾ ਮੁਗੀਦ।  
ਅੰਦਰੋਂ ਹੀ ਆਵਾਜ਼ ਆਈ ਕਿ ਫਰੀਦਾ! ਇਹ ਜਿੱਥੇ ਤੂੰ ਆ  
ਗਿਆ ਇਹ ਗਲਤ ਥਾਉਂ ਹੈ, ਏਸ ਅਸਥਾਨ ਦੇ ਉਤੇ ਤਾਂ-

**ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ॥**  
ਅੰਗ - ੬੪੨

ਇਥੋਂ ਤਾਂ ਨਰਕਾਂ ਦਾ ਟਿਕਟ ਮਿਲਦਾ ਹੈ। ਤੂੰ ਹੈ ਪੀਰ  
ਫਕੀਰ। ਇਥੇ ਪੀਰਾਂ ਫਕੀਰਾਂ ਦਾ ਥਾਉਂ ਨਹੀਂ, ਜਿਨ੍ਹਾਂ ਨੇ  
ਨਰਕਾਂ ਚੌਂ ਡੁੱਬਣਾ ਹੈ ਉਨ੍ਹਾਂ ਦਾ ਥਾਉਂ ਹੈ। ਤੂੰ ਵੇਸਵਾ ਦੇ  
ਦੁਆਰੇ ਖੜ੍ਹਾ ਹੈਂ। ਉਸ ਵੇਲੇ ਕਹਿਣ ਲੱਗੇ, ਬੀਬਾ! ਮੇਰੀ ਬੇਨਤੀ  
ਤਾਂ ਸੁਣ, ਮੇਰੀ ਅਰਜ਼ ਤਾਂ ਸੁਣ।

ਬੜੇ ਕ੍ਰੋਧ ਦੇ ਨਾਲ ਦਰਵਾਜ਼ੇ ਦੇ ਨੇੜੇ ਆ ਗਈ,  
ਕਹਿੰਦਾ ਤੁਸੀਂ ਦਰਵਾਜ਼ਾ ਖੋਲੋ, ਮੈਂ ਇਕ ਬੇਨਤੀ ਕਰਨੀ ਹੈ।  
ਅੱਜ ਮੇਰੇ ਪੀਰ ਦੇ ਇਸ਼ਨਾਨ ਦਾ ਵਕਤ ਹੋਣ ਵਾਲਾ ਹੈ, ਅੱਗਾ  
ਜਿਹੜੀ ਸੀ ਸਾਡੀ ਉਹ ਬੁੰਝ ਗਈ। ਤੂੰ ਕਿਧਾ ਕਰਕੇ ਮੈਨੂੰ  
ਅੱਗ ਦੇ ਦੇ, ਤਾਂ ਕਿ ਮੈਂ ਜਾ ਕੇ ਆਪਣੇ ਪੀਰ ਦੀ ਸੇਵਾ  
ਚੌਂ ਗਫਲਤ ਨਾ ਕਰ ਲਵਾਂ, ਪੂਰਾ ਉਤਰ ਜਾਵਾਂ। ਕਹਿਣ  
ਲੱਗੀ ਫਰੀਦਾ! ਬੜਾ ਪਿਆਰ ਹੈ ਤੌਰਾ ਫਰੀਦ ਨਾਲ? ਜੇ ਐਨਾ  
ਹੀ ਪਿਆਰ ਹੈ ਤਾਂ ਅੱਗ ਦੀ ਕੀਮਤ ਦੇਣੀ ਪਵੇਗੀ।

**ਤਨ ਗੰਦਗੀ ਕੀ ਕੌਠੜੀ ਹਰਿ ਹੀਰਿਆਂ ਦੀ ਖਾਣ।**  
**ਸਿਰ ਦਿਤਿਆਂ ਜੇ ਹਰਿ ਮਿਲੇ ਤਾਂ ਭੀ ਸਸਤਾ ਜਾਣੋ**

ਦੱਸ ਤੈਨੂੰ ਕੀ ਚਾਹੀਦਾ ਹੈ? ਕਹਿਣ ਲੱਗੀ ਕਿ ਮੈਂ ਸਿਰ  
ਨਹੀਂ ਮੰਗਦੀ। ਤੇਰੀ ਅੱਖ ਦਾ ਡੇਲਾ ਮੰਗਦੀ ਹਾਂ, ਫਰੀਦ ਅੱਗੇ  
ਕਰ ਦਿੰਦਾ ਹੈ। ਕਹਿੰਦੀ ਨਹੀਂ, ਆਪੇ ਕੱਢ ਕੇ ਦੇਹ।  
ਉਂਗਲੀਆਂ ਪਾਈਆਂ, ਝਟਕਾ ਮਾਰਿਆ, ਡੇਲਾ ਕੱਢ ਕੇ ਫੜਾ  
ਦਿਤਾ, ਕੋਈ ਸੁਖਾਲੀ ਗੱਲ ਨਹੀਂ ਸਾਧਸੰਗਤ ਜੀ!

**ਧਰਨਾ - ਛੇਰਾ ਨਾਂ ਜਿਦੇ ਸਿਰ ਤੋਂ ਪਰ੍ਹੇ ਹੈ ਪ੍ਰੇਮ ਵਾਲਾ।**  
**ਜਾਉ ਤਉ ਧ੍ਰੇਮ ਥੱਲ੍ਹਣ ਕਾ ਚਾਉ ॥**  
**ਸਿਰੁ ਧਰਿ ਤਲੀ ਗਲੀ ਮੇਰੀ ਆਉ ॥**

**ਇਤੁ ਮਾਰਗਿ ਪੈਰੁ ਧਰੀਜੈ ॥  
ਸਿਰੁ ਦੀਜੈ ਕਾਣਿ ਨ ਕੀਜੈ ॥** ਅੰਗ - ੧੪੧੨

ਡੇਲਾ ਕੱਢ ਕੇ ਪਲੇਟ ਵਿਚ ਰੱਖ ਦਿਤਾ। ਸਾਫ਼ਾ ਪਾੜਿਆ, ਪਾੜ ਕੇ ਅੱਖ ਦੇ ਉਤੇ ਬੰਨ੍ਹ ਲਿਆ। ਅੱਗ ਲੈ ਆਇਆ, ਲਿਆ ਕੇ ਕਿਵੇਂ ਪਾਣੀ ਗਰਮ ਕਰਿਆ, ਕਿਸ ਤਰ੍ਹਾਂ ਭਿੱਜਦਾ-ਭਿੱਜਦਾ ਆਇਆ, ਇਸ਼ਨਾਨ ਕਰਾਉਣ ਤੋਂ ਬਾਅਦ ਕੋਈ ਬਚਨ ਨਹੀਂ ਕਹਿੰਦਾ। ਅੰਮ੍ਰਿਤ ਵੇਲਾ ਹੋ ਆਇਆ ਤੇ ਦਿਨ ਚੜ੍ਹ ਗਿਆ ਤਾਂ ਪੀਰ ਕਹਿਣ ਲੱਗਿਆ ਕਿ ਫਰੀਦ ਨੂੰ ਬੁਲਾਓ, ਕਿੱਥੇ ਹੈ ਫਰੀਦ? ਕਹਿੰਦੇ, ਜੀ ਉਹ ਗੋਸ਼ੇ 'ਚ ਬੈਠਾ ਹੈ, ਕੋਨੇ 'ਚ। ਬੁਲਾ ਲਿਆ ਉਸਨੂੰ, ਬੁਲਾ ਕੇ ਕਹਿਣ ਲੱਗੇ ਕਿ ਫਰੀਦਾ! ਅੱਖ ਬੰਨ੍ਹੀਂ ਹੈ ਬਈ? ਕਹਿੰਦਾ, ਮਹਾਰਾਜ ਆਈ ਹੋਈ ਹੈ। ਕਹਿੰਦੇ, ਫਰੀਦਾ! ਆਈਆਂ ਹੋਈਆਂ ਅੱਖਾਂ ਨਹੀਂ ਬੰਨ੍ਹੀਦੀਆਂ, ਗਈਆਂ ਹੋਈਆਂ ਬੰਨ੍ਹੀਦੀਆਂ ਨੇ, ਖੋਲ੍ਹ ਦੇ ਪੱਟੀ। ਉਹ ਵੀ ਤਾਂ ਸਮਰੱਥ ਪੁਰਸ਼ ਸੀ ਕੋਈ ਐਵੇਂ ਤਾਂ ਨਹੀਂ ਸੀ। ਸਾਬਤ ਅੱਖ ਵਿਚੋਂ ਹੋ ਗਈ, ਹੈਰਾਨ ਹੋ ਗਿਆ। ਉਸ ਵੇਲੇ ਉਠ ਕੇ ਬੁਹਮਿਗਿਆਨ ਦੇ ਭੰਡਾਰੇ ਬਖਸ਼ਿ ਦਿਤੇ, ਇਹਨੂੰ ਕਸਵੱਟੀ ਕਹਿੰਦੇ ਨੇ, ਕਸਵੱਟੀ ਲਾਉਣ ਤੋਂ ਬਾਅਦ ਫੇਰ ਕੁਛ ਮਿਲਦਾ ਹੁੰਦਾ ਹੈ।

ਇਨ੍ਹਾਂ ਦਾ ਹੀ ਤੀਸਰੇ ਥਾਂ ਚੇਲਾ, ਨਿਜਾਮੂਦੀਨ ਅੱਲੀਆ ਜਿਨ੍ਹਾਂ ਦਾ ਮਜ਼ਾਰ ਜਿੱਥੇ ਸਟੇਸ਼ਨ ਹੈ ਨਿਜਾਮੂਦੀਨ ਦਾ, ਉਸ ਥਾਂ ਤੇ ਹੈ। ਉਨ੍ਹਾਂ ਦਾ ਇਕ ਬਚਨ ਕਰਿਆ ਹੋਇਆ ਸੀ, ਪੁਣ ਸੀ ਕਿ ਮੈਂ ਰਾਜਾ ਨਹੀਂ ਆਪਣੇ ਦਰਬਾਰ 'ਚ ਆਉਣ ਦੇਣਾ। ਉਸ ਵੇਲੇ ਬੜੇ ਰਾਜਿਆਂ ਨੇ, ਸਮਸ਼ਦੀਨ ਵਰਗਾ ਨੇ, ਬਲਬਨ ਨੇ ਕੋਸ਼ਿਸ਼ ਕਰੀ ਪਰ ਕੋਈ ਨਾ ਆ ਸਕਿਆ। ਉਨ੍ਹਾਂ ਦਾ ਇਕ ਮੁਰੀਦ ਸੀ ਜਿਸ ਦਾ ਨਾਮ ਅਮੀਰ ਖੁਸਰੋ ਸੀ। ਸੱਤ ਬਾਦਸ਼ਾਹੀਆਂ ਦੇ ਵਿਚ ਉਹ ਰਾਜ ਕਵੀ ਰਿਹਾ ਸੀ। ਬੜਾ ਉਹਨੂੰ ਇਨਾਮ ਵਰਗਾ ਮਿਲਦਾ ਸੀ, ਸੌਨੇ ਦੇ ਬਰਤਨ, ਬੜੇ ਕੀਮਤੀ ਗਲੀਚੇ, ਬੜੀਆਂ-ਬੜੀਆਂ ਕੀਮਤੀ ਚੀਜ਼ਾਂ, ਜਦ ਉਹ ਰਿਟਾਇਰ ਹੋਇਆ, ਰਿਟਾਇਰ ਹੋ ਕੇ, ਬਦਾਈਓਂ ਦੇ ਰਹਿਣ ਵਾਲਾ ਸੀਗਾ। ਬਰੇਲੀ ਤੋਂ ਪੜ੍ਹੇ ਤੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਕਰੀ ਤਾਂ ਐਨਾ ਸਮਾਨ ਹੋਇਆ ਉਹਦੇ ਕੋਲ ਕਿ ਬੇਅੰਤ ਉਠ ਲੱਦੇ ਗਏ। ਕੀਮਤੀ ਸਮਾਨ ਲਈਂ ਜਾਂਦਾ ਸੀ, ਏਧਰ ਇਜ਼ਾਜ਼ਤ ਲੈ ਕੇ ਚੱਲਿਆ ਘਰ ਨੂੰ ਤੇ ਉਸੇ ਵੇਲੇ ਹੀ ਇਕ ਬਦਾਈਓਂ ਤੋਂ ਲੋੜਵੰਦ ਆ ਗਿਆ, ਆ ਕੇ ਕਹਿਣ ਲੱਗਿਆ, ਪੀਰ ਜੀ! ਮੇਰੀ ਲੜਕੀ ਦੀ ਸ਼ਾਦੀ ਹੈ, ਕੁਛ ਮੈਨੂੰ ਦੇਵੇ? ਕਹਿਣ ਲੱਗੇ, ਦੇਖ ਪਿਆਰਿਆ! ਅਸੀਂ ਤਾਂ ਨਾ ਪੈਸਾ ਟਕਾ ਰਖਦੇ ਹੁੰਦੇ ਆਂ, ਆਹ ਸੇਵਾਦਾਰ ਰਖਦੇ ਹੁੰਦੇ ਨੇ, ਆਹ ਲੰਗਰ ਵਰਗਾ ਚਲਾਉਂਦੇ ਨੇ ਤੇ ਮੈਂ ਤਾਂ ਕਦੇ ਹੱਥ ਨਹੀਂ ਲਾਇਆ, ਨਾ ਆਪਣੇ ਕੋਈ ਜੇਬ ਹੈ ਜਿਸਦੇ 'ਚ ਪੈਸੇ ਪਾਈਏ ਤੇ ਤੂੰ ਐਉਂ ਕਰ, ਜਿਹੜੀ ਚੜ੍ਹਤ ਆਏਗੀ ਉਹ ਲੈ ਲਈਂ। ਸੰਗਤ ਆਈ, ਕੁਛ ਐਸਾ ਹੋਇਆ ਕਿ ਕਿਸੇ ਨੇ ਨਾ ਪੈਸਾ ਚਾੜ੍ਹਿਆ। ਉਦਾਸ ਹੋ ਗਿਆ ਕਿ ਤੁਸੀਂ ਆਪਣੀ ਸ਼ਕਤੀ ਵਰਤ ਕੇ ਨਹੀਂ ਚੜ੍ਹਨ ਦਿਤਾ। ਜਦ ਬਹੁਤ ਕਿਹਾ ਕਹਿੰਦੇ ਐਉਂ ਕਰ ਸਾਡੇ ਕੋਲ ਤਾਂ ਕੁਛ ਨਹੀਂ ਹੈ ਮੇਰੇ ਪੈਰਿਂ ਜੁੱਤੀ

ਪਾਈ ਹੋਈ ਹੈ, ਲੈ ਜਾ, ਆਨੇ-ਦੁਆਨੇ ਦੀ ਵਿਕ ਜਾਈਗੀ ਇਹ। ਉਹਨੇ ਕਿਹਾ ਕਿ ਜੁੱਤੀ ਹੀ ਲੈ ਚਲਦੇ ਹਾਂ। ਉਹ ਜੁੱਤੀ ਲਈਂ ਜਾਂਦਾ ਹੈ ਤੇ ਅੱਗੇ ਇਸਨੂੰ ਅਮੀਰ ਖੁਸਰੋ ਦਾ ਕਾਫ਼ਲਾ ਮਿਲ ਗਿਆ। ਪਤਾ ਲੱਗਿਆ ਕਿ ਇਹ ਵੀ ਬਦਾਈਓਂ ਨੂੰ ਜਾ ਰਹੇ ਨੇ, ਮੈਂ ਵੀ ਜਾਂਦਾ ਹਾਂ, ਇਕ ਦਿਨ ਮੌਕਾ ਪਾ ਕੇ ਖੁਸਰੋ ਨੂੰ ਕਹਿਣ ਲੱਗਿਆ, ਕਿ ਆਹ ਜਿਹੜਾ ਪੀਰ ਹੈ ਨਾ, ਬੜਾ ਚਲਾਕ ਹੈ, ਜਿਹੜਾ ਨਿਜਾਮੂਦੀਨ ਹੈ, ਸੁਣਦੇ ਸਾਰ ਉਹਦੇ ਐਉਂ ਹੋ ਗਿਆ ਜਿਵੇਂ ਕਿਸੈ ਨੇ ਬੜਾ ਭਾਰਾ ਪੱਥਰ ਉਹਦੇ ਸਿਰ 'ਚ ਮਾਰਿਆ ਹੋਵੇ, ਕਿਉਂਕਿ ਇਹਦਾ ਤਾਂ ਪੀਰ ਸੀ, ਪੀਰ ਦੀ ਨਿੰਦਿਆ ਕਿਵੇਂ ਸੁਣ ਲੈਂਦਾ। ਕਹਿੰਦਾ, ਤੈਨੂੰ ਕੀ ਤਕਲੀਫ ਹੋਈ ਹੈ? ਉਹ ਕਹਿੰਦਾ, ਮੈਂ ਗਿਆ ਸੀ, ਆਹ ਜੁੱਤੀ ਮੇਰੇ ਹਿੱਸੇ ਆਈ ਹੈ, ਪੈਸਾ ਨਹੀਂ ਕੋਈ ਵੀ ਮਿਲਿਆ। ਖੁਸਰੋ ਕਹਿੰਦਾ ਕਿ ਤੈਨੂੰ ਪਤਾ ਹੈ ਕਿ ਇਹਦੀ ਕੀਮਤ ਕਿੰਨੀ ਹੈ? ਤੂੰ ਜਾਣਦਾ ਹੈਂ ਕਿ ਇਹਦੀ ਕੀਮਤ ਕਿੰਨੀ ਹੈ? ਕਹਿੰਦਾ, ਤੂੰ ਜਾਣਦਾ ਹੈਂ? ਕਹਿੰਦਾ, ਮੈਂ ਜਾਣਦਾ ਹਾਂ ਕਿ ਇਹਦੀ ਕੀਮਤ ਹੈ ਹੀ ਨਹੀਂ। ਬੇ-ਕੀਮਤੀ, ਚੀਜ਼ ਹੈ ਪੀਰ ਦੀ ਜੁੱਤੀ। ਕਹਿੰਦਾ, ਐਉਂ ਕਰ, ਆਹ ਜੋੜਾ ਮੈਨੂੰ ਦੇ ਦੇ ਤੇ ਸਾਰੀ ਜਿੰਦਗੀ ਦੀ ਕਮਾਈ, ਸੱਤ ਬਾਦਸ਼ਾਹੀਆਂ ਦੇ ਕੌਲ ਮੈਂ ਰਿਹਾ ਹੋਇਆ ਹਾਂ, ਆਹ ਸੈਕੜੇ ਉੱਠ ਭਰੇ ਹੋਏ ਨੇ ਤੋਹਫਿਆਂ ਦੇ ਨਾਲ, ਇਹ ਸਾਰੇ ਲੈ ਲੈ ਲੈ। ਮੇਰੇ ਤੇ ਤਰਸ ਕਰਕੇ ਮੈਨੂੰ ਇਹ ਜੁੱਤੀ ਦੇ ਦੇ, ਕਿਉਂਕਿ ਮੈਂ ਪੂਰਾ ਮੁੱਲ ਨਹੀਂ ਦੇ ਰਿਹਾ। ਸਾਰੀ ਜਿੰਦਗੀ ਦੀ ਕਮਾਈ ਉਹਦੇ ਹਵਾਲੇ ਕਰਕੇ, ਉਸ ਵੇਲੇ ਵਾਪਸ ਆ ਜਾਂਦਾ ਹੈ। ਪੀਰ ਦੇ ਆ ਕੇ ਉਹਨੇ ਸਿਜਦਾ ਕਰਿਆ, ਪੀਰ ਕਹਿਣ ਲੱਗਿਆ, ਖੁਸਰੋ ਤੂੰ ਤਾਂ ਚਲਿਆ ਗਿਆ ਸੀ? ਕਹਿੰਦਾ, ਪਾਤਸ਼ਾਹ! ਤੂੰ ਬੜਾ ਦਿਆਲੂ ਹੈਂ, ਤੂੰ ਮੇਰੇ 'ਤੇ ਕਿੱਪਾ ਕਰੀ। ਆਪਣਾ ਜੋੜਾ ਭੇਜ ਕੇ ਮੈਨੂੰ ਵਾਪਸ ਬੁਲਾ ਲਿਆ। ਉਥੇ ਰਹਿਣ ਲਗ ਜਾਂਦਾ ਹੈ ਤੇ ਉਹਦੇ 32 ਚੇਲੇ ਇਕੋ ਜਿਹੇ ਸੀ।

ਅੱਜ ਪੀਰ ਨੇ ਮਨ ਵਿਚ ਠਾਣਿਆ ਕਿ ਅੱਜ ਇਮਤਿਹਾਨ ਲਈਏ ਇਨ੍ਹਾਂ ਦਾ। ਜਿਥੇ ਵੇਸਵਾਵਾਂ ਦਾ ਬਜ਼ਾਰ ਜਿਹਨੂੰ ਅਸੀਂ ਕਹਿੰਦੇ ਹਾਂ ਅਧਰਮ ਦਾ ਬਜ਼ਾਰ, ਅਧਰਮਪੁਰਾ, ਉਥੇ ਚਲਿਆ ਗਿਆ ਤੇ ਜਿਹੜੇ ਚੇਲੇ ਸੀ ਉਹ ਹੈਰਾਨ ਹੋਣ ਲੱਗ ਗਏ ਕਿ ਪੀਰ ਕਦੇ ਸਾਰੀ ਜਿੰਦਗੀ ਸ਼ਹਿਰ ਨਹੀਂ ਆਇਆ, ਜੇ ਆਇਆ ਤਾਂ ਵੇਸਵਾਵਾਂ ਦੇ ਜਾ ਵਿੜਿਆ। ਉਹ ਇਕੱਲਾ-ਇਕੱਲਾ ਥਾਂ ਦੇਖਦਾ ਜਾਂਦਾ ਹੈ। ਇਕ ਥਾਂ 'ਤੇ ਵੇਸਵਾ ਦੇਖ ਕੇ ਪੱਤੀਆਂ ਚੜ੍ਹ ਗਿਆ ਤੇ ਕੋਲ ਚਲਿਆ ਗਿਆ। ਜਾ ਕੇ ਨਿਗ੍ਰਾ ਕੀਤੀ, ਨਿਗ੍ਰਾ ਕਰਨ ਦੀ ਦੇਰ ਸੀ ਸਾਰੇ ਪਾਪ ਕੱਢ ਦਿਤੇ ਅੰਦਰੋਂ, ਦਰਵੇਸ਼ ਬਣਾ ਦਿਤੀ। ਕਹਿਣ ਲੱਗੇ, ਬੇਟੀ! ਮੈਨੂੰ ਤੇਰੇ ਤੱਕ ਇਕ ਬੜਾ ਜ਼ਬਰਦਸਤ ਕੰਮ ਹੈ, ਮੇਰਾ ਕੰਮ ਕਰੋਗੀ? ਕਹਿੰਦੀ, ਦੱਸੋ ਪੀਰ ਜੀ। ਕਹਿੰਦੀ, ਆਹ 30-32 ਚੇਲੇ ਮੇਰੇ ਮਗਰ ਨੇ, ਇਨ੍ਹਾਂ ਨੂੰ ਨਠਾ ਸਕਦੀ ਹੈਂ? ਕੋਈ ਐਸਾ ਡਰਮਾ ਕਰ ਜਿਹੇ ਨਾਲ ਇਹ ਅਸਰਧਕ ਹੋ ਜਾਣ ਤੇ ਦੌੜ ਜਾਣ। ਉਸ ਵੇਲੇ ਉਹਨੇ ਐਸਾ ਡਰਮਾ ਕਰਿਆ ਕਿ ਬਾਰ-ਬਾਰ ਸੁਣਾ ਕੇ ਕਹੇ, ਨੌਕਰਾਂ ਨੂੰ ਸਮਝਾ ਦਿਤਾ ਕਿ ਕਹੀ ਜਾਓ ਕਿ ਪੀਰ ਜੀ ਨੇ ਹੁਣ ਫਲਾਣੀ ਸ਼ਰਾਬ ਮੰਗੀ ਹੈ, ਹੁਣ ਫਲਾਣੀ ਮੰਗੀ

ਹੈ, ਫਲਾਣਾ ਗੋਸ਼ਤ ਮੰਗਿਆ ਹੈ ਤੇ ਪੀਰ ਜੀ ਇਥੇ ਹੀ ਰਹਿਣਗੇ। ਐਹੋ ਜਿਹੀਆਂ ਗੱਲਾਂ ਜਦੋਂ ਚੇਲਿਆਂ ਨੇ ਸੁਣੀਆਂ ਤਾਂ ਕਹਿਣ ਲੱਗੇ ਕਿ ਓਥੇ, ਪੀਰ ਪਹਿਲੀ ਵਾਰ ਆਉਂਦਾ ਹੀ ਭਟਕ ਗਿਆ। ਓਸ ਵੇਲੇ ਖਿਸਕਣੇ ਸ਼ੁਰੂ ਹੋ ਗਏ, ਦੋ-ਦੋ ਜਾਣ ਲੱਗ ਗਏ। ਤੜਕਾ ਜਦ ਹੋਇਆ ਓਸ ਵੇਲੇ ਤੱਕ 30 ਚਲੇ ਗਏ, ਦੋ ਰਹਿ ਗਏ। ਇਕ ਖੁਸਰੇ ਰਹਿ ਗਿਆ, ਇਕ ਹੋਰ ਰਹਿ ਗਿਆ। ਬਖਰ ਦਿਤੀ ਬੀਬੀ ਨੇ ਜਾ ਕੇ ਪੀਰ ਜੀ! ਬਾਕੀ ਤਾਂ ਹੋ ਗਏ, ਦੋ ਰਹਿੰਦੇ ਨੇ। ਕਹਿੰਦੇ, ਇਨ੍ਹਾਂ ਨੂੰ ਵੀ ਨਠਾਓ! ਓਸ ਵੇਲੇ ਡੰਡੇ ਲੈ ਉਹਦੇ ਨੌਕਰਾਂ ਨੇ, ਕਹਿੰਦੇ ਜਾਂਦੇ ਓਂ ਐਸ ਤਰ੍ਹਾਂ ਕਿ ਦੂਜੀ ਤਰ੍ਹਾਂ ਜਾਵੇਂਗੇ। ਕੁੱਟਣੇ ਸ਼ੁਰੂ ਕਰ ਦਿਤੇ। ਖੁਸਰੇ ਤਾਂ ਉਥੇ ਹੀ ਬੈਠ ਗਿਆ ਤੇ ਦੂਸਰਾ ਨੱਠ ਗਿਆ। ਕਹਿੰਦੇ, ਹਿੱਲ। ਕਹਿੰਦਾ, ਮੈਂ ਤਾਂ ਮਰ ਜਾਣਾ ਹੈ ਇਥੇ ਹੀ। ਮੈਂ ਨਹੀਂ ਜਾਣਾ ਕਿਤੇ ਵੀ।

ਉਸ ਵੇਲੇ ਦੱਸਿਆ ਕਿ ਮਹਾਰਾਜ਼! ਹੋਰ ਨੱਠ ਗਏ, ਇਕ ਰਹਿ ਗਿਆ। ਕਹਿੰਦੇ, ਇਹਨੂੰ ਵੀ ਸੁਣੋ ਘੜੀਸ ਕੇ। ਦੋ-ਤਿੰਨ ਜਣਿਆਂ ਨੇ ਫੜ ਲਿਆ ਪੈਰਾਂ ਤੋਂ ਘੜੀਸੀਂ ਲੈ ਗਏ, 200 ਗਜ਼ ਤੇ ਜਾ ਕੇ ਸੁਣ ਆਏ। ਉਹ ਆ ਗਏ ਅੰਦਰ, ਮਗਰ ਹੀ ਫੇਰ ਆ ਗਿਆ। ਫੇਰ ਘੜੀਸ ਕੇ ਸੁਣ ਆਏ ਫੇਰ ਆ ਗਿਆ। ਫੇਰ ਸੁਣ ਆਏ, ਫੇਰ ਆ ਗਿਆ।

ਕਹਿੰਦੇ, ਪੀਰ ਜੀ! ਉਹ ਨਹੀਂ ਜਾਂਦਾ। ਹੋਰ ਤਾਂ ਸਭ ਚਲੇ ਗਏ। ਇਥੇ ਅਸੀਂ ਫੇਲ੍ਹੁ ਹੋ ਗਏ। ਪੀਰ ਆਪ ਆਇਆ, ਕੜਕ ਕੇ ਬੋਲਿਆ, ਕਹਿਣ ਲੱਗਿਆ, ਓ ਖੁਸਰੋ! ਜਿਥੇ 32 ਚਲੇ ਗਏ ਤੂੰ ਕਿਉਂ ਨਹੀਂ ਗਿਆ।

ਉਸ ਵੇਲੇ ਨੇਤਰਾਂ 'ਚੋਂ ਜਲ ਜਾਂਦਾ ਹੈ ਉਹਦੇ। ਕਹਿੰਦਾ, ਪੀਰ ਜੀ! ਮੈਂ ਕਿਵੇਂ ਚਲਿਆ ਜਾਵਾਂ, ਜਿਨ੍ਹਾਂ ਦਾ ਕੋਈ ਥਾਂ ਸੀ ਉਹ ਸਭ ਚਲੇ ਗਏ, ਮੈਂ ਤਾਂ ਨਿਖਾਵਾਂ ਹਾਂ, ਮੇਰਾ ਤਾਂ ਥਾਂ ਹੀ ਨਹੀਂ ਕੋਈ ਤੇਰੇ ਚਰਨਾਂ ਤੋਂ ਬਹੁਰ ਕੋਈ, ਮੈਂ ਕਿੱਥੇ ਜਾਵਾਂ?

**ਧਰਨਾ - ਕੋਈ ਕਿਸੇ ਦਾ ਕਿਸੇ ਦਾ ਕੋਈ,**

**ਮੇਰਾ ਤੂੰ ਹੈਂ ਏਕੋ ਮਾਲਕਾ।**

**ਕਿਸ ਹੀ ਕੋਈ ਕੋਇ ਮੰਝ ਨਿਮਾਣੀ ਇਕੁ ਤੂੰ ॥**

**ਕਿਉਂ ਨ ਮਰੀਜੈ ਰੋਇ ਜਾ ਲਗ ਚਿਤਿ ਨ ਆਵਹੀ॥**

**ਅੰਗ - ੨੯੨**

**ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ।**  
**ਬਹਿ ਗਰੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।**

ਪੀਰ ਜੀ! ਜਿਨ੍ਹਾਂ ਦੇ ਥਾਂ ਸੀ, ਥਾਂ ਵਾਲੇ ਆਪਣੇ ਥਾਵਾਂ 'ਤੇ ਚਲੇ ਗਏ। ਮੈਂ ਤਾਂ ਨਿਮਾਣਾ ਹਾਂ, ਮੈਨੂੰ ਤਾਂ ਤੇਰੇ ਚਰਨਾਂ ਤੋਂ ਬਹੁਰ ਕੋਈ ਥਾਂ ਨਹੀਂ ਚਾਹੇ ਸਾਰੀ ਜਿੰਦਗੀ ਇਥੇ ਨਿਵਾਸ ਰੱਖੋ, ਮੈਂ ਤਾਂ ਇਥੇ ਹੀ ਰਹਿਣਾ ਹੈ ਤੇਰੇ ਚਰਨਾਂ 'ਚ। ਪੀਰ ਪ੍ਰਸੰਨ ਹੋ ਗਿਆ, ਬੁੱਕਲ 'ਚ ਲੈ ਲਿਆ। ਰਿੱਧੀਆਂ-ਸਿੱਧੀਆਂ ਬਖਸ਼ ਦਿਤਾ, ਬ੍ਰਹਮਗਿਆਨ ਦੇ ਕਵਾੜ ਖੋਲ੍ਹੇ ਦਿਤੇ।

ਸੋ ਇਹਨੂੰ ਕਸਵੱਟੀ ਕਹਿੰਦੇ ਨੇ। ਮਹਾਂਪੁਰਸ਼ ਸਾਰੇ

ਕਸਵੱਟੀ ਲਾਉਂਦੇ ਨੇ। ਜਦ ਭਾਈ ਮੰਝ 'ਤੇ ਕਸਵੱਟੀ ਲੱਗੀ ਸੀ, ਕਿੱਡੀ ਸਖਤ ਲੱਗੀ ਸੀ, ਪਿਛੇ ਸੁਣਾਇਆ ਸੀ ਮੈਂ। ਉਥੇ ਭਾਈ ਮੰਝ ਨੇ ਇਕੋ ਬੇਨਤੀ ਕਰੀ ਪਾਤਸ਼ਾਹ! ਕਲਜੁਗ ਦਾ ਸਮਾਂ ਹੈ, ਸਿੱਖਾਂ ਦੇ ਉਤੇ ਰਿਆਇਤ ਕਰੋ, ਰਿਆਇਤੀ ਪਾਸ ਕਰੋ ਇਨ੍ਹਾਂ ਨੂੰ। ਇਹ ਭੁੱਲੇ ਹੋਏ ਨੇ, ਐਡੀ ਕਸਵੱਟੀ ਨਹੀਂ ਕਿਸੇ ਤੋਂ ਸਹਿ ਹੋਣੀ।

ਮਹਾਰਾਜ ਜੀ ਕਹਿੰਦੇ, ਮੰਝ! ਸੋਨੇ 'ਚੋਂ ਜੇ ਖੋਟ ਕੱਢ ਦੇਈਏ ਤਾਂ ਚਮਕਦਾ ਚੰਗਾ ਹੈ। ਜੇ ਖੋਟ ਹੋਵੇ ਤਾਂ ਮੱਲੰਮਾ ਲੱਗ ਜਾਂਦਾ ਹੈ, ਚਮਕ ਮਾਰੀ ਜਾਂਦੀ ਹੈ, ਅਸੀਂ ਗੁਰਸਿੱਖਾਂ ਨੂੰ ਚਮਕ ਦੇਣੀ ਚਾਹੁੰਦੇ ਹਾਂ।

ਸੋ ਇਸ ਤਰ੍ਹਾਂ ਬਾਬਾ ਅਮਰਦਾਸ ਜੀ 'ਤੇ ਕਸਵੱਟੀ ਲੱਗ ਗਈ। ਬੇਅੰਤ ਛਾਛੜੇ ਦਾ ਮੀਂਹ ਪੈਂਦਾ ਹੈ, ਰਸਤਾ ਨਜ਼ਰ ਨਹੀਂ ਆਉਂਦਾ, ਹਵਾ ਦੇ ਨਾਲ ਉਡ-ਉਡ ਕੇ ਕੰਡੇ ਰਸਤੇ 'ਚ ਆ ਗਏ, ਉਥੋਂ ਪਿਛਲ ਖੋਰੀ ਜਾਂਦੇ ਨੇ ਤੇ ਫੇਰ ਜਾ ਕੇ ਦਰਿਆ ਵਲ ਮੂੰਹ ਕਰਿਆ, ਉਥੋਂ ਪਾਣੀ ਭਰਿਆ, ਉਥੋਂ ਹੌਲੀ-ਹੌਲੀ ਤਿਲਕਦੇ-ਤਿਲਕਦੇ, ਅੰਗੂਠੇ ਗੱਢ-ਗੱਢ ਕੇ ਧਰਤੀ ਦੇ ਵਿਚ ਪਾਣੀ ਲੈ ਕੇ ਆ ਰਹੇ ਨੇ। ਅੱਗ ਆ ਕੇ ਕੱਪੜਾ ਬੁਣ ਵਾਲੇ ਜੁਲਾਹਿਆਂ ਦਾ ਘਰ ਸੀ ਨੇੜੇ। ਬਾਹਰਲੇ ਪਾਸੇ ਉਨ੍ਹਾਂ ਦੀ ਕੁੰਭਲ ਸੀ ਬਣੀ ਹੋਈ। ਉਥੇ ਤਾਣਾ ਤਣਨ ਵਾਸਤੇ ਇਕ ਕਿੱਲਾ ਗੱਡਿਆ ਹੋਇਆ ਸੀ ਕੁੰਭਲ ਦੇ ਕੋਲ। ਉਹਦੇ ਨਾਲ ਤਾਣਾ ਬੰਨ੍ਹ ਲੈਂਦੇ ਸੀ ਤੇ ਕੱਪੜਾ ਬੁਣ ਲੈਂਦੇ ਸੀ। ਰਸਤਾ ਨਾ ਦਿਸਣ ਕਰਕੇ, ਜਦ ਬਿਜਲੀ ਚਮਕੀ ਤਾਂ ਅੰਦਾਜ਼ਾ ਲਾਇਆ ਕਿ ਇਥੋਂ ਦੀ ਰਾਹ ਹੈ, ਆਪ ਉਥੇ ਜਾਂਦੇ ਨੇ ਤਾਂ ਪੂਰੇ ਜ਼ੋਰ ਨਾਲ ਕੀਲ੍ਹੇ ਦੇ ਨਾਲ ਠੋਕਰ ਲੱਗੀ, ਅਰ ਠੋਕਰ ਲਗਦੇ ਸਾਰ ਆਪ ਧਰਤੀ 'ਤੇ ਗਿਰ ਗਏ। ਕੜਕਾ ਹੋਇਆ, ਲੇਕਿਨ ਆਪ ਨੇ ਪਾਣੀ ਬੜੇ ਯਤਨ ਨਾਲ ਸਾਂਭ ਲਿਆ। ਓਸ ਵੇਲੇ ਝੜੀ ਲੱਗੀ ਹੋਈ, ਘਰ ਦੋ ਰਹੇ ਸੀ ਤਾਂ ਅੰਦਰੋਂ ਆਵਾਜ਼ ਆਈ, ਘਰਵਾਲਾ ਕਹਿਣ ਲੱਗਿਆ ਕਿ ਤੂੰ ਵੀ ਕਮਲਾ ਹੀ ਹੈਂ ਕਿ ਐਨਾ ਮੀਂਹ ਪੈਂਦਾ ਹੈ, ਘਰ ਚੌਂਦੇ ਨੇ, ਸੁੱਤਾ ਕੋਈ ਹੈ ਨਹੀਂ, ਕਿਤੇ ਚਾਰ ਉਂਗਲ ਥਾਂ ਨਹੀਂ ਹੈ ਬੈਠਣ ਜੋਗੀ। ਆਹ ਬੜੀ ਮੁਸ਼ਕਲ ਦੇ ਨਾਲ ਆਪਾਂ ਬੈਠੇ ਹਾਂ ਤੇ ਇਥੇ ਚੌਰ ਦਾ ਕੀ ਕੰਮ? ਕਹਿੰਦਾ, ਹੋਰ ਕੈਣਣ ਹੈ। ਕਹਿੰਦੀ ਉਹ ਨਿਖਾਵਾਂ ਹੈ ਅਮਰੂ। ਥਾਂ ਨਹੀਂ ਹੈ ਇਹਨੂੰ ਕਿਤੇ ਵੀ। ਟੁੱਕਰ ਖਾਂਦਾ ਫਿਰਦਾ ਹੈ, ਇਹਨੂੰ ਨਾ ਕੋਈ ਪੁੱਛਦਾ ਹੈ, ਨਾ ਕੋਈ ਬੁਲਾਉਂਦਾ ਹੈ, ਬੰਨਿਆਂ ਵਾਂਗਰ ਨਾ ਦਿਨ ਦੇਖਦਾ ਹੈ, ਨਾ ਦੇਖਦਾ ਹੈ ਇਥੋਂ ਰੋਜ਼ ਹੀ ਲੰਘਦਾ ਹੈ। ਐਨੀ ਗੱਲ ਕਹਿਣ ਦੀ ਦੇਰ, ਪੰਜ ਸੱਤ ਉਹਨੇ ਹੋਰ ਕਹਿ ਦਿਤੀਆਂ ਕਿ ਐਵੇਂ ਨਿਓਟਾ ਤੁਰਿਆ ਫਿਰਦਾ ਹੈ। ਜਿਸ ਵਕਤ ਗੁਰੂ ਦੀ ਸੇਵਾ ਤੇ ਤਰਕ ਕਰੀ। ਓਸ ਵੇਲੇ ਆਪ ਦੇ ਮੁੱਖ ਤੋਂ ਨਿਕਲ ਗਿਆ ਕਿ ਬਉਰੀਏ! ਜਿਹਦਾ ਥਾਂ ਗੁਰੂ ਦੇ ਚਰਨਾਂ 'ਚ ਹੋਵੇ ਉਹ ਨਿਖਾਵਾਂ ਨਹੀਂ ਹੋਇਆ ਕਰਦਾ, ਜਿਹਦਾ ਮਾਣ ਗੁਰੂ ਹੋਵੇ ਉਹ ਨਿਸਾਣਾ ਨਹੀਂ ਹੋਇਆ ਕਰਦਾ। ਮੂੰਹ 'ਚੋਂ ਬਚਨ ਨਿਕਲਣ ਦੀ ਦੇਰ ਸੀ ਅਮੋਘ ਥਾਣ ਵਾਂਗੂ

ਚਲ ਗਿਆ। ਓਸੇ ਵੇਲੇ ਬਉਰੀ ਹੋ ਗਈ, ਕਿਉਂਕਿ -

**ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥  
ਨਾਨਕ ਜਨ ਕਾ ਦਾਸਨਿ ਦਸਨਾ ॥** ਅੰਗ - ੨੯੩

ਸਾਧੂ ਦੀ ਰਸਨਾ 'ਤੇ ਵਸਦਾ ਹੈ ਪ੍ਰਮੇਸ਼ਰ, ਜਦ ਬੋਲਿਆ ਤਾਂ ਉਸ ਵੇਲੇ ਬੋਲਿਆ ਕੌਣ ਉਹ ਵੀ ਪ੍ਰਮੇਸ਼ਰ ਹੀ ਬੋਲਦਾ ਹੈ। ਐਸੇ ਤਰ੍ਹਾਂ ਦੇ ਨਾਲ ਫੁਰਮਾਨ ਹੈ -

**ਧਰਨਾ - ਪ੍ਰਭ ਜੀ ਦਾ ਵਾਸਾ ਹੈ,  
ਸੰਤਾਂ ਦੀ ਰਸਨਾ ਉਤੇ।**

ਨਿਕਲਣਾ ਸੀ ਮੁਖ ਦੇ ਵਿਚੋਂ, ਕਹਿੰਦੇ, ਬਾਵਰੀਏ! ਜਿਹਦਾ ਥਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਹੈ, ਉਹ ਨਿਥਾਵਾਂ ਨਹੀਂ ਹੋਇਆ ਕਰਦਾ।

ਸੋ ਉਸ ਵਿਚ ਬਉਰੀ ਹੋ ਗਈ। ਬਾਬਾ ਜੀ ਪਾਣੀ ਲੈ ਕੇ ਆ ਗਏ, ਆ ਕੇ ਇਸ਼ਨਾਨ ਕਰਾਇਆ, ਓਧਰ ਜਦੋਂ ਚੜ੍ਹਿਆ ਤਾਂ ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੁਲਾਇਆ। ਕਹਿਣ ਲੱਗੇ, ਪੁਰਖਾ! ਰਾਤ ਕੀ ਗੱਲ ਹੋਈ ਸੀ? ਕਹਿਣ ਲੱਗੇ, ਮਹਾਰਾਜ! ਤੁਸੀਂ ਸਾਰੀ ਗੱਲ ਜਾਣਦੇ ਹੋਏ, ਮੈਂ ਹੁਣ ਜੇ ਕੋਈ ਅੱਖਰ ਘੱਟ ਕਹਿ ਦਿਤਾ, ਵੱਧ ਕਹਿ ਦਿਤਾ, ਬੜੀ ਭਾਰੀ ਅਵੱਗਿਆ ਹੋਵੇਗੀ। ਸੇਵਾਦਾਰ ਭੇਜ ਦਿਤੇ ਕਿ ਉਹਨੂੰ ਬੁਲਾ ਕੇ ਲਿਆਓ ਭਾਈ। ਜੁਲਾਹਾ ਆ ਜਾਂਦਾ ਹੈ, ਜੁਲਾਹੀ ਆ ਜਾਂਦੀ ਹੈ, ਬਹੁਤ ਸਾਰੇ ਬੰਦੇ ਨਾਲ ਨੇ, ਆ ਕੇ ਬੇਨਤੀਆਂ ਕਰਦੇ ਨੇ ਕਿ ਮਹਾਰਾਜ! ਇਹਨੇ ਭੁੱਲ ਕਰੀ ਤੇ ਏਸ ਨੇ, ਇਸ ਤਰ੍ਹਾਂ ਦੇ ਨਾਲ ਗਲਤ ਬਚਨ ਕਰਿਆ, ਤੁਹਾਡੇ ਦਾਸ ਨੇ ਬਉਰੀ ਕਹਿ ਦਿਤਾ। ਜਦ ਦੀ ਬਉਰੀ ਹੋਈ ਹੋਈ ਹੈ। ਉਸ ਵੇਲੇ ਬਾਬਾ ਅਮਰਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਕਿਸ ਤਰ੍ਹਾਂ ਕਿਹਾ ਬਉਰੀ? ਕਹਿੰਦੇ, ਸੱਚੇ ਪਾਤਸ਼ਾਹ ਜਦ ਮੈਂ ਗਿਰ ਗਿਆ ਤਾਂ ਇਹਦੇ ਪਤੀ ਨੇ ਇਹ ਗੱਲ ਕਹੀ ਕਿ ਲਗਦਾ ਚੋਰ ਹੈ। ਤਾਂ ਉਸ ਵੇਲੇ ਇਹਦੀ ਪਤਨੀ ਨੇ ਮੈਨੂੰ ਨਿਮਾਣਾ ਕਿਹਾ, ਨਿਥਾਵਾਂ ਕਿਹਾ, ਮੈਂ ਨਹੀਂ ਬੋਲਿਆ। ਕਿਉਂਕਿ ਮੈਨੂੰ ਪਤਾ ਸੀ ਕਿ ਅਜੇ ਮੈਂ ਸੱਚਮੁੱਚ ਨਿਥਾਵਾਂ ਹਾਂ। ਮੈਨੂੰ ਅਜੇ ਆਤਮਕ ਸਥਿਤੀ ਨਹੀਂ ਪ੍ਰਾਪਤ ਹੋਈ, ਮੇਰਾ ਘਰ ਕੋਈ ਨਹੀਂ ਬਣਿਆ। ਜਿੰਨਾਂ ਚਿਰ ਮੈਂ ਆਪਣੇ ਘਰ ਵਿਚ ਨਹੀਂ ਜਾਂਦਾ ਓਨਾਂ ਚਿਰ ਮਿਗ ਤ੍ਰਿਸ਼ਨਾ ਦੀ ਭਟਕਣਾ ਮੁੱਕਿਆ ਨਹੀਂ ਕਰਦੀ। ਮਹਾਰਾਜ! ਉਹ ਘਰ ਅਜੇ ਮੈਨੂੰ ਪ੍ਰਾਪਤ ਨਹੀਂ ਹੋਇਆ।

**ਘਰ ਮਹਿ ਘਰੁ ਦੇਖਾਇ ਦੇਇ**

**ਸੋ ਸਤਿਗੁਰੁ ਪੁਰਖੁ ਸੁਜਾਣੁ ॥** ਅੰਗ - ੧੨੯੧

ਜਿਸ ਘਰ ਦੇ ਬਾਰੇ ਆਪ ਨੇ ਫੁਰਮਾਨ ਕੀਤਾ ਹੈ -

**ਪੰਚ ਸਬਦ ਧੁਨਿਕਾਰ ਧੁਨਿ  
ਤਹ ਬਾਜੈ ਸਬਦੁ ਨੀਸਾਣੁ ॥  
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥  
ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥**  
ਅੰਗ - ੧੨੯੧

ਪਾਤਸ਼ਾਹ! ਮੈਨੂੰ ਉਹ ਘਰ, ਆਤਮ ਸਥਿਤੀ ਦਾ ਘਰ ਨਾ ਪ੍ਰਾਪਤ ਹੋਣ ਕਰਕੇ ਮੈਂ ਨਿਥਾਵਾਂ ਹਾਂ। ਮੈਂ ਚੁਪ ਕਰ ਰਿਹਾ ਤੇ ਜਿਸ ਵਕਤ ਇਹਨੇ ਤੁਹਾਡੀ ਸੇਵਾ 'ਤੇ ਤਰਕ ਕਰੀ ਓਸ ਵੇਲੇ ਮੇਰੇ ਮੁੱਖ ਚੌਂ ਨਿਕਲ ਗਿਆ, ਬਉਰੀਏ! ਗੁਰੂ ਅੰਗਦ ਦੀ ਸੇਵਾ ਐਵੇਂ ਨਹੀਂ ਹੈ, ਭਾਗਾਂ ਵਾਲਿਆਂ ਨੂੰ ਮਿਲਦੀ ਹੈ -

**ਸੋ ਸੇਵਕ ਜੋ ਲਾਇਆ ਸੇਵ ॥**

**ਤਿਨ ਹੀ ਪਾਏ ਨਿਰੰਜਨ ਦੇਵ ॥** ਅੰਗ - ੧੧੫੯  
ਕਹਿੰਦੇ -

**ਜਹ ਤੁਮਗੀ ਸੇਵਾ ਤੁਚਿਰ ਕਿਯ ਤਰਕ ਜੁਲਾਹੀ।**

**ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਜਿਸ ਵਕਤ ਇਹਨੇ ਤਰਕ ਕਰੀ, ਉਸ ਵੇਲੇ -

**ਸਗੀ ਗਈ ਨਹਿਂ ਸੋਹਿ ਤੇ-ਬੋਗੀ-ਤਥ ਪਾਹੀ।**

**ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਮੇਰੇ ਤੋਂ ਸਹਿ ਨਾ ਹੋਈ ਤੁਹਾਡੀ ਨਿੰਦਿਆ ਤੇ ਤੁਹਾਡੀ ਸੇਵਾ ਦਾ ਇਹਨੇ ਨਿਗਾਦਰ ਕਰਿਆ ਤੇ ਮੇਰੇ ਮੁੱਖ ਚੌਂ ਨਿਕਲ ਗਿਆ। ਉਸ ਵੇਲੇ ਗੁਰੂ ਮਹਾਰਾਜ ਪੁਰੇ ਜਲਾਲ 'ਚ ਆ ਗਏ। ਜਲਾਲ 'ਚ ਆ ਕੇ, ਉਸੇ ਤਰ੍ਹਾਂ ਦੋ ਨਾਲ ਆਪ ਅੱਗ ਵਧੇ ਅਤੇ ਵਧ ਕੇ ਬੁੱਕਲ 'ਚ ਲੈ ਲਿਆ ਬਾਬਾ ਅਮਰਦਾਸ ਜੀ ਨੂੰ। 12 ਸਾਲ ਤੋਂ ਬਾਅਦ ਅੱਜ ਪਹਿਲੀ ਵਾਰੀ ਬੁਲਾਇਆ। ਕਹਿੰਦੇ, ਪੁਰਖਾ! ਐਹੋ ਜਿਹੇ ਸ਼ਬਦ ਇਹਨੇ ਤੈਨੂੰ ਕਰੇ ਨੇ? ਤੈਨੂੰ ਨਿਥਾਵਾਂ ਕਿਹਾ ਹੈ, ਨਿਮਾਣਾ ਕਿਹਾ ਹੈ, ਇਹਦੀ ਬੜੀ ਭਾਰੀ ਭੁੱਲ ਹੈ ਇਹ -

**ਧਰਨਾ - ਤੂੰ ਨਿਥਾਵਿਆਂ ਦਾ ਬਾਂਵ ਕਹਾਵੇਗਾ,  
ਨਿਓਟਿਆਂ ਦੀ ਓਟ ਬਣੇ।**

ਕਹਿੰਦੇ, ਪੁਰਖਾ! ਤੈਨੂੰ ਨਿਮਾਣਾ ਕਿਹਾ ਹੈ, ਤੈਨੂੰ ਨਿਓਟਾ ਕਿਹਾ ਹੈ, ਤੈਨੂੰ ਨਿਆਸਰਾ ਕਿਹਾ ਹੈ, ਤੈਨੂੰ ਨਿਤਾਣਾ ਕਿਹਾ ਹੈ, ਨਾ ਪੁਰਖਾ! ਤੂੰ ਹੁਣ -

**ਤੁਮਹੋ ਨਿਥਾਵਨ ਬਾਨ।**

**ਕਰਿ ਹੋ ਨਿਮਾਨਹਿੰ ਮਾਨ।**

**ਬਿਨ ਓਟ ਕੀ ਤੁਮ ਓਟ।**

**ਨਿਧਰੇਨ ਕੀ ਧਿਰ ਕੋਟ।**

**ਬਿਨ ਜੌਰ ਕੇ ਤੁਮ ਜੌਰ।**

**ਸਮ ਕੌ ਨ ਹੈ ਤੁਮ ਹੋਰ।**

**ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਸੋ ਇਸ ਤਰ੍ਹਾਂ ਦੇ ਨਾਲ ਆਪ ਵਰ ਦਿੰਦੇ ਜਾਂਦੇ ਨੇ -

**ਬਿਨ ਧੀਰ ਕੌ ਬਰ ਧੀਰ।**

**ਸਭਿ ਪੀਰ ਕੇ ਬਡ ਪੀਰ।**

**ਤੁਮ ਹੋ ਸੁ ਗਈ ਬਹੋੜ।**

**ਨਰ ਬੰਧ ਕੌ ਤਿਰ ਛੋੜ।**

**ਘੜ ਭੰਨਿਬੇ ਸਮਰੱਥ।**

**ਜਗ ਜੀਵਕਾ ਤੁਮ ਹੱਥ।**

**ਬਰ ਦੀਨ ਢਾਦਸ਼ ਹੋਰ।**

**ਸੁ ਪ੍ਰਸੰਨ ਹੋਇ ਬਛੇਰ।  
ਗੁਰ ਸੰਗ ਲਾਵਨ ਕੀਨਿ।**

**ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਸੋ ਇਸ ਤਰ੍ਹਾਂ ਗਲ ਦੇ ਨਾਲ ਲਾ ਲਿਆ, ਗਰਮ-ਗਰਮ ਹੰਡੂ ਅੱਖਾਂ ਦੇ ਵਿਚੋਂ ਮਹਾਰਾਜ ਜੀ ਦੇ ਉਤੇ ਗਿਰ ਰਹੇ ਨੇ ਕਿਉਂਕਿ ਪਿਆਰ ਸੀ। ਐਉਂ ਨਹੀਂ ਕਿ ਐਵੇਂ ਹੀ ਨਹੀਂ ਸੀ ਬੁਲਾਉਂਦੇ, ਪੂਰਾ ਕਰ ਰਹੇ ਸੀ।

**ਮਨ ਰੂਪ ਭੇ ਮਿਲਿ ਅੰਗ।  
ਸਾਲਿਤਾ ਮਿਲੇ ਜਿਮਿ ਗੰਗ।  
ਜਿਮਿ ਬੁੰਦ ਸਿੰਘੁ ਮੜਾਰ।  
ਤਿਮ ਏਕ ਰੂਪ ਹਮਾਰ।**

**ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਜਿਵੇਂ ਨਦੀ, ਨਦੀ ਨਾਲ ਮਿਲ ਜਾਂਦੀ ਹੈ, ਐਉਂ ਤੂ ਮਿਲ ਕੇ ਮੇਰਾ ਰੂਪ ਬਣ ਗਿਆ।

**ਤੁਵ ਤਨ ਮਹਿੰ ਹੋਇ ਕਰਿ ਪਰਵੇਸ਼।  
ਕਰਨੇ ਹੈਂ ਜਗ ਕਾਜ ਬਿਸ਼ੇਸ਼।**

**ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਪੁਰਖਾ! ਤੇਰੇ ਤਨ ਵਿਚ ਅਸੀਂ ਦਾਖਲ ਹੋ ਕੇ ਬੜੇ ਹੋਰ ਕੰਮ ਕਰਨੇ ਨੇ।

**ਇਮਿ ਪ੍ਰਸੰਨ ਇਕ ਰੂਪ ਬਨਾਯੋ।  
ਸਤਿਗੁਰ ਸੇਵ ਸਕਲ ਸਫਲਾਯੋ।**

**ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਸੇਵਾ ਸਫਲ ਕਰ ਦਿਤੀ -

**ਗੁਰ ਦਿਗ ਘਾਲ ਨਿਫਲ ਨਹਿੰ ਹੋਇ।  
ਬਾਂਢਤ ਪਾਇ ਕਰਤਿ ਭਾ ਜੋਇ।**

**ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1387**

ਕਹਿੰਦੇ, ਗੁਰੂ ਦੇ ਕੋਲ ਜਿਹੜੀ ਸੇਵਾ ਕਰ ਲਓ ਉਹ ਵਿਅਰਥ ਨਹੀਂ ਹੋਇਆ ਕਰੀ। ਉਸ ਵੇਲੇ ਮੁਕਟ ਲਾਹ ਲਿਆ ਸਿਰ ਤੋਂ ਜਿਹੜਾ 12 ਸਾਲ ਦਾ ਬੰਨ੍ਹਿਆ ਹੋਇਆ ਸੀ ਤੇ ਆਪਣਾ ਰੂਪ ਬਣਾ ਲਿਆ ਮਹਾਰਾਜ ਜੀ ਨੇ ਉਨ੍ਹਾਂ ਨੂੰ -

**ਜਿਉ ਜਲ ਮਹਿ ਜਲੁ ਆਇ ਖਟਾਨਾ ॥  
ਤਿਉ ਜੋਤੀ ਸੰਗ ਜੋਤਿ ਸਮਾਨਾ ॥  
ਮਿਟਿ ਗਏ ਗਰਵਨ ਪਾਏ ਬਿਸ੍ਰਾਮ ॥  
ਨਾਨਕ ਪ੍ਰਭ ਕੈ ਸਦ ਕੁਰਬਾਨ ॥** ਅੰਗ - ੨੯

ਉਸ ਵੇਲੇ ਆਪ ਦਾ ਜੋ ਹਾਲ ਸੀ, ਉਸ ਦੇ ਬਾਰੇ ਬਾਣੀ ਦੇ ਅੰਦਰ ਐਸਾ ਪ੍ਰਭਾਵ ਹੈ। ਪੜ੍ਹੋ ਪਿਆਰ ਨਾਲ -

**ਧਾਰਨਾ - ਅੱਖਾਂ ਨਾਲ ਓ ਵੇਖ ਲਿਆ,  
ਜਿਹੜਾ ਰੱਬ ਨਾ ਕਿਸੇ ਨੂੰ ਦਿਸਿਆ।  
ਹਰਿ ਕੇ ਸੰਤ ਸੁਣਹੁ ਜਨ ਭਾਈ  
ਹਰਿ ਸਤਿਗੁਰ ਕੀ ਇਕ ਸਾਖੀ ॥  
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ  
ਤਿਨਿ ਜਨਿ ਲੈ ਹਿਰਦੈ ਰਾਖੀ ॥** ਅੰਗ - ੮੨

ਗਵਾਹੀ ਸੁਣੋ ਸਤਿਗੁਰੂ ਦੀ। ਜਿਹਦੇ ਮੱਥੇ 'ਚ ਭਾਗ ਨੇ ਉਹਨੇ ਆਪਣੇ ਹਿਰਦੇ 'ਚ ਟਿਕਾ ਲੈਣੀ ਹੈ।

**ਹਰਿ ਅੰਮ੍ਰਿਤ ਕਥਾ ਸਰੇਸਟ ਉਤਮ  
ਗੁਰ ਬਚਨੀ ਸਹਜੇ ਚਾਖੀ ॥** ਅੰਗ - ੮੨

ਫੇਰ ਹੋਇਆ ਕੀ? ਕਹਿੰਦੇ -

**ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ  
ਜਿਉ ਸੂਰਜ ਰੈਣਿ ਕਿਰਾਖੀ ॥** ਅੰਗ - ੮੨

ਜਿਵੇਂ ਹਨੂੰਰੀ ਕਾਲੀ ਬੌਲੀ ਰਾਤ, ਸੂਰਜ ਚੜ੍ਹਨ ਦੇ ਨਾਲ ਖਤਮ ਹੋ ਗਈ।

**ਅਦਿਸਟੁ ਅਗੋਚਰੁ ਅਲਖੁ ਨਿਰੰਜਨੁ  
ਸੋ ਦੇਖਿਆ ਗੁਰਮੁਖਿ ਆਖੀ ॥** ਅੰਗ - ੮੨

ਜਿਹੜਾ ਦਿਸਦਾ ਹੀ ਨਹੀਂ, ਅਗੰਮ ਹੈ, ਅਗੋਚਰ, ਅਦਿਸਿਟ ਹੈ ਤੇ ਨਿਰੰਜਨ ਹੈ, ਕਹਿੰਦੇ ਉਹ ਗੁਰਮੁਖ ਦੇ ਰਾਹੀਂ ਅੱਖਾਂ ਨਾਲ ਦੇਖ ਲਿਆ। ਪੰਜੇ ਭਰਮਾਂ ਦਾ ਨਾਸ਼ ਕਰ ਦਿਤਾ। ਪੰਜਾਂ ਤੱਤਾਂ, 25 ਪ੍ਰਕਿਤੀਆਂ, ਪੰਜ ਪ੍ਰਾਣ, ਤਿੰਨ ਗੁਣ ਪੰਜ ਵਿਸ਼ੇ - ਸ਼ਬਦ, ਸਪਰਸ਼, ਰੂਪ, ਰਸ ਗੰਧ, ਸੂਖਮ ਭੂਤ ਮਨ ਬੁੱਧੀ, ਚਿੱਤ, ਅਹੰਭਾਵ ਤੋਂ ਨਿਆਰਾ ਆਤਮਾ ਸ਼ਾਖਸ਼ਾਤ ਕਰਾ ਕੇ ਅਗੰਮ ਅਗੋਚਰ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਾ ਕੇ ਉਹਦੇ 'ਚ ਲੀਨ ਕਰਾ ਕੇ ਵਾਹਿਗੁਰੂ ਦਾ ਰੂਪ ਬਣਾ ਦਿਤਾ।

**ਹਰਿ ਹਰਿ ਜਨ ਦੂਈ ਏਕ ਹੈ, ਬਿਥ ਬਿਚਾਰ ਕਛੁ  
ਨਹਿ।**

**ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹਿ ॥  
ਬਚਿੜੁ ਨਾਟਕ**

ਉਹ ਦਿਸ਼ਟੀ ਦੇ ਦਿਤੀ -

**ਸਭ ਗੋਬਿੰਦੁ ਹੈ ਸਭ ਗੋਬਿੰਦੁ ਹੈ  
ਗੋਬਿੰਦ ਬਿਨੁ ਨਹੀਂ ਕੋਈ ॥** ਅੰਗ - ੪੮੫

ਉਸ ਵੇਲੇ ਬਾਬਾ ਜੀ ਨੇ ਜੋ ਭਾਗ ਪ੍ਰਗਟ ਕੀਤੇ -

**ਧਾਰਨਾ - ਜਦੋਂ ਨਦਰਿ ਗੁਰਾਂ ਨੇ ਧਾਰੀ  
ਲੋਹੇ ਤੋਂ ਮੈਂ ਲਾਲ ਹੋ ਗਿਆ।**

ਸੋ ਐਡੀ ਉਚੀ ਪਦਵੀ ਪ੍ਰਾਪਤ ਕਰਕੇ, ਕਹਿੰਦੇ ਪੁਰਖਾ! ਹੁਣ ਤੇਰੇ ਤੇ ਮੇਰੇ ਵਿਚ ਕੋਈ ਫਰਕ ਨਹੀਂ ਹੈ। ਆਪਣਾ ਰੂਪ ਬਣਾ ਲਿਆ, ਸੋ ਸੇਵਾ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਸਾਰੇ ਦੁਖਾਂ ਦਾ ਖਾਤਮਾ ਹੁੰਦਾ ਹੈ, ਸੇਵਾ ਕਰਨ ਦੇ ਨਾਲ ਕਿੱਡਾ ਵੰਡਾ ਮਾਣ ਪ੍ਰਾਪਤ ਹੁੰਦਾ ਹੈ -

**ਧਾਰਨਾ - ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ,  
ਸੇਵਾ ਕਰਕੇ ਮਾਣ ਪਾਈਏ।**

**ਵਿਚਿ ਦੁਨੀਆ ਸੇਵ ਕਮਾਈਐ ॥**

**ਤਾਂ ਦਰਗਹ ਬੈਸਣੁ ਪਾਈਐ ॥**

**ਕਹੁ ਨਾਨਕ ਬਾਹ ਲੁਡਾਈਐ ॥** ਅੰਗ - ੨੬

\*\*\*\*\*

## ਮਾਨਵਤਾ ਦੇ ਨਾਂ (A Call To Humanity)

ਡਾ. ਸਵਾਮੀ ਰਾਮ ਜੀ  
ਅਨੁਵਾਦਕ ਡਾ. ਤੇਜਿੰਦਰ ਮਲਹੋਤਰਾ

(ਲੜੀ ਜੋੜਨ ਲਈ ਦੇਖੋ ਨਵੰਬਰ ਅੰਕ, ਪੰਨਾ - 59)

ਜਿੰਨਾਂ-ਜਿੰਨਾਂ ਜਗਿਆਸੂ ਅੰਤਰਮੁਖੀ ਹੁੰਦਾ ਜਾਂਦਾ ਹੈ ਉਸ ਦੇ ਸਾਰੇ ਸਾਧਨ ਜੁੜਦੇ ਜਾਂਦੇ ਹਨ। ਅੰਦਰ ਦੀ ਗਰੀਬੀ ਢੂਰ ਕਰਕੇ ਉਹ ਬਾਹਰੀ ਸੰਸਾਰ ਦਾ ਮਾਸਟਰ ਬਣ ਜਾਂਦਾ ਹੈ। ਉਸ ਦੇ ਜੀਵਨ ਦਾ ਹਰੇਕ ਪੱਖ ਅੰਤਰ ਚੇਤਨਾ ਦੇ ਚਾਨਣ ਨਾਲ ਜਗਮਗਾ ਉਠਦਾ ਹੈ। ਇਕ ਵਾਰੀ ਜਦੋਂ ਉਸ ਦੇ ਅੰਤਰ ਦਾ ਸਫਰ ਸੁਰੂ ਹੋ ਜਾਂਦਾ ਹੈ ਉਸ ਨੂੰ ਆਪਣੇ ਅੰਦਰ ਦੀ ਝਲਕ ਦਿਸਣ ਲਗ ਪੈਂਦੀ ਹੈ ਫੇਰ ਉਹ ਬਾਹਰ ਦੀਆਂ ਵਿਆਕੁਲਤਾ ਮਾਇਆ ਜਾਲ ਵਿਚ ਨਹੀਂ ਫਸਦਾ। ਵਿਵੇਕ ਜਾਗਣ ਨਾਲ, ਇਛਾ ਨਾਲ, ਦ੍ਰਿੜੁਤਾ ਨਾਲ ਤੇ ਅੰਤ ਵਿਚ ਗੁਰੂ ਕ੍ਰਿਪਾ ਨਾਲ ਜਗਿਆਸੂ ਇਹ ਜਾਣ ਜਾਂਦਾ ਹੈ ਕਿ ਉਸ ਕੋਲ ਪੂਰੇ-ਪੂਰੇ ਲੋੜੀਂਦੇ ਸਾਧਨ ਹਨ। ਉਹ ਜਾਣ ਲੈਂਦਾ ਹੈ ਕਿ ਹੁਣ ਅਸੁਰਖਿਅਤ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ। ਹੁਣ ਸਫਲਤਾ ਪ੍ਰਾਪਤੀ ਵਿਚ ਵੀ ਕੋਈ ਦੋ ਰਾਏ ਨਹੀਂ ਇਹੋ ਜਿਹਾ ਜਗਿਆਸੂ ਕਦੀ ਨਿਰਾਸ ਨਹੀਂ ਹੁੰਦਾ।

ਆਤਮ ਮਾਰਗ ਤੇ ਚਲਣ ਲਗਿਆਂ ਪਹਿਲੇ ਪਹਿਲ ਇੰਜ ਲਗਦਾ ਹੈ ਸੋਚਣਾ, ਜਾਨਣਾ, ਵਿਵੇਕ ਭਾਵ ਠੀਕ ਤੇ ਗਲਤ ਵਿਚ ਅੰਤਰ ਜਾਨਣਾ ਇਹ ਉਚ ਬੁੱਧੀ ਦੀ ਹੀ ਦੇਣ ਹੈ। ਜਿਸ ਜਿਸ ਤਰ੍ਹਾਂ ਜਗਿਆਸੂ ਅੰਤਰਮੁਖੀ ਹੁੰਦਾ ਜਾਂਦਾ ਹੈ ਉਹ ਜਾਣ ਲੈਂਦਾ ਹੈ ਕਿ ਬੁੱਧੀ ਅੰਦਰ ਦਾ ਹੀ ਜੰਤਰ ਹੈ। ਹਾਂ, ਇਹ ਜ਼ਰੂਰ ਹੈ ਕਿ ਬੁੱਧੀ ਬਹੁਤ ਹੀ ਸੋਹਣਾ, ਉਤਮ ਤੇ ਸ਼ੁੱਧ ਜੰਤਰ ਹੈ ਇਸੇ ਜੰਤਰ ਰਾਹੀਂ ਵਿਵੇਕ ਆਉਂਦਾ ਹੈ। ਬੁੱਧੀ ਦਾ ਵਿਕਾਸ ਇਕ ਬੁਨਿਆਦੀ ਗੱਲ ਹੈ। ਵਿਵੇਕ ਜੋ ਬੁੱਧੀ ਅੰਦਰ ਹੈ ਉਹ ਕੇਵਲ ਪ੍ਰਮਾਤਮਾ ਦੀ ਕ੍ਰਿਪਾ ਨਾਲ ਇਲਾਹੀ ਬਖ਼ਸ਼ਿਸ਼ ਨਾਲ ਹੀ ਹੁੰਦਾ ਹੈ। ਇਲਾਹੀ ਸ਼ਕਤੀ ਬੁੱਧੀ ਤੋਂ ਹਰ ਮੌਲਿਕਤਾ ਤੋਂ ਉਪਰ ਹੈ। ਜਿਸ ਤਰ੍ਹਾਂ ਸੰਸਾਰ ਦੀ ਹਰ ਵਸਤੂ ਸੂਰਜ ਦੀ ਚਮਕ ਨਾਲ ਹੈ ਇਸੇ ਤਰ੍ਹਾਂ ਬੁੱਧੀ ਮਨ ਇੰਦ੍ਰੀਆਂ, ਆਪਣਾ ਚਾਨਣ ਅੰਦਰ ਦੀ ਇਲਾਹੀ ਰੋਸ਼ਨੀ ਤੋਂ ਹੀ ਲੈਂਦੀਆਂ ਹਨ। ਅਧਿਆਤਮਕ ਗਿਆਨ ਪ੍ਰਾਪਤੀ ਲਈ ਤੁਹਾਨੂੰ ਬੁੱਧੀ ਨੂੰ ਸ਼ੁੱਧ, ਤੀਖਣ ਕਰਨਾ ਚਾਹੀਦਾ ਹੈ, ਬੁੱਧੀ ਨੂੰ ਸਿਖਾਉਣਾ ਚਾਹੀਦਾ ਹੈ ਤਾਂ ਜੋ ਬੁੱਧੀ ਪ੍ਰਭੂ ਸ਼ਕਤੀ ਹੇਠਾਂ ਹੀ ਕੰਮ ਕਰੇ। ਅਹੰਕਾਰ ਨੂੰ ਕਦੀ ਅਗੇ ਨਹੀਂ ਆਉਣ ਦੇਣਾ ਚਾਹੀਦਾ, ਕਦੀ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਉਹ ਇਕ ਮਨੁਖ ਦੇ ਰੂਪ ਵਿਚ ਹੀ ਸਤਿ ਹੈ। ਅਹੰਕਾਰ, ਮੈਂ ਭਾਵਨਾ ਹੀ ਸਭ ਤੋਂ ਸੂਖਮ ਅਧਿਵਿਤ੍ਰਤਾ ਹੈ ਜਿਸ ਤੋਂ ਛੁਟਕਾਰਾ ਪਾਉਣਾ ਸਭ ਤੋਂ ਅੱਖਾ ਹੈ।

ਹਉਮੈ ਤੇ ਬੁੱਧੀ ਮਨ ਸ਼ੁੱਧ ਕਰਨ ਦੇ ਦੋ ਤਰੀਕੇ ਹਨ। ਰੱਬੀ ਚਾਨਣ ਦੁਆਰਾ ਜਗਿਆਸੂ ਦਾ ਪੂਰਾ ਰੂਪ ਹੀ ਬਦਲ ਜਾਂਦਾ ਹੈ। ਜਗਿਆਸੂ ਦੀਆਂ ਇੰਦ੍ਰੀਆਂ ਮਨ, ਬੁੱਧੀ ਸ਼ੁੱਧ ਹੋ ਜਾਂਦੇ ਹਨ ਸਾਰੀਆਂ ਵਾਸ਼ਨਾਵਾਂ ਪਿਛਲੇ ਸੰਸਕਾਰ ਖਤਮ ਹੋ ਜਾਂਦੇ ਹਨ ਜਦੋਂ ਵੀ ਗਿਆਨ ਪ੍ਰਕਾਸ਼ ਹੁੰਦਾ ਹੈ ਇਹ ਸੁਧਤਾ ਆਪ-ਮੁਹਾਰੇ ਹੀ ਆ ਜਾਂਦੀ ਹੈ। ਹਾਂ, ਇਹ ਦਸਣਾ ਅਵਸ਼ਕ ਹੈ ਕਿ ਜਗਿਆਸੂ ਨੂੰ ਇਹੋ ਜਿਹੀ ਸੁਧਤਾ ਦੀ ਹਥ ਤੇ ਹੱਥ ਰਖ ਕੇ ਉਡੀਕ ਨਹੀਂ ਕਰਨੀ ਚਾਹੀਦੀ। ਜਦੋਂ ਠੀਕ ਸਮੇਂ ਆ ਜਾਂਦਾ ਹੈ, ਜਦੋਂ ਜਗਿਆਸੂ ਤਿਆਰ ਹੁੰਦਾ ਹੈ, ਸਭ ਕੁਝ ਲੋੜੀਂਦਾ ਤਿਆਰ ਹੋ ਜਾਂਦਾ ਹੈ, ਗੁਰੂ ਕ੍ਰਿਪਾ ਹੋ ਰੀ ਜਾਂਦੀ ਹੈ, ਅੰਤਰ ਜਾਗ੍ਰਤੀ ਆ ਹੀ ਜਾਂਦੀ ਹੈ। ਜਗਿਆਸੂ ਨੂੰ ਸਚੀ-ਮੁਹੀਮ ਕੋਸ਼ਿਸ਼, ਹਰ ਯਤਨ ਕਰਨਾ ਚਾਹੀਦਾ ਹੈ, ਉਸ ਨੂੰ ਆਪਣੀ ਸੋਚ, ਕਥਨੀ ਅਤੇ ਕਰਨੀ ਸ਼ੁੱਧ ਕਰਨੇ ਚਾਹੀਦੇ ਹਨ, ਯੋਗ ਆਸਨ, ਯੋਗ ਅਭਿਆਸ ਨਾਲ ਸਰੀਰ ਸ਼ੁੱਧ ਹੁੰਦਾ ਹੈ, ਪ੍ਰਾਣਯਾਮ ਨਾਲ ਸੁਆਸ ਅਭਿਆਸ ਨਾਲ ਨਾੜੀਆਂ ਸ਼ੁੱਧ ਹੁੰਦੀਆਂ ਹਨ, ਸ਼ਕਤੀ ਦੇ ਮਾਰਗ ਖੁਲ੍ਹੇ ਹਨ ਪ੍ਰਾਣ ਠੀਕ ਚਲਦੇ ਹਨ। ਪ੍ਰਾਣਯਾਮ ਕਰਕੇ ਰੋਸ਼ਨੀ ਉਤੇ ਪਏ ਪੜਦੇ ਨੂੰ ਉਹ ਖਤਮ ਕਰ ਦਿੰਦਾ ਹੈ। ਮੈਡੀਟੇਸ਼ਨ ਕਰਕੇ ਉਹ ਮਨ ਦੀਆਂ ਆਸੁੱਧੀਆਂ ਖਤਮ ਕਰਕੇ ਜਗਿਆਸੂ ਇਲਾਹੀ ਚਾਨਣ ਦੀ ਪ੍ਰਾਪਤੀ ਕਰ ਲੈਂਦਾ ਹੈ।

ਜਦੋਂ ਮਨੁਖ ਬ੍ਰਹਮਗਿਆਨ ਬਾਰੇ ਜਾਣਦਾ ਹੀ ਨਾ ਹੋਵੇ, ਆਪਣੇ ਇੰਦ੍ਰੀ ਗਿਆਨ ਨੂੰ ਹੀ ਸਤਿ ਸਮਝਦਾ ਹੋਵੇ ਇਸ ਤਰ੍ਹਾਂ ਉਹ ਸਤਿ ਤੋਂ ਦੂਰ ਹੀ ਰਹਿੰਦਾ ਹੈ। ਅੱਜ ਦੇ ਸੰਸਾਰ ਵਿਚ ਇੰਦ੍ਰੀਆਂ ਦੇ ਗਿਆਨ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਇਨ੍ਹਾਂ ਦੇ ਹੀ ਅਨੁਭਵ ਨੂੰ ਅੱਗੇ ਰਖਿਆ ਜਾਂਦਾ ਹੈ। ਸਾਡੀ ਸਿਖਿਆ ਪ੍ਰਣਾਲੀ ਦਾ ਉਦੇਸ਼ ਇੰਦ੍ਰੀਆਂ ਰਾਹੀਂ ਸੰਸਾਰਕ ਵਸਤੂਆਂ ਦਾ ਗਿਆਨ ਪ੍ਰਾਪਤ ਕਰਨਾ। ਇਸ ਦਾ ਕੋਈ ਅੰਤ ਨਹੀਂ ਕਿਉਂਕਿ ਸੰਸਾਰ ਵਿਚ ਵਸਤੂਆਂ ਬੇਅੰਤ ਹਨ ਇੰਦ੍ਰੀਆਂ ਦੀ ਸ਼ਕਤੀ ਸੀਮਤ ਹੈ। ਏਹੋ ਹੀ ਗੱਲ ਸ਼ਾਂਤੀ ਤੇ ਅਨੰਦ ਦੀ ਹੈ, ਜੋ ਅਸੀਂ ਇੰਦ੍ਰੀਆਂ ਰਾਹੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੰਦ੍ਰੀਆਂ ਦਾ ਵੀ ਗਿਆਨ ਸਥਾਈ ਨਹੀਂ ਹੋ ਸਕਦਾ। ਸਾਨੂੰ ਇੰਦ੍ਰੀਆਂ ਦੇ ਪ੍ਰਤਿ ਗਿਆਨ ਨੂੰ ਕਦੀ ਵੀ ਸਤਿ ਗਿਆਨ ਨਹੀਂ ਮੰਨਣਾ ਚਾਹੀਦਾ। ਇੰਦ੍ਰੀਆਂ ਦੇ ਗਿਆਨ ਰਾਹੀਂ ਤੁਸੀਂ ਮੌਹ ਤੇ ਅਰੁਚੀ ਪੈਦਾ ਹੁੰਦੀ ਹੈ। ਮੌਹ ਨਾਲ ਮਨ ਇਛਾ ਵਸਤੂ ਵਲ ਖਿਚਿਆ ਚਲਿਆ ਜਾਂਦਾ ਹੈ। ਤੁਸੀਂ ਹਰ ਇੰਦ੍ਰੀ ਦਾ ਸੂਖਮ ਭਾਵ ਅਚੇਤ ਮਨ ਵਿਚ ਰਖਦੇ ਹੋ, ਜੇਹੜਾ ਇਛਾਵਾਂ ਨੂੰ ਸ਼ਕਤੀ ਦਿੰਦੀ ਹੈ, ਇਕ ਵਾਰੀ ਜਦੋਂ ਇਹ ਸੁਰੂ ਹੋ ਜਾਂਦਾ ਹੈ ਫੇਰ ਇਸ ਦਾ ਅੰਤ ਹੋਣਾ ਅੱਖਾ ਹੋ ਜਾਂਦਾ ਹੈ।

ਇਸ ਚੱਕਰ ਵਿਚੋਂ ਨਿਕਲਣ ਦਾ ਇਕੋ ਤਰੀਕਾ ਹੈ ਉਹ ਹੈ ਕਿ ਵਿਵੇਕ, ਇੜਾ ਸ਼ਕਤੀ, ਇਲਾਹੀ ਪ੍ਰੇਰਨਾ ਨੂੰ ਇੰਦ੍ਰੀਆਂ ਦੇ ਪ੍ਰਤੱਖ ਗਿਆਨ ਤੋਂ ਉਪਰ ਮੰਨ ਲਿਆ ਜਾਵੇ। ਤੁਹਾਨੂੰ ਜੀਵਨ ਦੀ ਸੋਚ ਬਦਲ ਕੇ ਜੀਵਨ ਨੂੰ ਉਚੇ ਪੱਧਰ ਤੋਂ ਦੇਖਣਾ ਚਾਹੀਦਾ ਹੈ। ਤੁਹਾਨੂੰ ਇਹ ਚੱਕਰ ਬੜੀ ਸਮਝ ਨਾਲ ਹੌਲੀ-ਹੌਲੀ ਪੌੜੀ ਦਰ ਪੌੜੀ ਖਤਮ ਖਤਮ ਕਰਨਾ ਚਾਹੀਦਾ ਹੈ ਪਹਿਲਾਂ ਤੁਹਾਨੂੰ ਵਸਤੂਆਂ ਦਾ ਅਸਥਾਈ ਰੂਪ ਦੇਖਣਾ ਚਾਹੀਦਾ ਹੈ, ਨਾਲ ਹੀ ਇਹ ਵੀ ਦੇਖਣ ਦੀ ਲੋੜ ਹੈ ਕਿ ਇਹ ਵਸਤੂਆਂ ਕਿੰਨੀ ਕੁ ਸੰਤੁਸ਼ਟੀ ਦਿੰਦੀਆਂ ਹਨ। ਜੇਕਰ ਜਗਿਆਸੂ ਸੱਚੀ ਤਰ੍ਹਾਂ ਨਾਲ ਇਸ ਸਾਰੀ ਗੱਲ ਦਾ ਵਿਸ਼ਲੇਸ਼ਨ ਕਰੇਗਾ ਉਸ ਨੂੰ ਸੰਸਾਰਕ ਪਦਾਰਥਾਂ ਬਾਰੇ ਠੀਕ ਜਾਣਕਾਰੀ ਹੋ ਗੀ ਜਾਂਦੀ ਹੈ। ਉਹ ਜਾਣ ਜਾਏਗਾ ਕਿ ਸੰਸਾਰਕ ਵਸਤੂਆਂ ਉਦੋਂ ਤਕ ਹੀ ਲੁਭਾਏਮਾਨ ਹਨ ਜਦੋਂ ਤਕ ਤੁਹਾਡੇ ਹੱਥ ਆ ਜਾਣ ਇੰਦ੍ਰੀਆਂ ਤੇ ਮਨ ਉਸੇ ਅਸੰਤੁਸ਼ਟ ਹੋ ਜਾਂਦਾ ਹੈ ਤੇ ਅਗਲੀ ਵਸਤੂ ਲਈ ਭਟਕਣਾ ਸੁਰੂ ਹੋ ਜਾਂਦੀ ਹੈ। ਸੰਸਾਰਕ ਵਸਤੂਆਂ ਦਾ ਗਿਆਨ ਇੰਦ੍ਰੀਆਂ ਦੀ ਰੁਚੀ ਮਨ ਇਹ ਸਭ ਜਗਿਆਸੂ ਦਾ ਅਨੁਭਵ ਬਦਲ ਦਿੰਦੀਆਂ ਹਨ। ਇਕ ਤਰ੍ਹਾਂ ਦੀ ਬੇਲਾਗਤਾ ਮਨ ਵਿਚ ਪੈਦਾ ਹੋ ਜਾਂਦੀ ਹੈ। ਉਦਾਸੀਨਤਾ ਆ ਜਾਂਦੀ ਹੈ। ਇਹ ਉਦਾਸੀਨਤਾ ਜਗਿਆਸੂ ਦੇ ਜੀਵਨ ਦਾ ਰੁਖ ਬਦਲ ਦਿੰਦੀ ਹੈ, ਜਗਿਆਸੂ ਸਥਾਈ ਸ਼ਾਂਤੀ ਤੇ ਅਨੰਦ ਦੀ ਖੋਜ ਵਿਚ ਲਗ ਜਾਂਦਾ ਹੈ। ਉਸ ਦੀ ਆਤਮ ਮਾਰਗ ਦੀ ਇੜਾ ਉਸ ਦੀਆਂ ਸੰਸਾਰਕ ਇਛਾਵਾਂ ਤੇ ਮੋਹ ਖਤਮ ਕਰ ਦਿੰਦੀਆਂ ਹਨ। ਵਿਵੇਕ ਜਾਗ੍ਰਤ ਹੋ ਜਾਂਦਾ ਹੈ। ਉਹ ਪੂਰੀ ਤਰ੍ਹਾਂ ਨਾਲ ਵਿਵੇਕੀ ਹੋ ਕੇ ਕਰਮ ਕਰਦਾ ਹੈ। ਉਹ ਆਪਣੀ ਸੋਚਣੀ, ਕਥਨੀ, ਕਰਨੀ ਨੂੰ ਪੂਰੀ ਤਰ੍ਹਾਂ ਨਾਲ ਸੁਧ ਕਰ ਲੈਂਦਾ ਹੈ ਇਹ ਸਭ ਸੁਧ ਹੋਣ ਨਾਲ ਫੇਰ ਇਕ ਦਿਨ ਉਸ ਨੂੰ ਪ੍ਰਮਾਤਮਾ ਦਾ ਚਾਨਣ ਹੋ ਜਾਂਦਾ ਹੈ ਇਲਾਹੀ ਬਖ਼ਸ਼ਿਸ਼ ਹੋ ਜਾਂਦੀ ਹੈ।

ਤੁਹਾਨੂੰ ਸਾਰੇ ਸਮੇਂ ਸੁਖ, ਦੁਖ ਵਿਚ ਹੀ ਨਹੀਂ ਉਲੜੇ ਰਹਿਣਾ ਚਾਹੀਦਾ। ਸੁਖ ਦੁਖ ਸਾਰੀ ਸਿਸ਼ਟੀ ਨਾਲ ਹੀ ਹੈ, ਸੰਸਾਰ ਹੀ ਦੋ ਰੰਗੀ ਹੈ ਸੁਖ ਦੁਖ, ਮਨੁਖ ਨੂੰ ਇਨ੍ਹਾਂ ਦੋਨਾਂ ਤੋਂ ਉਪਰ ਉਠਣਾ ਹੈ, ਸਭ ਤੋਂ ਉਤਮ ਹੈ ਸੁਖ ਦੁਖ ਤੋਂ ਉਪਰ ਉਠਣਾ, ਸੁਖ ਦੇ ਪਿਛੇ ਦੌੜਨਾ, ਦੋਖ ਤੋਂ ਪਿਛੇ ਹਟਣਾ ਜੀਵਨ ਨਹੀਂ ਹੈ, ਜੀਵਨ ਅਨੰਤ ਸੁਖ ਦੀ ਪ੍ਰਾਪਤੀ ਹੀ ਹੈ। ਸੰਸਾਰ ਛਿਨ ਭੰਗਰ ਹੈ ਇਹ ਯਾਦ ਰਖਣਾ ਚਾਹੀਦਾ ਹੈ, ਸੁਖ-ਦੁਖ, ਧੁੱਪ-ਛਾਂ ਦੀ ਤਰ੍ਹਾਂ ਹਨ। ਸਾਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਬਾਹਰੀ ਘਟਨਾਵਾਂ ਅੰਤਰ ਸ਼ਕਤੀ ਦਾ ਹੀ ਪ੍ਰਗਟਾਵਾ ਹਨ। ਜੋ ਕੁਝ ਵੀ ਬਾਹਰ ਵਾਪਰਦਾ ਹੈ ਉਹ ਅੰਤਰ ਦੀ ਹੀ ਝਨਕ ਹੈ। ਆਪਣੇ ਅੰਦਰ ਨੂੰ ਸੋਧਣਾ ਵਧੇਰੇ ਆਵਸ਼ਕ ਹੈ, ਦੁਖ-ਸੁਖ ਦਾ ਅਨੁਭਵ ਐਨਾ ਅਵਸ਼ਕ ਨਹੀਂ। ਇਕ ਸੰਤੁਲਤ ਮਨ ਦਾ ਮਨੁਖ ਸੁਖ ਦੁਖ ਦਾ ਅਨੁਭਵ ਐਨਾ ਅਵਸ਼ਕ ਨਹੀਂ। ਇਕ ਸੰਤੁਲਤ ਮਨ ਦਾ ਮਨੁਖ ਸੁਖ ਦੁਖ ਦੋਨਾਂ ਨੂੰ ਆਪਣੇ ਲਈ ਵਰਤ ਸਕਦਾ ਹੈ। ਜਾਗ੍ਰਤ ਮਨੁਖ ਬੇਲਾਗ ਹੋ ਕੇ ਉਪਰਾਮ ਹੋ ਕੇ ਸਾਰੇ ਹਾਲਾਤ ਨੂੰ

ਆਪਣੇ ਅਨੁਕੂਲ ਕਰ ਲੈਂਦਾ ਹੈ। ਚੰਗੇ ਦਿਨ ਉਹ ਪਿਆਰ ਨਾਲ, ਦਇਆ ਨਾਲ, ਉਦਾਰਤਾ ਨਾਲ ਕਟ ਲੈਂਦਾ ਹੈ। ਵਿਵੇਕੀ ਮਨੁਖ ਹਰ ਹਾਲ ਵਿਚ ਸ਼ਾਂਤ ਹੀ ਰਹਿੰਦਾ ਹੈ। ਉਹ ਭਲੀ-ਭਾਂਤੀ ਜਾਣਦਾ ਹੈ ਕਿ ਦੁਖ ਸੁਖ ਦੋਨੋਂ ਹੀ ਅਸ਼ਾਂਤੀ ਦੇ ਅਨੁਭਵ ਹਨ। ਕੋਈ ਮਨੁਖ ਕਿਸੇ ਘਟਨਾ ਵਿਚ ਕਿੰਨਾਂ ਸਥਿਰ ਰਹਿੰਦਾ ਹੈ। ਜਿੰਨਾਂ ਕੋਈ ਸਤਿ ਦੇ ਨੇੜੇ ਹੋਵੇਗਾ ਓਨਾਂ ਹੀ ਉਹ ਸੁਖ ਦੁਖ ਤੋਂ ਬੇਲਾਗ ਹੋਵੇਗਾ।

ਪਿਆਰ, ਦਇਆ, ਉਦਾਰਤਾ, ਨਿਮਰਤਾ ਇਹ ਸਾਰੇ ਹੀ ਬਹੁਤ ਵੱਡੇ ਗੁਣ ਹਨ। ਜਿਨ੍ਹਾਂ ਕੋਲ ਇਹ ਹੁੰਦੇ ਹਨ ਕੁਦਰਤੀ ਉਹ ਉਚੀ ਸੋਚ ਹੀ ਨਹੀਂ ਰਖਦੇ ਉਨ੍ਹਾਂ ਦੀ ਰਹਿਣੀ ਸਹਿਣੀ ਵੀ ਪੂਰੀ ਸਾਦਗੀ ਦੀ ਹੁੰਦੀ ਹੈ। ਉਹ ਆਪਣੇ ਅਨੰਦਮਈ ਦਿਨਾਂ ਦਾ ਪੂਰਾ-ਪੂਰਾ ਲਭ ਲੈਂਦੇ ਹਨ। ਨਿਮਰਤਾ ਕਰਕੇ ਉਨ੍ਹਾਂ ਦੀ ਹਉਮੈ ਉਨ੍ਹਾਂ ਨੂੰ ਤੰਗ ਨਹੀਂ ਕਰਦੀ। ਜਿਸ ਮਨੁਖ ਦੀ ਕੋਈ ਹਉਮੈ ਨਹੀਂ ਉਹ ਅੱਖੇ ਸਮੇਂ ਵੀ ਖੁਸ਼ ਹੀ ਰਹੇਗਾ। ਦੂਸਰੇ ਪਾਸੇ ਉਹ ਲੋਕ ਜਿਹੜੇ ਇੰਦ੍ਰੀਆਂ ਦੇ ਭੋਗ ਨੂੰ ਹੀ ਖੁਸ਼ੀ ਦਾ ਸਾਧਨ ਸਮਝਦੇ ਹਨ, ਉਹ ਸਦਾ ਅਸੰਤੁਸ਼ਟ ਹੀ ਰਹਿਣਗੇ ਕਿਉਂਕਿ ਇੰਦ੍ਰੀਆਂ ਦੇ ਭੋਗ ਦਾ ਤਾਂ ਕੋਈ ਅੰਤ ਨਹੀਂ ਇਛਾਵਾਂ ਦਾ ਕੋਈ ਅੰਤ ਨਹੀਂ, ਸੰਸਾਰਕ ਵਸਤੂਆਂ ਤਾਂ ਸੀਮਤ ਹੀ ਹਨ, ਸੰਸਾਰਕ ਵਸਤੂਆਂ ਦੀ ਪ੍ਰਾਪਤੀ ਹੀ ਉਨ੍ਹਾਂ ਦੀ ਹਉਮੈ ਨੂੰ ਵਧਾਵਾ ਦਿੰਦੀ ਹੈ, ਜਿਸ ਕਾਰਣ ਉਚੇ ਸੁਚੇ ਗੁਣ ਲੁਕੇ ਰਹਿੰਦੇ ਹਨ। ਸਾਰੇ ਸੁਖ ਪ੍ਰਸੰਨਤਾ ਦੇ ਹੁੰਦੇ ਵੀ ਇਹੋ ਜਿਹੇ ਲੋਕ ਦੁਖੀ ਹੀ ਰਹਿੰਦੇ ਹਨ, ਸੰਤਾਪੇ ਰਹਿੰਦੇ ਹਨ।

ਪਿਆਰ, ਦਇਆ, ਉਦਾਰਤਾ ਆਪਣੇ ਅੰਦਰ ਪੈਦਾ ਕਰਨੀ ਬਹੁਤ ਹੀ ਅਵਸ਼ਕ ਹੈ ਤਾਂ ਜੋ ਮਨੁਖ ਸੁਆਰਬੀ ਹੋਣ ਤੋਂ ਉਪਰ ਹੋ ਸਕੇ। ਉਦਾਰ ਮਨੁਖ ਸਦਾ ਹੀ ਦੂਸਰੇ ਦੀ ਭਲਾਈ ਬਾਰੇ ਹੀ ਸੋਚਦਾ ਹੈ। ਨਿਰਸੁਆਰਥ ਸੇਵਾ ਉਸ ਦਾ ਜੀਵਨ ਅਧਾਰ ਬਣ ਜਾਂਦਾ ਹੈ, ਜਿਸ ਨਾਲ ਉਸ ਦੇ ਬਾਕੀ ਦੇ ਗੁਣ ਜਾਗ੍ਰਤ ਹੋ ਜਾਂਦੇ ਹਨ। ਆਪਣੇ ਲਾਭ ਲਈ ਕੰਮ ਕਰਨ ਤੋਂ ਪਹਿਲਾਂ ਉਹ ਸਮਾਜ ਦੀ ਭਲਾਈ ਲਈ ਹੀ ਸੋਚਦਾ ਹੈ, ਕਰਦਾ ਹੈ, ਉਦਾਰਤਾ ਦੀ ਪ੍ਰੇਰਨਾ ਦੇ ਬੱਧੇ ਨਿਸ਼ਕਾਮ ਸੇਵਾ ਲਈ ਤਤਪਰ ਏਹੋ ਜੇਹਾ ਮਨੁਖ 'ਮੈਂ' ਤੇ 'ਮੇਰੀ' ਦੀ ਸਚੇਤਨਤਾ ਤੋਂ ਉਪਰ ਹੋ ਕੇ ਪੂਰੀ ਮਾਨਵਤਾ ਦਾ ਹੀ ਹਿੱਸਾ ਬਣ ਜਾਂਦਾ ਹੈ। ਇਸੇ ਕਰਕੇ ਉਹ ਦੂਸਰਿਆਂ ਦਾ ਦੁਖ ਸੰਤਾਪ ਉਸੇ ਤਰ੍ਹਾਂ ਮਹਿਸੂਸ ਕਰ ਸਕਦਾ ਹੈ ਜਿਵੇਂ ਦੂਸਰੇ ਕਰਦੇ ਹਨ। ਦੂਸਰਿਆਂ ਦਾ ਦੁਖ ਵੰਡਾਉਣ ਵਿਚ ਉਸ ਨੂੰ ਬਹੁਤ ਅੰਦਰ ਮਹਿਸੂਸ ਹੁੰਦਾ ਹੈ, ਚੰਗਾ ਲਗਦਾ ਹੈ। ਜਿੰਨੀ ਵਧ ਤੋਂ ਵਧ ਉਹ ਸੇਵਾ ਕਰਦਾ ਹੈ, ਦਿੰਦਾ ਹੈ, ਓਨਾਂ ਹੀ ਉਹ ਸੁਧ ਹੁੰਦਾ ਚਲਾ ਜਾਂਦਾ ਹੈ, ਮਨ ਸੁਧ ਹੁੰਦਾ ਜਾਂਦਾ ਹੈ, ਹਿਰਦਾ ਸੁਧ ਹੁੰਦਾ ਜਾਂਦਾ ਹੈ। ਅੰਦਰ ਸੁਧ ਹੋਣ ਨਾਲ ਦਇਆ ਦਾ ਸੋਮਾ ਛੁੱਟ ਪੈਂਦਾ ਹੈ ਜਿਸ ਨਾਲ ਰਹਿੰਦਾ ਸਹਿੰਦਾ ਸੁਆਰਬੀਪਨ ਵੀ ਜਾਂਦਾ ਰਹਿੰਦਾ ਹੈ। ਸੁਆਰਥ ਖਤਮ ਹੋਣ ਨਾਲ ਇਛਾਵਾਂ ਤੋਂ, ਮੋਹ ਤੋਂ, ਹਉਮੈ ਤੋਂ ਛੁਟਕਾਰਾ ਹੋ ਜਾਂਦਾ ਹੈ। ਕੇਵਲ ਇਕ ਹੀ ਇੜਾ ਪ੍ਰਬਲ ਹੋ ਜਾਂਦੀ ਹੈ ਉਹ ਹੈ ਸਤਿ ਨੂੰ ਜਾਨਣ ਦੀ। ਸਤਿ ਨੂੰ ਜਾਨਣ ਦੀ

ਇਛਾ, ਜਾਗ੍ਰਤ ਹੋਣ ਦੀ ਇਛਾ ਅਧਿਆਤਮਵਾਦ ਦੀ ਸਭ ਤੋਂ ਉਤਮ ਸਥਿਤੀ ਹੈ ਉਤਮ ਘਟਨਾ ਹੈ। ਇਹ ਇਛਾ ਤੁਹਾਨੂੰ ਸਤਿ ਦੇ ਮਾਰਗ ਤੇ ਲੈ ਜਾਂਦੀ ਹੈ। ਫੇਰ ਤੁਸੀਂ ਸਤਿ ਦੀ ਹੀ ਪੂਜਾ ਕਰਦੇ ਹੋ ਹੋਰ ਕਿਸੇ ਦੀ ਨਹੀਂ, ਤੁਸੀਂ ਕੇਵਲ ਸਤਿ ਦੀ ਹੀ ਚਿੰਤਾ ਕਰਦੇ ਹੋ, ਧਿਆਨ ਕਰਦੇ ਹੋ। ਤੁਸੀਂ ਆਪਣੀ ਸਾਰੀ ਸ਼ਕਤੀ ਸਤਿ ਤੇ ਹੀ ਲਗਾ ਦਿੰਦੇ ਹੋ।

ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਉਸ ਤਰ੍ਹਾਂ ਤੁਹਾਡਾ ਵਿਅਕਤਿਤਵ ਬਣ ਜਾਂਦਾ ਹੈ, ਉਸੇ ਤਰ੍ਹਾਂ ਤੁਹਾਡੀ ਪ੍ਰਾਲਬਧ ਬਣ ਜਾਂਦੀ ਹੈ, ਸੋਚ ਹੀ ਤੁਹਾਡੇ ਕਰਮਾਂ ਦੇ ਫਲ ਬਣਾਉਂਦੀ ਹੈ, ਇਕਾਗਰ ਹੋ ਕੇ ਸੋਚਣ ਨਾਲ ਮਨ ਉਸੇ ਇਕ ਦਾ ਹੋ ਜਾਂਦਾ ਹੈ ਇਹੋ ਜਿਹੀ ਸੋਚ ਨੂੰ ਚਿੰਤਨ ਕਹਿੰਦੇ ਹਨ। ਪ੍ਰਭੂ ਚਿੰਤਨ ਕਰਕੇ, ਕ੍ਰਿਪਾਲੂ ਪ੍ਰਭੂ ਨੂੰ ਧਿਆ ਕੇ ਉਸ ਤੇ ਲਿਵ ਲਗਾ ਕੇ ਮਨ ਤੇ ਹਿਰਦਾ ਇਲਾਹੀ ਪ੍ਰੇਮ ਨਾਲ ਭਰ ਜਾਂਦਾ ਹੈ। ਮਾਨਵਤਾ ਦੀ ਭਲਾਈ ਸੋਚ ਕੇ ਤੁਸੀਂ ਸਾਰਿਆਂ ਲਈ ਪ੍ਰੇਮ ਭਰਪੂਰ ਹੋ ਜਾਂਦੇ ਹੋ, ਚਾਹੇ ਕੋਈ ਵੀ ਕਿਉਂ ਨਾ ਹੋਵੇ। ਸੁਧ ਪ੍ਰੇਮ ਆਪਣੇ ਆਪ ਹੀ ਪ੍ਰੇਮ ਵਿਚ ਕੋਈ ਦਵੰਦ ਨਹੀਂ ਹੁੰਦਾ, ਨਾ ਹੀ ਹੋ ਸਕਦਾ ਹੈ। ਜਦੋਂ ਕਰਮ ਦੋਸ਼ ਮਨੁਖ ਦੇ ਹਿਰਦੇ ਅੰਦਰ ਰਹਿੰਦਾ ਹੈ ਉਦੋਂ ਤਕ ਮਨੁਖ ਸੁਆਰਥੀ ਹੀ ਰਹਿੰਦਾ ਹੈ ਉਸ ਦਾ ਆਪਣਾ ਸੁਆਰਥਪਣ ਹੀ ਉਸ ਨੂੰ ਆਪਣੇ ਆਪ ਨੂੰ ਪਿਆਰੇ ਨਾਲ ਇਕ ਨਹੀਂ ਹੋਣ ਦਿੰਦਾ। ਜਦੋਂ ਕਰਮ ਦੋਸ਼ ਖਤਮ ਹੋ ਜਾਂਦੇ ਹਨ, ਸੁਆਰਥ ਦੀ ਭਾਵਨਾ ਜਾਂਦੀ ਰਹਿੰਦੀ ਹੈ, ਮਨੁਖ ਹਰ ਦੋਖ ਤੋਂ ਨਿਵਿਰਤ ਹੋ ਜਾਂਦਾ ਹੈ। ਸੁਆਰਥੀ ਹੋਣਾ ਤੇ ਭੂਤਕਾਲ ਦੇ ਕੁਝ ਸੂਖਮ ਚਿੰਨ ਹੀ ਦੁਖ ਸੰਤਾਪ ਦੀ ਜੜ੍ਹੀ ਹਨ। ਸੁਆਰਥਪਣ ਤੋਂ ਛੁਟਕਾਰਾ ਪਾਉਣ ਲਈ ਸ਼ਰਨ ਜਾਣਾ ਪੈਂਦਾ ਹੈ ਬਿਨਾਂ ਕਿਸੇ ਉਮੀਦ ਦੇ ਸੇਵਾ ਕਰਨੀ ਪੈਂਦੀ ਹੈ। ਕਰਮ ਦੋਸ਼, ਭੂਤਕਾਲ ਦੇ ਸੂਖਮ ਭਾਵਾਂ ਨੂੰ ਨਿਰਪੱਖ ਹੋ ਕੇ ਗੰਭੀਰਤਾ ਨਾਲ ਹੀ ਪੋਤਾ ਜਾ ਸਕਦਾ ਹੈ। ਤੁਹਾਨੂੰ ਪੁਰਨ ਰੂਪ ਵਿਚ ਕਰਮਾਂ ਦੇ ਪ੍ਰਭਾਵ ਨੂੰ ਜਾਂਚਣਾ ਚਾਹੀਦਾ ਹੈ, ਜੋ ਕੁਝ ਗਲਤ ਹੈ ਉਸ ਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ। ਜਦੋਂ ਤੁਸੀਂ ਨਵੇਂ ਕਰਮ ਬੀਜਦੇ ਹੋ, ਚੰਗੇ ਕਰਮ ਕਰਕੇ ਤੁਸੀਂ ਗੁਣਾਂ ਦੇ ਬੀਜ ਬੀਜਦੇ ਹੋ, ਸਦਗੁਣੀ ਬੀਜ ਬੀਜਦੇ ਹੋ, ਸਦਗੁਣੀ ਬੀਜ ਬੀਜਦੇ ਹੋ।

ਜਦੋਂ ਤੁਸੀਂ ਸੁਆਰਥੀ ਹੁੰਦੇ ਹੋ ਤੁਸੀਂ ਹਉਮੈ ਦੇ ਅਧੀਨ ਹੁੰਦੇ ਹੋ। ਇਕ ਸੁਆਰਥੀ ਮਨੁਖ ਸਦਾ ਦੁਬਿਧਾ ਵਿਚ ਰਹਿੰਦਾ ਹੈ ਉਸ ਦੀ ਚੇਤਨਾ ਉਸ ਨੂੰ ਸਦਾ ਗਲਤ ਹੋਣ ਦੀ ਚੇਤਾਵਨੀ ਦਿੰਦੀ ਰਹਿੰਦੀ ਹੈ। ਇਕ ਪਾਸੇ ਉਹ ਆਪਣੀ ਸੁਆਰਥੀ ਇਛਾ ਬਲ ਖਿਚਿਆ ਜਾਂਦਾ ਹੈ, ਦੂਸਰੇ ਪਾਸੇ ਉਹ ਆਪਣੀ ਅੰਦਰ ਦੀ ਆਵਾਜ਼ ਤੋਂ ਚੌਂਕਦਾ ਰਹਿੰਦਾ ਹੈ। ਗੱਲ ਕੀ ਉਹ ਇਨ੍ਹਾਂ ਦੌਨੋਂ ਸ਼ਕਤੀਆਂ ਦੇ ਸੰਘਰਸ਼ ਵਿਚ ਹੀ ਜੀਉਂਦਾ ਹੈ ਪਰ ਜਿਹੜਾ ਆਪਣੀ ਅੰਦਰ ਦੀ ਆਵਾਜ਼ ਨੂੰ ਸੁਣ ਲੈਂਦਾ ਹੈ, ਉਸ ਦੇ ਅਨੁਸਾਰ ਕਰਮ ਕਰਦਾ ਹੈ, ਵਿਵੇਕੀ ਹੋ ਕੇ ਕਰਮ ਕਰਦਾ ਹੈ ਉਹ ਹਉਮੈ ਦੀ ਸੁਚੇਤਨਾ ਤੋਂ ਉਪਰ ਉਠ ਜਾਂਦਾ ਹੈ। ਇਹੋ ਜੇਹਾ ਮਨੁਖ ਹੀ ਦੂਰ-ਦ੍ਰਿਸ਼ਟੀ ਪ੍ਰਾਪਤ ਕਰਕੇ ਵਿਵੇਕੀ ਹੋ ਕੇ ਸੱਚ ਦੇ ਮਾਰਗ ਤੇ ਚਲਦਾ ਹੈ। ਜਿਸ ਕੋਲ ਵਿਵੇਕ ਨਹੀਂ ਉਹ ਬਿਨਾਂ ਸੋਚੇ ਹੀ ਕਰਮ ਕਰਦਾ ਹੈ, ਨਾ ਹੀ ਕਰਮ ਦੇ ਫਲ ਨੂੰ ਜਾਣਦਾ ਹੈ।

ਬਹੁਤ ਵਾਰੀ ਏਹੋ ਜੇਹਾ ਮਨੁਖ ਆਪਣੀਆਂ ਇਛਾਵਾਂ ਤੋਂ ਪ੍ਰੇਰਿਤ ਹੁੰਦਾ ਹੈ, ਮਨ ਦੀਆਂ ਤਰੰਗਾਂ ਤੋਂ ਪ੍ਰੇਰਿਤ ਹੁੰਦਾ ਹੈ, ਪ੍ਰਾਚੀਨ ਪੁਰਾਤਨ ਪ੍ਰਵਿਰਤੀਆਂ ਤੋਂ ਪ੍ਰੇਰਿਤ ਹੁੰਦਾ ਹੈ। ਉਹ ਸੱਚ ਜਾਣਦਾ ਹੀ ਨਹੀਂ, ਜੇਕਰ ਸਤਿ ਜਾਣਦਾ ਵੀ ਹੈ ਉਹ ਸੱਚ ਦਾ ਅਭਿਆਸ ਆਪਣੀ ਸੋਚਣੀ ਕਥਨੀ ਕਰਨੀ ਵਿਚ ਕਰਦਾ ਹੀ ਨਹੀਂ।

ਵਿਵੇਕ ਸ਼ਕਤੀ ਸਭ ਤੋਂ ਪਰਉਪਕਾਰੀ ਸ਼ਕਤੀ ਹੈ। ਚਿੰਤਨ ਕਰਕੇ, ਮੈਡੀਟੇਸ਼ਨ ਕਰਕੇ ਤੁਹਾਨੂੰ ਇਸ ਸ਼ਕਤੀ ਨੂੰ ਪ੍ਰਗਟ ਕਰਕੇ ਠੀਕ ਅਤੇ ਗਲਤ ਕਰਮ ਦਾ ਅੰਦਰ ਜਾਣ ਲੈਣਾ ਚਾਹੀਦਾ ਹੈ, ਵਿਵੇਕ ਸ਼ਕਤੀ ਨਾਲ ਤੁਹਾਨੂੰ ਆਪਣੇ ਅੰਦਰ ਦਾ ਵਿਸ਼ਲੇਸ਼ਨ ਕਰਕੇ ਆਪਣੇ ਅੰਦਰ ਦੀਆਂ ਸ਼ਕਤੀਆਂ ਤੇ ਕਮਜ਼ੋਰੀਆਂ ਜਾਣ ਲੈਣੀਆਂ ਚਾਹੀਦੀਆਂ ਹਨ। ਇਕ ਗੱਲ ਦਾ ਧਿਆਨ ਜ਼ਰੂਰ ਰਹੇ ਆਪਣੀਆਂ ਕਮਜ਼ੋਰੀਆਂ ਜਾਣ ਕੇ ਨਾ ਤਾਂ ਅਹੰਕਾਰ ਹੋਣਾ ਚਾਹੀਦਾ ਹੈ ਤੇ ਨਾ ਹੀ ਸਵੈ ਨਖੇਦੀ ਦੀ ਭਾਵਨਾ ਹੀ ਆਉਣੀ ਚਾਹੀਦੀ ਹੈ। ਅੰਦਰ ਦੇ ਵਿਸ਼ਲੇਸ਼ਨ ਦਾ ਉਦੇਸ਼ ਹੈ ਆਪਣੇ ਗੁਣਾਂ ਨੂੰ ਪ੍ਰਗਟ ਕਰਨਾ ਆਪਣੀਆਂ ਕਮੀਆਂ ਨੂੰ ਆਪਣੇ ਅਵਗੁਣਾਂ ਨੂੰ ਠੀਕ ਕਰਨਾ। ਆਪਣੇ ਅਵਗੁਣਾਂ ਨੂੰ ਜਿੰਨਾਂ ਲੁਕਾਓ ਉਹ ਓਨਾਂ ਹੀ ਵਧਦੇ ਹਨ। ਤੁਹਾਨੂੰ ਆਪਣੀਆਂ ਕਮਜ਼ੋਰੀਆਂ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਕੇ, ਉਨ੍ਹਾਂ ਨੂੰ ਖਤਮ ਕਰਨ ਦਾ ਫੈਸਲਾ ਕਰਨਾ ਚਾਹੀਦਾ ਹੈ, ਸਮੂਹਿਕ ਪੱਧਰ ਤੇ ਬੀ ਹਰੇਕ ਨੂੰ ਆਪਣੇ ਅਵਗੁਣ ਮੰਨ ਕੇ ਉਨ੍ਹਾਂ ਨੂੰ ਖਤਮ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਸਾਰੇ ਸਮਾਜ ਵਿਚੋਂ ਹੀ ਕਮਜ਼ੋਰੀਆਂ ਅਵਗੁਣ ਖਤਮ ਕਰ ਦੇਣੇ ਚਾਹੀਦੇ ਹਨ, ਇਸ ਤਰ੍ਹਾਂ ਕਰਨਾ ਬਹੁਤ ਹੀ ਅਵਸ਼ਕ ਹੈ।

ਇਤਿਹਾਸ ਇਸ ਗੱਲ ਦਾ ਸ਼ਾਕਸ਼ੀ ਹੈ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਜਦੋਂ ਬੀ ਕੋਈ ਸਮਾਜ, ਕੌਮ ਜਾਂ ਰਾਸ਼ਟਰ ਦੇਸ਼ ਆਪਣੀਆਂ ਕਮਜ਼ੋਰੀਆਂ, ਅਵਗੁਣ ਆਪਣੀਆਂ ਉਣਤਾਈਆਂ ਨੂੰ ਮੰਨ ਕੇ ਉਨ੍ਹਾਂ ਨੂੰ ਠੀਕ ਨਹੀਂ ਕਰਦੀ ਸਗੋਂ ਉਨ੍ਹਾਂ ਪ੍ਰਤੀ ਕਰੜਾ ਰਹਿੰਦਾ ਹੈ ਢੀਠ ਬਣਿਆ ਰਹਿੰਦਾ ਹੈ ਉਹ ਦੇਸ਼, ਰਾਸ਼ਟਰ ਕਦੀ ਵੀ ਵਿਕਾਸ ਨਹੀਂ ਕਰ ਸਕਦਾ, ਤਰੱਕੀ ਨਹੀਂ ਕਰ ਸਕਦਾ। ਅਪਮਾਨ ਤੋਂ ਡਰਦੇ ਇਹੋ ਜਿਹਾ ਸਮਾਜ ਆਪਣੇ ਅਵਗੁਣ ਕੇਵਲ ਲੁਕਾਉਂਦੀ ਹੀ ਨਹੀਂ ਉਹ ਤਾਂ ਫੇਰ ਇਨ੍ਹਾਂ ਨੂੰ ਗੁਣ ਬਣਾ ਕੇ ਗੁਣ ਕਹਿ ਕੇ ਉਨ੍ਹਾਂ ਦੀ ਸਫ਼ਾਈ ਦਿੰਦੇ ਹਨ। ਏਹੋ ਜੇਹਾ ਸਮਾਜ, ਏਹੋ ਜੇਹਾ ਰਾਸ਼ਟਰ ਫੇਰ ਆਪਣੇ ਹੀ ਪਤਨ ਬਣ ਚਲਿਆ ਜਾਂਦਾ ਹੈ। ਕੋਈ ਵੀ ਮਨੁਖ ਕੋਈ ਬੀ ਸਮਾਜ ਆਪਣੇ ਆਪ ਨੂੰ ਅਵਗੁਣਾਂ ਨੂੰ ਹਟਾ ਕੇ ਹੀ ਸੁਧੁ ਕਰਦੀ ਹੈ, ਅਵਗੁਣਾਂ ਨੂੰ ਲੁਕਾ ਕੇ ਨਹੀਂ। ਮਨੁਥਾਂ ਦੇ ਅਵਗੁਣਾਂ ਲਈ ਗਲਤੀਆਂ ਲਈ ਹਰ ਇਕ ਮਜ਼ਹਬ ਨੇ ਪਸ਼ਚਾਤਾਪ ਦਸਿਆ ਹੈ, ਪਰ ਉਪਨਿਸ਼ਦਾਂ ਵਿਚ ਦਸਿਆ ਹੈ ਕਿ ਕੋਈ ਵੀ ਪਸ਼ਚਾਤਾਪ ਏਨਾ ਉਤਮ ਨਹੀਂ ਜਿੰਨਾਂ ਇਹ ਫੈਸਲਾ ਕਰ ਲੈਣਾ ਕਿ ਮੈਂ ਇਹ ਗਲਤੀ ਦੁਬਾਰਾ ਨਹੀਂ ਕਰਾਂਗਾ।

'ਚਲਦਾ'

## ਮੌਹਿਨਾ ਸੋਹਿਨਾ

ਭਾਈ ਵੀਰ ਸਿੰਘ ਜੀ

(ਲੜੀ ਜੋੜਨ ਲਈ ਦੇਖੋ ਨਵੰਬਰ ਅੰਕ, ਪੰਨਾ-53)

ਸਾਡੀ ਮਾਤਾ ਜੀਤੋ ਜੀ ਇਤਨੇ ਸਿਮਰਨ ਦੇ ਪ੍ਰੇਮੀ ਹੋਏ ਹਨ ਅਰ ਐਸੇ ਲਿਵਲੀਨ ਰਹਿੰਦੇ ਸਨ ਕਿ ਅਕਸਰ ਲੋਕ ਉਨ੍ਹਾਂ ਨੂੰ ਜੋਗੀ ਜੀ ਆਖਿਆ ਕਰਦੇ ਸੇ। ਅੰਮ੍ਰਿਤ ਵੇਲੇ ਤੋਂ ਪਹਿਲੇ ਹੀ ਓਹ ਭਜਨ ਵਿਚ ਲਗ ਪਿਆ ਕਰਦੇ ਸੇ ਅਰ ਮਹਾਰਾਜਾ ਜੀ ਜਦ ਸਵੇਰ ਸਾਰ ਦੀਵਾਨ ਨੂੰ ਟੁਰਦੇ ਸੇ ਤਾਂ ਮਾਤਾ ਜੀ ਚਰਣਾਂ ਤੇ ਮੱਥਾ ਟੇਕ ਕੇ ਸਿਹਰਾ ਗਲੇ ਪਾ ਕੇ ਟੋਰਦੇ ਸੇ ਤੇ ਇਸੇ ਰੂਪ ਨੂੰ ਨੈਣਾਂ ਵਿਚ ਵਸਾ ਕੇ ਸੂਰਜ ਚੜ੍ਹੇ ਤਕ ਧਿਆਨ ਮਗਨ ਬੈਠੇ ਰਹਿੰਦੇ ਸੇ। ਕੇਸਰਾ ਸਿੰਘ ਇਸ ਸਿਹਰੇ ਲਈ ਛੁੱਲ ਮਾਤਾ ਜੀ ਨੂੰ ਆਪ ਪੁਚਾਇਆ ਕਰਦਾ ਸੀ। ਇਕ ਦਿਨ ਬੇਲੇ ਦੇ ਛੁੱਲ ਜੋ ਲੈ ਕੇ ਗਿਆ, ਤਾਂ ਮਾਤਾ ਜੀ ਨੇ ਆਖਿਆ, “ਕੇਸਰਾ ਸਿੰਘ! ਤੇਰੇ ਕੱਲ ਦੇ ਇਨ੍ਹਾਂ ਛੁੱਲਾਂ ਪਰ ਸ੍ਰੀ ਕਲਗੀਧਰ ਜੀ ਬੜੇ ਪ੍ਰਸੰਨ ਹੋਏ ਹਨ।” ਤਦ ਕੇਸਰਾ ਸਿੰਘ ਨੇ ਕਿਹਾ, ਅੰਮ੍ਰਿਤ ਜੀ! ਇਹ ਮੇਰੀ ਕਾਗਿਰੀ ਨਹੀਂ ਹੈ, ਇਕ ਗਰੀਬ ਸੇਵਕ ਦੀ ਮੇਹਨਤ ਹੈ, ਜੋ ਨਿਸ਼ਕਾਮ ਸੇਵਾ ਕਰ ਰਿਹਾ ਹੈ ਪਰ ਉਸਨੂੰ ਦਰਸ਼ਨ ਨਸੀਬ ਨਹੀਂ।”

ਅੰਮ੍ਰਿਤ ਜੀ - ਕਿਉਂ?

ਕੇਸਰਾ ਸਿੰਘ - ਸਤਿਗੁਰ ਜੀ ਦਾ ਹੁਕਮ ਇਹੋ ਹੈ।

ਅੰਮ੍ਰਿਤ - ਫੇਰ ਕੇਸਰਾ ਸਿੰਘ! ਉਸ ਦੇ ਹੱਥਾਂ ਦੇ ਛੁੱਲ ਸਾਨੂੰ ਕਿਉਂ ਦੇਂਦਾ ਹੈ?

ਕੇਸਰਾ ਸਿੰਘ - ਅੰਮ੍ਰਿਤ ਜੀ! ਸੇਵਾ ਦੀ ਸਤਿਗੁਰ ਜੀ ਵਲੋਂ ਆਗਿਆ ਹੈ, ਪਰ ਦਰਸ਼ਨ ਮਨੁੰ ਹਨ।

ਸੁਣ ਕੇ ਅੰਮ੍ਰਿਤ ਜੀ ਬੋਲੇ - ਤਦ ਮਹਾਰਾਜਾ ਜੀ ਦਾ ਉਨ੍ਹਾਂ ਨਾਲ ਛੂੰਘਾ ਪਿਆਰ ਹੈ, ਕਿਸੇ ਅਵਗੁਣ ਦੀ ਯਾ ਭੁੱਲ ਦੀ ਸੋਧ ਹੋ ਰਹੀ ਹੈ।

ਕੇਸਰਾ ਸਿੰਘ ਨੂੰ ਤਾਂ ਟੋਰਿਆ ਤੇ ਰਾਤ ਜਦ ਮਹਾਰਾਜਾ ਜੀ ਮਹਿਲਾਂ ਵਿਚ ਆਏ ਤਾਂ ਅੰਮ੍ਰਿਤ ਜੀ ਨੇ ਆਪਣੇ ਭਗਤੀ ਤੇ ਟਿਕਾਉ ਨਾਲ ਭਰੇ ਬਚਨਾਂ ਦੁਆਰਾ ਮੌਹਿਨਾ ਸੋਹਿਨਾ ਬਾਬਤ ਪੁੱਛਿਆ, ਤਦ ਸ੍ਰੀ ਮੁਖ ਤੋਂ ਉਚਾਰ ਹੋਇਆ -

ਇਕ ਸਾਂਈ ਦਾ ਜੀਉਂਦਾ ਬੰਦਾ ਇਹ ਵਾਕ ਇਨ੍ਹਾਂ ਲਈ ਕਰ ਰਿਆ ਹੈ ਕਿ - ਤੁਸਾਂ ਨੂੰ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਗੁਰੂ ਮਾਰੇ ਤਾਂ ਸਿੱਖ ਬਖਸ਼ਾ ਲੈਂਦੇ ਹਨ, ਸਿੱਖ ਮਾਰੇ ਨੂੰ ਗੁਰੂ ਨਹੀਂ ਬਖਸ਼ਦੇ, ਇਹ ਬਿਰਦ ਧੁਰ ਦਾ ਹੈ। ਮੌਹਿਨਾ ਸੋਹਿਨਾ ਮੈਨੂੰ ਪਿਆਰੇ ਹਨ, ਪਰ ਸਿੱਖ ਦਾ ਬਚਨ ਅਟੱਲ ਹੈ, ਇਹ ਤਦੋਂ ਟਲ ਸਕਦਾ ਹੈ, ਜਦੋਂ ਇਨ੍ਹਾਂ ਦੀ ਸੂਰਤ ਜੀਉ ਪਵੇਗੀ, ਜਦੋਂ ਮੌਤ ਨਦੀ ਦੇ ਉਗਰ ਪਾਰ ਇਨ੍ਹਾਂ ਨੂੰ ਇਕਸਾਰ ਗਤੀ ਹੋ ਜਾਏਗੀ। ਜਾਂ ਸਿੱਖ ਦੇਹ ਵਿਚ ਹੁੰਦਾ ਤੇ ਆਪਣੇ ਵਾਕ ਨੂੰ ਪਲਟ ਦਿੰਦਾ।

ਅੰਮ੍ਰਿਤ ਜੀ - ਹੋ ਸਤਿਗੁਰ ਜੀ! ਜੇ ਮੈਂ ਸੋਹਿਨਾ ਜੀ ਨੂੰ ਮਿਲਾ ਤੇ ਉਨ੍ਹਾਂ ਦੀ ਸੂਰਤ ਨੂੰ ਜੀਵਨ ਰੌਂ ਨਾਲ ਭਰਨ ਵਿਚ ਯਤਨ ਕਰਾਂ ਤਾਂ ਸ੍ਰੀ ਜੀ ਦੀ ਕੀਹ ਆਗਿਆ ਹੈ?

ਸਤਿਗੁਰ ਜੀ - ਇਸ ਤੋਂ ਵੱਧ ਭਲਿਆਈ ਕੀ ਹੋ ਸਕਦੀ ਹੈ? ਮੈਂ ਖੁਸ਼ ਹਾਂ ਅਰ ਤੈਨੂੰ ਭੇਜਣ ਵਾਲਾ ਇਸ ਵਿਚ ਖੁਸ਼ ਹੈ। ਸਾਡਾ ਬਾਬਾ ਆਖਦਾ ਹੈ -

**ਜਨੁ ਨਾਨਕ ਪੁੱਜਿ ਮੰਗੇ ਤਿਸੁ ਗੁਰ ਸਿੱਖ ਕੀ  
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ।**

ਕਿਸੇ ਨੂੰ ਜੀਅ ਦਾਨ ਦੇਣਾ, ਕਿਸੇ ਦੇ ਮੁਰਦੇਪਨ ਵਿਚ ਜੀਵਨ ਦੀ ਨਵੀਂ ਰੂਹ ਛੂਕਣਾ, ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ। ਅੰਦਰਲੇ ਵਿਚ ਜੀਵਨ ਲਹਿਰ ਆ ਕੇ ਜੋ ਜਾਨ ਪੈਂਦੀ ਹੈ, ਉਸੇ ਨੂੰ ਤਾਂ ਜੀਉਂਦਾ ਕਹੀਦਾ ਹੈ, ‘ਜੋ ਜੀਵਤ ਜਿਹ ਜੀਵਤ ਜਪਿਆ।’ ‘ਜੋ ਜੀਵਿਆ ਜਿਸੁ ਮਨਿ ਵਸਿਆ ਸੋਇ। ਨਾਨਕ ਅਵਰੁ ਨ ਜੀਵੈ ਕੋਇ॥ ਜੋ ਇਹ ਜੀਵਨ ਜੀਉਂਦੇ ਹਨ, ਓਹੀ ਜੀਉਂਦੇ ਹਨ, ਬਾਕੀ ਤਾਂ ‘ਹੋਰ ਮਿਤਕ ਹੈ ਸੰਸਾਰ।’ ਜੀਉਂਦੀਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰਖ ਰੂਪੀ ਬਿਛੁ ਦੀਆਂ ਡਾਲੀਆਂ ਹਨ, ਇਨ੍ਹਾਂ ਦੀ ਕਹਿਣੀ ਕਰਣੀ ਦੀ ਤਾਰ ਸਾਈ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ ਤੇ ਆਪਣੀ ਤਾਸੀਰ ਵਿਚ ਉਹੋ ਅਸਰ ਰੱਖਦੀ ਹੈ। ਇਹੋ ਕਾਰਨ ਹੈ ਕਿ ਉਸ ਜੀਉਂਦੇ ਸਿੱਖ ਦੇ ਵਾਕ ਅਟੱਲ ਰਹੇ।

ਮਾਤਾ - ਆਪ ਕਰਨ ਕਾਰਨ ਹੋ, ਆਪ ਦਾ ਬਿਰਦ ਪਤਿਤ ਪਾਵਨ ਹੈ। ਅਸੀਂ ਸਭ ਮਿਤਕ ਸਾਂ, ਤੁਸਾਂ ਮਿਹਰ ਕਰ ਕੇ ਜੁਆਲਿਆ ਹੈ। ਅਸਾਡੀਆਂ ਭੁੱਲਾਂ ਤੇ ਕੀ ਅਚਰਜ। ਭੁੱਲ ਤਾਂ ਸਾਡਾ ਰੂਪ ਹੈ। ਮੇਰੀ ਇਹ ਬਿਨੈ ਨਹੀਂ ਕਿ ਆਪਣੀ ਪ੍ਰਤੱਗਿਆ ਭੰਗ ਕਰੋ, ਪਰ ਮੈਨੂੰ ਪ੍ਰਸੰਨਤਾ ਤੇ ਬਲ ਬਖਸ਼ੇ ਜੋ ਮੈਂ ਇਸ ਵੀਰ ਭੈਣ ਨੂੰ ਆਪ ਦੇ ਦਰ ਜੋਗਾ ਕਰ ਸਕਾਂ।

ਕਲਗੀਆਂ ਵਾਲੇ - ਜੀਤ ਜੀ! ਵਾਹਿਗੁਰੂ ਬਲ ਦੇਵੇ, ਤੁਸੀਂ ਇਸ ਜੋੜੀ ਦਾ ਸੰਕਟ ਹੋ।

ਪਰਮਾਰਥ ਨੂੰ ਗੁਰਬਾਣੀ ਵਿਚ ਖੰਡੇ ਦੀ ਧਾਰ ਲਿਖਿਆ ਹੈ, ਇਸ ਦਾ ਅਰਥ ਧਾਰ ਵਾਂਝੂ ਚੁਭਣ ਵਾਲਾ ਨਹੀਂ ਪਰ ਇਤਨਾ ਬਰੀਕ ਤੇ ਸੂਬਮ ਹੈ ਕਿ ਜਿੰਨੀ ਖੰਡੇ ਦੀ ਧਾਰ ਹੁੰਦੀ ਹੈ। ਐਸੀ ਸੂਬਮ ਧਾਰਾ ਤੇ ਤੁਰਨਾ ਅੰਖਾ ਹੁੰਦਾ ਹੈ, ਕਿਸੇ ਨਾ ਕਿਸੇ ਪਾਸੇ ਉਲਰ ਜਾਈਦਾ ਹੈ। ਕਈ ਪਰਮਾਰਥੀ ਲੋਕ ਸੰਸਾਰ ਤੋਂ ਵੈਰਗ ਕਰਦੇ-ਕਰਦੇ ਐਨੇ ਓਪਰੇ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਸੁਭਾਵ ਗੁਸੈਲਾ ਤੇ ਗਮਰੁੱਠ ਜਿਹਾ ਹੋ ਜਾਂਦਾ ਹੈ, ਕਈ ਢੱਠੇ ਜਿਹੇ ਮਨ ਵਾਲੇ ਹੋ ਜਾਂਦੇ ਹਨ। ਦੂਜੇ ਪਾਸੇ ਜੋ ਲੋਕ ਪਰਮੇਸ਼ਰ ਪਿਤਾ ਨੂੰ ਭੁੱਲਦੇ ਹਨ ਉਹ ਖੁਦਗਰਜ਼ ਹੋ ਜਾਂਦੇ ਹਨ। ਖੁਦਗਰਜ਼ੀ ਦੇ ਕਾਰਣ ਸਿਸ਼ਟੀ ਲਈ ਦੁਖਦਾਈ ਤੇ ਆਪੇ ਲਈ ਪੈਰ ਕੁਹਾੜਾ ਮਾਰਨ ਵਾਲੇ ਬਣਦੇ ਹਨ। ਉਨ੍ਹਾਂ ਦੀ ਸੂਰਤ

ਖਿੰਡਾਉ ਵਿਚ ਰਹਿੰਦੀ ਹੈ ਤੇ ਜਿਨ੍ਹਾਂ ਦਾ ਭਲਾ ਕਰਦੇ ਹਨ, ਉਨ੍ਹਾਂ ਵਿਚ ਹੀ ਰੁੱਝ ਕੇ ਆਪੇ ਤੋਂ ਗੁਆਚ ਜਾਂਦੇ ਹਨ। ਅਸਲ ਵਿਚ ਇਹ ਦੂਜਿਆਂ ਨੂੰ ਪਿਆਰ ਨਹੀਂ ਕਰਦੇ, ਆਪਣੀ ਹਉਂ ਨੂੰ ਕਰਦੇ ਹਨ, ਜੋ ਲੋਕਾਂ ਦੀ ਵਾਹ ਵਾਹ ਤੇ ਪਲਦੀ ਹੈ। ਦੂਹਾਂ ਤਰ੍ਹਾਂ ਦੇ ਅੰਗੁਣਾਂ ਤੋਂ ਬਚਣ ਲਈ ਗੁਰੂ ਜੀ ਦਾ ਵਾਕ ਹੈ, ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ।’

ਅਰਥਾਤ - ਵਾਹਿਗੁਰੂ ਨੂੰ ਪਿਤਾ ਸਮਝੋ, ਆਪ ਨੂੰ ਬੱਚਾ ਤੇ ਬਾਕੀਆਂ ਨੂੰ ਆਪਣੇ ਭਰਾ ਸਮਝ ਕੇ ਭਲਿਆਈ ਦੀ ਵਰਤਣ ਕਰੋ। ਐਸਾ ਕਰਨੇ ਵਾਲੇ ਜੋ ਸਿਸ਼ਟੀ ਪ੍ਰੇਮ ਕਰਦੇ ਹਨ ਹਉਂ ਲਈ ਨਹੀਂ, ਪਰ ਵਾਹਿਗੁਰੂ ਦੇ ਪ੍ਰੇਮ ਤੇ ਹੁਕਮ ਵਿਚ ਕਰਦੇ ਹਨ। ਓਹ ਜੋ ਭਲਿਆਈ, ਨੇਕੀ, ਪੁੰਨ ਕਰਮ ਕਰਦੇ ਹਨ ਸਾਂਈ ਨੂੰ ਅਰਪਦੇ ਹਨ, ਇਉਂ ਹਉਂ ਤੋਂ ਬੀ ਬਚ ਜਾਂਦੇ ਹਨ। ਗੁਰੂ ਜੀ ਦਾ ਵਾਕ ਹੈ, ‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ।’ ਅਰਥਾਤ ਉਨ੍ਹਾਂ ਵਿਚੋਂ ਉਪਕਾਰ ਚਸ਼ਮੇ ਦੇ ਉਛਲਣ ਵਾਂਝੂ ਆਪੇ ਤੇ ਸਹਜ ਸੁਭਾਵ ਪਿਆ ਹੁੰਦਾ ਹੈ, ਹਉਂ ਦੇ ਧੱਕੇ ਦੀ ਲੋੜ ਨਹੀਂ ਰੱਖਦਾ। ਜੀਵਨ ਲਗਾਤਾਰੀ ਸੈ ਹੈ, ਇਹ ਜੀਵਨ-ਹੁਗਾਨੀ ਜ਼ਿੰਦਗੀ-ਬੀ ਲਗਾਤਾਰੀ ਸੈ ਹੈ, ਆਤਮ ਜੀਵਨ ਲਗਾਤਾਰੀ ਚਸ਼ਮੇ ਵਾਂਗੂ ਲਗਾਤਾਰਤਾ ਤੇ ਸੁਤੇ ਉਮਾਹ ਵਿਚ ਹੁੰਦਾ ਹੈ, ਆਪ ਸੀਤਲ, ਸੁਖ ਰੂਪ ਤੇ ਸੁਖ ਸੀਤਲਤਾ ਦਾ ਦਾਤਾ।

ਮੋਹਿਨਾ ਸੋਹਿਨਾ ਇਸ ਜੀਵਨ ਪੱਥ ਤੇ ਨਹੀਂ ਸਨ ਟੁਰੇ, ਉਹ ਕਰਮਕਾਂਡੀ ਪੂਜਾ ਅਰਚਾ ਵਿਚ ਲੱਗੇ ਹੋਏ ਸੇ। ਜੀਵਨ ਰੌਂ ਨਹੀਂ ਰੁਸਕੀ ਸੀ ‘ਕੇਵਲ ਕਰਮ ਕਾਂਡ’ ਵਿਚ ਮਨ ਕਰਵਾਈ ਫੜ ਗਿਆ ਸੀ। ਇਸ ਕਰਕੇ ਜੀਉਂਦੇ ਇਨਸਾਨ ਦੇ ਕਸ਼ਟ ਵਿਚ ਸੁਰਤ ਨੇ ਦੋ ਘੁੱਟ ਪਾਣੀ ਦੇਣ ਦਾ ਉਛਾਲ ਨਾ ਖਾਧਾ। ਹੁਣ ਇਸ ਕੜ ਨੂੰ ਤੋੜਨ ਦਾ ਉਪਰਾਲਾ ਗੁਰੂ ਕੇ ਦੁਆਰੇ ਹੋ ਰਿਹਾ ਹੈ।

#### ੬. (ਮੋਹਿਨਾਂ ਤੇ ਰੋਡਾ ਜਲਾਲੀ)

ਸ੍ਰੀ ਜੀਤੇ ਜੀ ਦਾ ਆਪਣੇ ਆਤਮਾਂ ਵਿਚ ਅਡੋਲ ਰਹਿਣਾ, ਸਾਂਈ-ਪਿਆਨ ਵਿਚ ਸਾਵਧਾਨ ਰਹਿਣਾ, ਜੀਵਨ ਦੇ ਹੁਲਾਗੇ ਟਿਕਵੇਂ ਵੇਗ ਵਿਚ ਜਾਗੀ ਰਹਿਣੇ ਤੇ ਸਹਿਜ-ਸੁਭਾ ਉਨ੍ਹਾਂ ਤੋਂ ਪਿਆਰ ਤੇ ਭਲਿਆਈ ਹੁੰਦੇ ਰਹਿਣੀ, ਉਨ੍ਹਾਂ ਦਾ ਜੀਵਨ ਸੀ। ਇਸੇ ਕਰਕੇ ਪਿਆਰ ਨਾਲ ਲੋਕ ਆਪ ਨੂੰ ਅੰਮੀ ਜੀ ਸੱਦਦੇ ਸਨ। ਮਾਤਾ ਜੀ ਦਾ ਮੋਹਿਨਾਂ ਨਾਲ ਪਿਆਰ ਉਨ੍ਹਾਂ ਦੇ ਪ੍ਰੇਮ ਦਾ ਇਕ ਨਮੂਨਾ ਸੀ। ਜਦ ਤੋਂ ਸ੍ਰੀ ਮਾਤਾ ਜੀ ਨੂੰ ਇਹ ਪਤਾ ਲੱਗ ਗਿਆ, ਤਦ ਤੋਂ ਮੋਹਿਨਾਂ ਨੂੰ ਸੱਦ ਘੱਲਣਾ, ਕਦੇ ਬਾਗ ਸੈਰ ਨੂੰ ਗਏ ਉਨ੍ਹਾਂ ਦੀ ਕੁੱਲੀ ਵਿਚ ਆਪ ਚਲੇ ਜਾਣਾ, ਸਤਿਸੰਗ ਦੀ ਵਾਰਤਾਲਾਪ ਕਰਨੀ ਤੇ ਸਭ ਤੋਂ ਵਧੀਕ ਆਪਣੀ ਚਿੱਤ ਦੀ ਅਸਰ ਵਾਲੀ ਅਸੀਸ ਤੇ ਉਚਿਅਂ ਛੁਹ ਦੇਣੀ ਤੇ ਸੁਰਤ ਨਾਲ ਸੁਰਤ ਨੂੰ ਉਚਿਅਂ ਕਰਨਾ।

ਹੌਲੇ-ਹੌਲੇ ਮਾਤਾ ਜੀ ਦੇ ਪ੍ਰੇਮ ਨੇ ਮੋਹਿਨਾ ਵਿਚ ਵਾਹਿਗੁਰੂ ਜੀ ਦੇ ਸਿਮਰਨ ਦਾ ਐਸਾ ਨਿਵਾਸ ਕਰਾਇਆ ਕਿ

ਠੰਢ, ਸ਼ਾਂਤੀ, ਰਸ ਮਿਠਾਸ ਤੇ ਸੁਆਦ ਦਾ ਇਕ ਮੱਧਮ ਲਹਿਰਾਉ ਉਸ ਦੇ ਅੰਦਰ ਪੈ ਗਿਆ। ਇਹੋ ਦਸ਼ਾ ਸੋਹਿਨਾ ਦੀ ਹੋ ਗਈ।

**ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ॥  
ਜਨਮ ਮਰਨ ਦਾ ਭਉ ਗਇਆ ਜੀਵਨ ਪਦਵੀ ਪਾਇ॥**

ਓਹ ਜੋ ਨਿਜ ਨੂੰ ਸ੍ਰਾਪਤ ਸਮਝਦੇ ਸੇ, ਉਹ ਜੋ ਸਰਬੰਸ ਦਾਨ ਕਰਕੇ ਸੁਖ ਨੂੰ ਪੁੰਚੇ ਸੇ, ਓਹ ਜਿਨ੍ਹਾਂ ਨੂੰ ਵਿਦਿਆ ਤੇ ਸੁਖਮ ਗੁਣਾਂ ਨੇ ਠੰਢ ਨਹੀਂ ਸੀ ਪਾਈ, ਓਹ ਜੋ ਸਾਧਨਾਂ ਤੇ ਨਿਰਤਕਾਰੀਆਂ ਨਾਲ ਬੀ ਠਾਕੁਰ ਤੋਂ ਅਤ੍ਰਿਪਤ ਰਹੇ ਸੇ, ਨਿਮਾਣੇ ਹੋ ਕੇ ਸਤਿਸੰਗ ਦੁਆਰੇ ਆ ਢੱਠੋਂ ਤੇ ਜੀਉ ਉਠੇ।

**ਕਬੀਰ - ਮੁਹਿ ਮਰਨੇ ਕਾ ਚਾਉ ਹੈ**

**ਮਰਉ ਤ ਹਰਿਕੈ ਦੁਆਰ।**

**ਮਤਿ ਹਰਿ ਪੁਛੈ ਕਉਠੁ ਹੈ ਪਰਾ ਹਮਾਰੇ ਬਾਰ॥**

ਹੁਣ ਦੂਹਾਂ ਦੀ ਚਿੱਤ ਬਿਰਤੀ ਖਿੰਡਾਉ ਵਿਚ ਘਟ ਜਾਂਦੀ ਹੈ, ਹਾਹੁਕੇ ਵਿਚ ਨਹੀਂ ਪੈਂਦੀ। ਇਕ ਮੱਧਮ ਵੇਗ ਦਾ ਲਗਾਤਾਰ ਰਸ ਅੰਦਰ ਰਹਿੰਦਾ ਹੈ। ਸਿਮਰਨ ਵਿਚ ਜਰਵੀਂ ਖਿੱਚ ਲੱਗੀ ਰਹਿੰਦੀ ਹੈ, ਦਰਸ਼ਨ ਦੀ ਸਿੱਕ ਅੱਗੇ ਨਾਲੋਂ ਬਹੁਤੀ ਹੈ, ਪਰ ਉਸ ਵਿਚ ਨਿਗਾਸਾ ਤੇ ਟੋਟ ਨਹੀਂ ਹੈ, ਸ਼ੁਕਰ ਤੇ ਆਸ ਹੈ ਅਰ ਆਸ ਦੇ ਹੁਲਾਰਿਆਂ ਵਿਚ ਵਿਸ਼ਵਾਸ਼ ਹੈ, ਨੈਣ ਛਹਿਬਰਾਂ ਲਾਉਂਦੇ ਹਨ, ਪਰ ਸ਼ੁਕਰ ਵਿਚ -

**ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ।**

**ਨਿਮਖ ਨ ਬਿਛੂਰੈ ਘਰੀ ਨ ਬਿਸਰੈ**

**ਸਦ ਸੰਗੇ ਜਤ ਜਾਇਆ॥**

ਇਸ ਤਰ੍ਹਾਂ ਕਰਦਿਆਂ ਸਮਾਂ ਲੰਘਦਾ ਗਿਆ, ਏਨ੍ਹਾਂ ਦੇ ਅੰਦਰ ਦੀ ਬਿਧਿ ਪਕਿਆਈ ਪਾਂਦੀ ਗਈ, ਮੌਤ-ਨਦੀ ਦੇ ਪਾਰ ਉਗਾਰ ਚਿੱਤ ਗੋੜੇ ਲਾਉਣ ਲੱਗ ਪਿਆ। ਐਉਂ ਜਾਪੇ ਕਿ ਇਸ ਸਾਰੇ ਭਵਨ ਦਾ ਇਕ ਠਾਕੁਰ ਹੈ, ਜਿਸ ਦੀ ਠਕੁਰਾਈ ‘ਮੌਤ ਨਦੀ’ ਦੇ ਪਾਰ ਉਗਾਰ ਹੈ। ਉਹ ਠਾਕੁਰ ਜਿਸ ਨੂੰ ਚਾਹੇ ਪਾਰ ਸੱਦੇ, ਜਿਸਨੂੰ ਚਾਹੇ ਉਗਾਰ ਸੱਦੇ। ਮੌਤ ਕੋਈ ਦੁਖਦਾਈ ਸੈ ਨਹੀਂ, ਨਾ ਇਹ ਵਿਨਾਸ਼ ਹੈ, ਨਾ ਇਹ ਪੱਕਾ ਵਿਛੋੜਾ ਹੈ। ਇਹ ਭੀ ਭਾਸੇ ਕਿ ਜੋ ਸਿਮਰਨ ਵਿਚ ਜੀਵੇ ਹਨ, ਉਨ੍ਹਾਂ ਲਈ ਵਿਛੋੜਾ ਨਹੀਂ, ਸਾਂਈਂ ਨਾਲ ਕਿ ਸਾਂਈਂ ਦੇ ਪਿਆਰਿਆਂ ਨਾਲ, ਸਤਿਗੁਰ ਨਾਲ ਕਿ ਸਤਿਸੰਗ ਨਾਲ, ਸਿਮਰਨ ਵਾਲੇ ਕਦੇ ਵਿਛੁੜਦੇ ਹੀ ਨਹੀਂ -

**ਕਬੁ ਸਾਧ ਸੰਗਤਿ ਇਹੁ ਪਾਵੈ॥**

**ਉਸ ਅਸਥਾਨ ਤੇ ਬਹੁਰਿ ਨ ਆਵੈ॥**

ਐਉਂ ਇਕ ਨਦੀ ਦੇ ਪਾਰ ਉਗਾਰ ਵਾਹਿਗੁਰੂ ਦੀਆਂ ਨਗਰੀਆਂ ਵਿਚ ਆਉਣਾ ਜਾਣਾ ਦਿਸ ਕੇ ਮਨ ‘ਤੈ ਮਰਬੈ’ ਤੋਂ ਨਿਕਲ ਗਿਆ ਤੇ ਜੀਵਨ ਅਤਿ ਸੁਆਦਲੀ ਤੇ ਰੰਗਲੀ ਦਾਤ ਲੱਗਣ ਲੱਗ ਪਿਆ। ਬਿਨ ਸਿਮਰਨ ਜੀਵਨ ਇਕ ਬਲਨਾ ਦਿੱਸੇ, ਜਿਸ ਤਰ੍ਹਾਂ ਚੁਲ੍ਹੇ ਵਿਚ ਲੱਕੜਾਂ ਦਾ ਬਲਨਾ, ਇਸ ਤਰ੍ਹਾਂ ਸਗੋਰ ਵਿਚ ਅੰਨ ਦਾਣੇ ਫਲਾਂ ਆਦਿ ਭੋਜਨਾਂ ਦਾ ਬਲਨਾਂ। ਪਰ ਹਾਂ ਜਦ ਪ੍ਰਭੂ ਸਿਮਰਨ ਦਾ ਨਿਵਾਸ ਹੋ ਗਿਆ

ਤਦ ਜੀਵਨ ਇਕ ਅਤਿ ਰਸਦਾਇਕ ਸੁਆਦਲਾ ਆਤਮ ਲਹਿਰਾ ਹੈ। ਜਿਸ ਦਾਤੇ ਨੇ ਮਨੁੱਖ ਜੀਵਨ ਰਚਿਆ, ਉਸ ਨੇ ਇਸਨੂੰ ‘ਪੀੜਾ’ ਨਹੀਂ ਸੀ ਰਚਿਆ, ਉਸ ਨੇ ਇਹ ‘ਦੁਖ ਰੂਪ’ ਨਹੀਂ ਸੀ ਬਣਾਇਆ, ਸਗੋਂ ਅਸਾਂ, ਜੋ ਰਚਣਹਾਰ ਨੂੰ ਵਿਸਾਰ ਕੇ ਮਰਨਹਾਰਾਂ ਤੇ ਵਿਛੜਨਹਾਰਾਂ ਨਾਲ ਪਿਆਰ ਪਾ ਲਿਆ, ਦੁਖ ਉਤੋਂ ਜਨਮਿਆ। ਮੋਹਿਨਾਂ ਸੋਹਿਨਾਂ ਜੀ ਨੂੰ ਹੁਣ ਜੀਵਨ ਰਸ ਰੂਪ ਨਜ਼ਰ ਆਵੇ। ਸੁਰਤ ਜੀਉਂਦੀ ਹੋ ਗਈ ਹੈ। ਜੀਉਂਦੀ ਸੁਰਤ ਜਿੱਧਰ ਤੱਕਦੀ ਹੈ ਸੁੰਦਰਤਾ, ਰਸ ਤੇ ਸੁਆਦ ਫਰਾਟੇ ਮਾਰ ਰਿਹਾ ਹੈ। ਜਿਸ ਰਚਣਹਾਰ ਨੂੰ ਕਰੜਾ ਹਾਕਮ ਖਿਆਲ ਕੇ ਜਾਨ ਸਹਿਮਾਂ ਵਿਚ ਰਹਿੰਦੀ ਸੀ, ਉਹ ਸਦਾ ਪਿਆਰ ਕਰਨ ਵਾਲਾ ਦਿੱਤ ਪਿਆ।

**ਮਿਠਬੋਲੜਾ ਜੀ ਹਰਿ ਸਜਣ ਸੁਆਮੀ ਮੌਰਾ॥  
ਹਉ ਸੰਮਲਿ ਬਕੀ ਜੀ ਉਹੁ ਕਦੇ ਨ ਬੋਲੈ ਕਉਰਾ॥**

‘ਜੀਉ ਪਈ ਸੁਰਤ’ ਰਚਣਹਾਰ ਨੂੰ ਹਾਕਮ, ਤੇ ਦੰਡ ਦਾਤਾ ਨਹੀਂ ਤੱਕਦੀ, ਜੀਉ ਪਈ ਸੁਰਤ ਨੂੰ ਉਹ ਪਿਤਾ, ਉਹ ਮਾਤਾ, ਉਹ ਬੰਧੂ, ਉਹ ਭਰਾਤਾ, ਉਹ ਪਿਆਰਾਂ ਦਾ ਪੁੰਜ, ਮਿਹਨਾਂ ਦਾ ਸਾਂਈ, ਬਖਸ਼ਿਸ਼ ਦਾ ਘਰ, ਤਰੁਠਣ ਤੇ ਨਿਵਾਜਣ ਦਾ ਮੇਘ, ਕੱਜ ਲੈਣ ਦਾ ਪਰਬਤ ਤੇ ਰੱਖ ਲੈਣ ਵਾਲਾ ਉਹਲਾ ਦਿਸ ਪੈਂਦਾ ਹੈ। ਇਉਂ ਦੇ ਹੋ ਕੇ ਦੁਇ ਠਾਕੁਰ ਦੇ ਚੋਜਾਂ ਪਰ ਮੋਹਿਤ ਹੁੰਦੇ ਤੇ ਕੀਰਤਨ ਕਰਦੇ ਹਨ -

**ਹਰਿ ਕੀਰਤਿ ਸਾਧ ਸੰਗਤਿ ਹੈ  
ਸਿਰਿ ਕਰਮਨ ਕੈ ਕਰਮਾ॥**

ਵਿਦਯਾ ਤੇ ਗੁਣ ਜਿਥੇ ਨਹੀਂ ਲੈ ਜਾਂਦੇ, ਉਥੇ ‘ਜੀਅਦਾਨ’ ਦਾ ਇਕ ਕਿਣਕਾ ਲੈ ਜਾਂਦਾ ਹੈ। ਸੁਖੀ ਹਨ, ਪਰ ਦਾਤੇ ਦਾ ਪਿਆਰ ਕਸਕਾਂ ਮਾਰਦਾ ਹੈ। ‘ਹੁਕਮ ਨਹੀਂ’ ਇਸ ਕਰਕੇ ਰਜਾ ਵਿਚ ਖੜ੍ਹੇ ਹਨ -

**ਸੇਜੇ ਰਮਤੁ ਨੈਨ ਨਹੀਂ ਪੇਖਉ  
ਇਹੁ ਦੁਖ ਕਾਸਉ ਕਹਉ ਰੇ॥                                  (ਆਸਾ ਕਬੀਰ)**

ਇਨ੍ਹਾਂ ਹੀ ਦਿਨਾਂ ਵਿਚ ਇਕ ਦਿਨ ਇਕ ਰਮਤਾ ਫਕੀਰ ਬਾਗ ਵਿਚ ਆ ਗਿਆ, ਸਾਰੇ ਸੈਰ ਕਰਦਾ ਮੋਹਿਨਾਂ ਦੇ ਦਰਵਾਜ਼ੇ ਆ ਖੜ੍ਹੇਤਾ, ਕਹਿਣ ਲੱਗਾ -

ਮਾਲਣ! ਆਲੱਖ, ਮਾਲਣ ਆਲੱਖ। ਫਕੀਰ ਸਾਂਈ ਆਏ ਹਨ ਖੈਰ ਪਾ ਦੇਰ।

ਮੋਹਿਨਾ ਅੰਦਰੋਂ ਲੱਪ ਜੁਆਰ ਦੇ ਆਟੇ ਦੀ ਲਿਆਈ। ਫਕੀਰ ਨੇ ਕਿਹਾ -

ਦੇਖਦੀ ਨਹੀਂ।

**ਏ ਹੈ ਰੱਬ ਦਾ ਫਕੀਰ, ਏ ਹੈ ਰੋਡਾ ਜਲਾਲੀ।  
ਅੱਖ ਜੇ ਏ ਫੇਰੇ, ਦੇਵੇ ਪੁੱਠੜੀ ਭੁਆਲੀ।  
ਮਾਲਣ! ਰੋਡਾ ਜਲਾਲੀ, ਏ ਹੈ ਰੋਡਾ ਜਲਾਲੀ।  
ਰੱਬ ਨੂੰ ਜੇ ਮੰਗੋਂ ਮੇਲ੍ਹ ਰੋਡਾ ਜਲਾਲੀ।  
ਰੋਡਾ ਪਰ ਲੈਂਦਾ ਮੁੰਹ ਮੰਗੀ ਦਲਾਲੀ।  
ਮਾਲਣ! ਆਇਆ ਫਕੀਰ, ਡੇਰੇ ਰੋਡਾ ਜਲਾਲੀ।**

**ਮੰਗੇ ਮੁਰਾਦ, ਦੇਵੇ ਰੋਡਾ ਜਲਾਲੀ।  
ਦੁਆਰੇ ਤੇ ਆਯਾ ਜਾਵੇ ਰੋਡਾ ਨ ਖਾਲੀ।  
ਮਾਲਣ! ਨਾਗਨ ਫਕੀਰ, ਰੋਡਾ ਨਾਗਨ ਈ ਕਾਲੀ।  
ਦੇ ਦੇ ਜੁ ਮੰਗੇ, ਮੁੰਹੋਂ ਕੱਢੀ ਨ ਗਾਲੀ।  
ਨਸ਼ਰੇ ਬਹਾਨੇ ਕਰ ਇਹਦੁੰ ਨ ਟਾਲੀ।  
ਮਾਲਣ! ਰੋਡਾ ਰਿਝਾ ਦੇ, ਤੇਰਾ ਜੀਵੇਗਾ ਮਾਲੀ।  
ਰੋਡਾ ਮੰਗੇ ਨ ਦੰਮ, ਰੋਡਾ ਨਹੀਓਂ ਪਲਾਲੀ।  
ਮਾਲਣ! ਸਬਰਾਂ ਦੇ ਹੁਜਰੇ ਦਾ ਰੋਡਾ ਜਲਾਲੀ।  
ਮਾਲਣ ਬੀ ਤਰੇ, ਨਾਲੇ ਤਰੇਗਾ ਮਾਲੀ।  
ਖਾਲੀ ਜੇ ਨਾ ਟੋਰਿਆ ਏ ਰੋਡਾ ਜਲਾਲੀ।  
ਮਾਲਣ! ਆਯਾ ਜਲਾਲੀ, ਤੇਰੇ ਰੋਡਾ ਜਲਾਲੀ।**

ਰੋਡਾ ਗੁਰਜ ਭੁਆਵੇ ਤੇ ਨੱਚੇ ਤੇ ਇਹ ਟੱਪੇ ਗਾਵੇ। ਮੋਹਿਨਾਂ ਜਿਉਂ-ਜਿਉਂ ਤੱਕੇ ਹਰਿਆਨ ਹੋਵੇ, ਸਹਿਮ ਖਾਵੇ ਤੇ ਕੁਛ ਬੇਚੈਨ ਹੋਵੇ। ਜਦੋਂ ਫਕੀਰ ਨੇ ਚੁਪ ਕੀਤੀ ਤੇ ਨੀਲੀਆਂ ਪੀਲੀਆਂ ਅੱਖਾਂ ਕਰਕੇ ਫੇਰੀਆਂ ਤਾਂ ਮੋਹਿਨਾਂ ਨੇ ਕਿਹਾ, ਸਾਂਈ ਜੀ! ਮੰਗੇ ਜੋ ਕੰਗਾਲਾਂ ਤੋਂ ਸਰੇਗਾ ਹਾਜ਼ਰ ਹੋ ਜਾਸੀ, ਪਰ ਮਿਹਰ ਕਰਕੇ ਮੰਗਣਾਂ, ਅਸੀਂ ਬਹੁਤ ਨਿਮਾਣੇ ਹਾਂ, ਅਸੀਂ ਮੰਗਤੇ ਹਾਂ, ਦਾਤੇ ਨਹੀਂ, ਜੋ ਹੈ ਆਪਦਾ ਹੈ।

ਰੋਡਾ - ਮਾਲਣ! ਇਹ ਮੌਤੀਆ, ਬੇ ਬਹਾਰਾ ਮੌਤੀਆ, ਇਹ ਹਰਿਨੀ (ਗੁਲ ਦਾਊਂਦੀ) ਇਹ ਰੁਹਣੀ, ਇਹ ਗੋਂਦਾ, ਇਹ ਖੱਟਾ ਗੋਂਦਾ ਜੋ ਲੁਕਾ ਲੁਕਾ ਧਰਿਆ ਈ, ਰੋਡਾ ਤੱਕ ਤੱਕ ਕੇ ਗੀਝ ਰਿਹਾ ਹੈ, ਇਹ ਦੇ ਦੇਹ।

ਮਾਲਣ ਨੂੰ ਸੁਣਦਿਆਂ ਹੀ ਸੁਨਸੁਨੀ ਛਾਈ, ਕਲੇਜਾ ਕੰਬਿਆ, ਰਸ ਦੀ ਤਾਰ ਟੁੱਟੀ, ਅਕਾਸ਼ ਤੇ ਜ਼ਸੀਨ ਹਿਠਾਂਹ ਉਠਾਂਹ ਹੋਏ, ਨਿਰਬਲ ਤੇ ਸੁੰਨ ਹੋ ਕੇ ਮਾਲਣ ਜਿਥੇ ਖੜ੍ਹੀ ਸੀ, ਬਹਿ ਗਈ। ਰੋਡਾ ਇਹ ਕੌਤਕ ਦੇਖਦਾ ਰਿਹਾ, ਫੇਰ ਰੋਡਾ ਗਾਊਂਦਾ ਤੇ ਤ੍ਰੂਪਦਾ ਟੁਰ ਗਿਆ। ਕੁਛ ਚਿਰ ਮਰਾਰੋਂ ਸੋਹਿਨਾਂ ਜੀ ਆਏ। ਇਸਤ੍ਰੀ ਨੂੰ ਛੱਟੇ ਮਾਰ ਕੇ ਹੋਸ਼ ਅਂਦੀ ਤੇ ਉਠਾਲਿਆ ਤੇ ਪੁੱਛਿਆ, ਮੋਹਿਨਾਂ! ਇਹ ਕੀ ਗਤੀ ਹੈ? ਮੋਹਿਨਾਂ ਜੀ ਨੇ ਸਹਿਜ ਨਾਲ ਸਾਰਾ ਹਾਲ ਸੁਣਾਇਆ ਤੇ ਆਖਿਆ, ਏਹ ਫੁਲ ਸ੍ਰੀ ਕਲਗੀਧਰ ਜੀ ਲਈ ਪਾਲੇ ਅੰਮ੍ਰਿਤੀ ਜੀ ਦੀ ਖਾਸ ਆਗਿਆ ਸੀ ਕਿ ਪ੍ਰੀਤਮ ਜੀ ਦੀ ਵਰੇ ਗੰਢ ਵਾਲੇ ਦਿਨ ਅਸੀਂ ਮੌਤੀਏ ਦਾ ਸਿਹਗਾ ਪਹਿਨਾਈਏ। ਉਨ੍ਹਾਂ ਦੀ ਖਾਤਰ ਤੁਸਾਂ ਨੇ ਇਹ ਤਰੱਦੂਦ ਜਾਲ ਕੇ ਏਹ ਕੁਰੂਤੇ ਬੂਟੇ ਤਿਆਰ ਕੀਤੇ ਸਨ। ਅੱਜ ਇਕ ਫਕੀਰ ਇਨ੍ਹਾਂ ਦਾ ਸੁਆਲੀ ਆਇਆ, ਜੇ ਮੈਂ ਨਹੀਂ ਦੇਂਦੀ ਤਾਂ ਅੱਗੇ ਠਾਕੁਰਾਂ ਦੇ ਨਾਉਂਗੇ ਦੇ ਛੁੱਲ ਮੰਗਦਾ ਹੈ, ਨਾ ਦਿਆਂ ਤਾਂ ਕਿਸ ਹਾਲ ਨੂੰ ਪੁੰਚਾਂ, ਤੇ ਜੇ ਦਿਆਂ ਤਾਂ ਅੰਮ੍ਰਿਤੀ ਜੀ ਨੂੰ ਕੀ ਮੁੰਹ ਦਿਆਂ? ਜਿਨ੍ਹਾਂ ਨੇ ਸਾਨੂੰ ਮੁਰਦਿਆਂ ਨੂੰ ਜਿਵਾਲਿਆ ਹੈ, ਉਨ੍ਹਾਂ ਲਈ ਇਹ ਤੁੱਛ ਸੇਵਾ ਸਿਰੇ ਨਾ ਚਾੜ੍ਹਾਂ? ਇਹ ਦੁਚਿਤਾਈ ਵਿਚ ਐਸੀ ਨਿਰਸਾ ਪਈ ਕਿ ਮੈਂ ਤਾਂ ਆਪਣੇ ਭਾਣੇ ਮਰ ਗਈ ਸਾਂ, ਪਰ ਦੇਖਦੀ ਹਾਂ ਕਿ ਇਹ ਕਰੜੀ ਮੁਸ਼ਕਲ ਅਜੇ ਮੇਰੇ ਸਾਹਮਣੇ ਹੈ ਤੇ ਤੁਸੀਂ ਮੇਰੇ ਨਾਲ ਇਸ ਦੇ ਭਿਆਲ ਹੋ।

‘ਚਲਦਾ’

## ਬਿਨੁ ਹਰਿ ਨਾਮ ਨ ਸਾਂਤਿ ਹੋਇ

ਸੰਤ ਵਰਿਆਮ ਸਿੰਘ ਜੀ  
ਬਾਨੀ ਵਿ. ਗੁ. ਕੁਹਾਨੀ ਮਿਸ਼ਨ

(ਲੜੀ ਜੋੜਨ ਲਈ ਦੇਖੋ, ਨਵੰਬਰ ਅੰਕ, ਪੰਨਾ -49)

ਹੁਣ ਦੇਖੋ ਸਾਧਸੰਗਤ ਜੀ! ਮਨ ਨੇ ਕਿੱਥੇ ਜਾ ਕੇ ਧੋਖਾ ਦਿਤਾ। ਮਛੰਦਰਨਾਥ ਗੋਰਖਨਾਥ ਦਾ ਗੁਰੂ, ਰਾਜੇ ਅਮਰੂ ਦੇ ਪਾਸ ਲੰਕਾ 'ਚ, ਬੜੀ ਮਾਨਤਾ ਸੀ ਉਹਨੂੰ ਗੁਰੂ ਕਰਕੇ ਮੰਨਦਾ ਸੀ ਉਹ, ਕਈ ਚਿਰ ਹੋ ਗਿਆ ਸੀ, ਰਾਜੇ ਦੇ ਰਾਣੀਆਂ ਸੇਵਾ ਕਰਦੀਆਂ ਸੀਂ। ਰਾਜਾ ਅਮਰੂ ਚੜ੍ਹਾਈ ਕਰ ਗਿਆ, ਓਸ ਵੇਲੇ ਇਹਦੇ ਮਨ ਨੇ ਧੋਖਾ ਦੇ ਦਿਤਾ ਕਿ ਰਾਜਾ ਤਾਂ ਚੜ੍ਹਾਈ ਕਰ ਗਿਆ, ਇਹਦਾ ਸਰੀਰ ਖਾਲੀ ਪਿਆ ਹੈ ਤੇ ਇਹਦੀਆ ਪਦਮਣੀ ਰਾਣੀਆਂ ਮੈਂ ਭੋਗਣਾ ਚਾਹੁੰਦਾ ਹਾਂ, ਆਪਣਾ ਸਰੀਰ ਕੰਦਰਾਂ 'ਚ ਰੱਖ ਆਇਆ, transplant ਕਰਕੇ ਉਹਦੇ ਵਿਚ ਜੀਉਂਦਾ ਹੋ ਗਿਆ। ਨਾਲ ਦੀ ਨਾਲ ਹੁਕਮ ਕਰ ਦਿਤਾ ਕਿ ਇਥੇ ਕੋਈ ਸਾਧੂ ਨਾ ਆਵੇ, ਕੋਈ ਜੋਗੀ ਨਾ ਆਵੇ, ਗੋਰਖਨਾਥ ਨੂੰ ੧੪-੧੫ ਸਾਲ ਲੰਘ ਗਏ ਕਿ ਗੁਰੂ ਕਿੱਥੇ ਚਲਿਆ ਗਿਆ? ਬਾਲ ਗੁੰਦਾਈ ਕਹਿਣ ਲਗਿਆ, ਬੋਲ ਤੂੰ ਕੀ ਬੋਲ ਸਕਦਾ ਹੈਂ? ਤੇਰਾ ਗੁਰੂ ਪਤਾ ਹੈ ਕਿੱਥੇ ਹੈ ਟੋਲੁ ਉਹਨੂੰ ਪਰ ਨਾ ਲੱਭਿਆ, ਕਹਿਣ ਲੱਗਿਆ, ਕਿੱਥੇ ਹੈ? ਉਸ ਨੇ ਕਿਹਾ, ਰਾਜੇ ਅਮਰੂ ਦੇ ਸਰੀਰ 'ਚ ਰਾਣੀਆਂ ਭੋਗਦਾ ਫਿਰਦਾ ਹੈ। ਉਸ ਵੇਲੇ ਇਹਨੇ ਆ ਕੇ ਉਹਨੂੰ ਸੁਚੇਤ ਕੀਤਾ ਜਗਾਇਆ ਸ਼ਕਤੀ ਦੇ ਨਾਲ, ਮੁੜ ਕੇ ਪ੍ਰਵੇਸ਼ ਕਰਾਇਆ ਉਸੇ ਪਿੰਜਰ 'ਚ, ਜਿਹੜਾ ਸੁਕ ਗਿਆ ਸੀ ਚੌਂਦਾ ਸਾਲ 'ਚ। ਫੇਰ ਪੁਛਿਆ, ਕਹਿਣ ਲੱਗਿਆ, ਮੇਰੇ ਮਨ ਨੇ ਧੋਖਾ ਦੇ ਦਿਤਾ। ਸੋ ਏਸ ਮਨ ਦਾ ਨਹੀਂ ਕੋਈ ਪਤਾ ਹੁੰਦਾ।

**ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾਂ ਸੇਖ**

ਸੋ ਗੁਰੂ ਕਹਿਣ ਲੱਗਿਆ, ਅਜਾਮਲ ਨੂੰ ਕਿ ਬੇਟਾ! ਤੂੰ ਜਵਾਨ ਹੈਂ, ਤੂੰ ਨਾ ਇਹ ਹੱਠ ਕਰਾ। ਕਹਿਣ ਲੱਗਾ ਕਿ ਗੁਰੂ ਜੀ ਮੇਰੀ ਵਿਵਦਤਾ 'ਤੇ ਤੁਹਾਨੂੰ ਸ਼ੱਕ ਹੋ ਗਿਆ। ਮੈਨੂੰ ਦੁਨੀਆਂ ਸਾਰੀ ਦਿਗ ਵਿਜਈ ਕਹਿੰਦੀ ਹੈ ਤੇ ਤੁਸੀਂ ਮੈਨੂੰ ਐਉਂ ਸਮਝਦੇ ਹੋਂ ਕਿ ਮੈਂ ਗਿਰ ਜਾਵਾਂਗਾ, ਮੈਨੂੰ ਪਤਾ ਹੈ ਰੋਜ਼ਵ ਨਰਕ ਦੇ ਵਿਚ ਔਰਤਾਂ ਵਾਸਤੇ ਮਰਦ, ਮਰਦਾਂ ਵਾਸਤੇ ਔਰਤਾਂ ਬਣਾ ਕੇ ਤਧਾਏ ਹੋਏ ਲੋਹੇ ਦੇ ਸਰੀਰ, ਉਹਦੇ ਨਾਲ ਚੰਬੇੜ ਦਿਤਾ ਜਾਂਦਾ ਹੈ, ਮੈਂ ਜਾਣਦਾ ਹਾਂ, ਮੈਂ ਏਹੋ ਜਿਹੀ ਗਲਤੀ ਕਿਉਂ ਕਰਾਂਗਾ? ਕਹਿੰਦੇ ਬੇਟਾ! ਜਦ ਗਲਤੀ ਕਰਨ 'ਤੇ ਆਦਮੀ ਆਉਂਦਾ ਹੈ justify ਕਰ ਲੈਂਦਾ ਹੈ ਕਿ ਇਹ ਤਾਂ ਕੋਈ ਗੱਲ ਹੀ ਨਹੀਂ ਹੈ। ਅਸੀਂ ਕਿਹੜਾ ਕਿਸੇ ਦਾ ਗਲ ਵੱਡਦੇ ਹਾਂ।

ਉਵੇਂ ਹੀ ਹੋਇਆ, ਵੇਸਵਾ ਦੇ ਬਜ਼ਾਰ 'ਚ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ, ਮੈਲ ਤਾਂ ਮਨ 'ਚ ਪੈਣੀ ਹੀ ਹੈ ਓਸਦੀ, ਜਿੰਨਾਂ ਇਹਦਾ ਵਾਤਾਵਰਣ ਸੀ, ਗੰਦੇ ਖਿਆਲਾਂ ਦੇ ਨਾਲ, ਇਹਦਾ mind pollute ਕਰ ਦਿਤਾ, ਉਹਦੇ ਨਾਲ ਕੀ ਹੋਇਆ ਇਕ ਦਿਨ ਵੇਸਵਾ ਦੇ ਦਰਵਾਜ਼ੇ 'ਤੇ ਚਲਿਆ ਗਿਆ, ਉਹ ਬੜੀ ਸੁੰਦਰ

ਸੀ, ਹਾਵ ਭਾਵ ਕਰਕੇ ਰਖ ਲਿਆ, ਅਖੀਰ ਰਾਜੇ ਦੇ ਪਾਸ ਸ਼ਿਕਾਇਤ ਹੋਈ, ਕੱਚ ਦਿਤਾ ਗਿਆ ਇਹਨੂੰ। ਬਾਹਰ ਰਹਿਣਾ ਸ਼ੁਰੂ ਕਰ ਦਿਤਾ ਗਿਆ ਉਥੋਂ। ਪੰਡਤਾਈ ਤਾਂ ਕਿਤੇ ਗਈ ਹੁਣ ਗਜ਼ਾਰ ਨਹੀਂ ਚਲਦਾ, ਜਾਲ ਬਣਾ ਲਿਆ, ਚੌਲ ਨਾਲ ਲੈ ਲੈਂਦਾ ਰੋਹੀ ਦੇ ਵਿਚ ਜਾ ਕੇ ਵਿਛਾ ਦਿੰਦਾ ਹੈ, ਉਹਦੇ 'ਚ ਪੰਛੀ ਫਸ ਜਾਂਦੇ ਨੇ, ਉਨ੍ਹਾਂ ਨੂੰ ਲੈ ਆਉਂਦਾ ਹੈ ਤੇ ਜਾ ਕੇ ਬਜ਼ਾਰ 'ਚ ਬਹਿ ਜਾਂਦਾ ਹੈ ਭੂੰਜੇ ਹੀ, ਉਥੇ ਵੇਚਦਾ ਰਹਿੰਦਾ ਹੈ। ਸੋ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਐਸਾ ਹਾਲ ਹੋ ਗਿਆ ਕਿ ਪਤਿਤ ਹੋ ਗਿਆ ਉਹ -

**ਪਤਿਤ ਅਜਾਮਲੁ ਪਾਪ ਕਰਿ**

**ਜਾਇ ਕਲਾਵਤਣੀ ਦੇ ਰਹਿਆ।**

**ਗੁਰ ਤੇ ਬੇਮੁਖ ਹੋਇਕੈ ਪਾਪ ਕਮਾਵੈ ਦੁਰਮਤਿ ਦਹਿਆ।**

**ਭਾਈ ਗੁਰਦਾਸ ਜੀ ਵਾਰ ੧੦/੨੦**

ਜਦੋਂ ਖੋਟੀ ਮਤ ਆਦਮੀ 'ਚ ਆ ਜਾਵੇ ਉਹਦੀ ਨਿਸ਼ਾਨੀ ਹੁੰਦੀ ਹੈ ਪਾਪ ਨੂੰ ਪੁੰਨ ਬਣਾ ਦਿੰਦਾ ਹੈ, ਜੇ ਕਿਸੇ ਤੋਂ ਰਿਸ਼ਵਤ ਲੈਣੀ ਹੈ ਕਹਿੰਦੇ ਨੇ ਕਿ ਬਥੇਰਾ ਇਹਨੂੰ ਮਨਾਫਾ ਹੋਣਾ ਹੈ, ਜੇ ਮੈਨੂੰ ਇਹ ਬੋਡ੍ਹਾ ਜਿਹਾ ਦੇ ਦਏਗਾ, ਤਾਂ ਕੀ ਫਰਕ ਪੈਂਦਾ ਹੈ, justify ਕਰ ਲਿਆ ਨਾ ਆਪੇ ਹੀ, ਪਰ ਮਹਾਰਾਜ ਕਹਿੰਦੇ -

**ਬਹੁ ਪਰਥੰਚ ਕਰਿ ਪਰ ਧਨ ਲਿਆਵੈ ॥**

**ਸੁਤ ਦਾਰਾ ਪਹਿ ਆਨਿ ਲੁਟਾਵੈ ॥**

**ਮਨ ਮੇਰੇ ਭੂਲੇ ਕਪਟੁ ਨ ਕੀਜੈ ॥**

**ਅੰਤਿ ਨਿਵੇਰਾ ਤੇਰੇ ਜੀਅ ਪਹਿ ਲੀਜੈ ॥ ਅੰਗ - ੯੫੯**

ਜਦੋਂ ਫੇਰ ਲੇਖੇ ਦੇਣੇ ਪੈਂਦੇ ਨੇ, ਫੇਰ ਤਾਂ ਸੁਣਦਾ ਹੀ ਨਹੀਂ ਕੋਈ ਓਥੇ। ਬਥੇਰੇ ਬਹਨੇ ਲਾਉਂਦਾ ਹੈ ਕਿ ਮੈਂ ਭੂਲ ਗਿਆ। ਮਹਾਰਾਜ ਕਹਿੰਦੇ ਨਹੀਂ ਪਿਆਰਿਆ! ਓਥੇ ਨਹੀਂ ਕਿਸੇ ਨੇ ਤੇਰੀ ਪੁਕਾਰ ਨੂੰ ਸੁਣਨਾ, ਹੁਣ ਸੰਭਲ ਲੈ, ਮਨੁੱਖ ਜਨਮ ਦੇ ਅੰਦਰ-ਅੰਦਰ, ਫੇਰ ਤਾਂ ਪੈਰ ਰਖਣ ਦਾ ਵੀ ਥਾਉਂ ਨਹੀਂ ਮਿਲਣਾ।

**ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥**

**ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥**

**ਅਗੈ ਕਰਣੀ ਕੀਰਤਿ ਵਾਚੀਐ**

**ਬਹਿ ਲੇਖਾ ਕਰਿ ਸਮਝਾਇਆ॥**

**ਥਾਉਂ ਨ ਹੋਵੀ ਪਉਦੀਈ**

**ਹੁਣਿ ਸੁਣੀਐ ਕਿਆ ਤੁਆਇਆ॥**

**ਮਨਿ ਅੰਧੈ ਜਨਮੁ ਗਵਾਇਆ॥ ਅੰਗ - ੯੬੪**

ਮਹਾਰਾਜ ਕਹਿੰਦੇ, ਫੇਰ ਨਹੀਂ ਸੁਣਨਾ ਕਿਸੇ ਨੇ -

**ਧਾਰਨਾ - ਜਿੰਦੇ ਰੋਵੇਂਗੀ ਰੋ ਰੋ ਪਛੇਤਾਵੇਂਗੀ**

**ਰੋਣਾ ਤੇਰਾ ਕੋਈ ਨਾ ਸੁਣੇ।**

**ਬਾਉ ਨ ਹੋਵੀ ਪਉਦੀਈ  
ਗਣਿ ਸੁਣੀਐ ਕਿਆ ਰੂਆਇਆ॥**  
**ਮਨਿ ਅੰਧੇ ਜਨਮੁ ਗਵਾਇਆ ॥**      ਅੰਗ - ੪੬੪

ਸੋ ਏਸ ਤਰ੍ਹਾਂ ਗੁਰੂ ਤੋਂ ਬੇਮੁਖ ਹੋ ਕੇ ਪਾਪ ਕਰਮਾਂ ਨੂੰ justify ਕਰ ਲੈਂਦਾ ਹੈ ਬੰਦਾ। ਐਨਾ ਚਾਲਾਕ ਹੈ ਕਹਿੰਦਾ ਹੈ ਕਿ ਮੈਂ ਕੀ ਕਰ ਰਿਹਾ ਹਾਂ, ਸਰਾਬ ਪੀਣ ਵਾਲਾ ਕਹਿੰਦਾ ਹੈ ਕਿ ਮੈਂ ਕੀ ਕਿਸੇ ਦਾ ਗਲ ਵੱਡ ਰਿਹਾ ਹਾਂ? ਗਲਿਆ-ਸੜਿਆ ਪਾਣੀ, ਉਹਨੂੰ ਮੈਂ ਉਬਾਲ ਕੇ, digital ਕਰਕੇ ਦੂਜੇ ਪਸੇ ਲੈ ਜਾਂਦਾ ਹਾਂ, ਬਈ ਇਹਦੇ 'ਚ ਮਾੜੀ ਚੀਜ਼ ਕਿਸੇ ਦਾ ਮਾਸ ਨਹੀਂ ਪਾਇਆ ਹੋਇਆ, ਕਿਸੇ ਦਾ ਖੂਨ ਨਹੀਂ ਪਾਇਆ ਹੋਇਆ, ਬਈ ਇਹ ਪੀਣ ਦੇ ਨਾਲ ਲੋਕ ਖਿਲਦੇ ਨੇ, ਕਿਉਂ ਖਿਲਦੇ ਨੇ? ਮਹਾਰਾਜ ਕਹਿੰਦੇ ਇਹ ਪਾਣੀ ਐਨਾ ਮਾੜਾ ਹੈ ਕਿ ਤੇਰੇ ਅੰਦਰ ਜਾਂਦੇ ਹੀ, ਤੈਨੂੰ ਪ੍ਰਮੇਸ਼ਰ ਨਾਲੋਂ ਤੋੜ ਦਏਗਾ। ਉਹਦੇ ਨਾਲ ਤੇਰਾ ਜਨਮ ਬਿਰਥਾ ਜਾਣਾ ਸ਼ੁਰੂ ਹੋ ਜਾਏਗਾ, ਤੇਰੇ ਅੰਦਰ ਪਾਪਾਂ ਦੀ ਉਤੇਜਨਾ ਪੈਦਾ ਕਰ ਦਏਗਾ, ਫੇਰ ਤੇਰੇ ਕੰਟਰੋਲ ਤੋਂ ਬਾਹਰ ਹੋ ਜਾਣੀਆਂ ਨੇ ਗੱਲਾਂ, ਪਹਿਲਾਂ ਹੀ ਨਾ ਇਸ ਸਰਾਰਤ ਭਰੇ ਪਾਣੀ ਨੂੰ ਮੂੰਹ ਨਾਲ ਲਾ। justify ਕਰ ਦਿਤਾ। ਚੋਰ ਡਾਕੂ ਚੋਰੀਆਂ ਕਰਦੇ ਨੇ, ਭੂਮੀਆਂ ਡਾਕੇ ਮਾਰਦਾ ਸੀ, ਕਹਿੰਦਾ ਮੈਂ ਤਾਂ ਲਿਆ ਕੇ ਸਾਧਾਂ ਨੂੰ ਵੰਡ ਦਿੰਦਾ ਹਾਂ। ਪਾਪ ਨੂੰ justify ਕਰ ਦਿਤਾ। ਏਸੇ ਤਰ੍ਹਾਂ ਨਾਲ ਗੁਰੂ ਤੋਂ ਬੇਮੁਖ ਹੋਇਆ ਬੰਦਾ ਪਾਪਾਂ ਦੇ ਵਿਚ ਰੁੜ੍ਹ ਜਾਇਆ ਕਰਦਾ ਹੈ।

**ਪਤਿਤ ਅਜਾਮਲੁ ਪਾਪ ਕਰਿ  
ਜਾਇ ਕਲਾਵਤਣੀ ਦੇ ਰਹਿਆ।  
ਗੁਰ ਤੇ ਬੇਮੁਖ ਹੋਇਕੈ  
ਪਾਪ ਕਮਾਵੈ ਦੁਰਮਤਿ ਦਹਿਆ।  
ਬਿਰਥਾ ਜਨਮੁ ਗਵਾਇਆਨੁ  
ਭਵਜਲ ਅੰਦਰਿ ਫਿਰਦਾ ਵਹਿਆ।**

**ਬਾਈ ਗੁਰਦਾਸ ਜੀ ਵਾਰ ੧੦/੨੦**

ਸਾਲਾਂ ਦੇ ਸਾਲ ਬਤੀਤ ਕਰ ਦਿਤੇ। ਓਪਰਲੇ ਪਸੇ ਵੇਸਵਾ ਦੇ ਛੇ ਪੁੱਤਰ ਹੋ ਗਏ।

**ਛਿਆ ਪੁਤ ਜਾਏ ਵੇਸੁਆ  
ਪਾਪਾਂ ਦੇ ਫਲ ਇਛੇ ਲਹਿਆ।**

**ਬਾਈ ਗੁਰਦਾਸ ਜੀ ਵਾਰ ੧੦/੨੦**

ਕੀ ਪੁੱਤਰ ਕਰ ਦੇਣਗੇ? ਦਿਨ ਰਾਤ ਕੰਮ ਕਰਦਾ ਹੈ, ਮੰਜੂਰੀਆਂ ਕਰਨੀਆ ਸ਼ੁਰੂ ਕਰ ਦਿਤੀਆਂ। ਜਿਹੜੇ ਪਾਪ ਦੇ ਫਲ ਲਗੇ ਹੋਏ ਸੀ ਉਨ੍ਹਾਂ ਨੂੰ ਹੀ ਪਾਲੀ ਜਾਂਦਾ ਹੈ। ਕਹਿੰਦਾ ਮੇਰੇ ਪੁੱਤਰ ਨੇ, ਮੇਰੇ ਨੇ। ਅਖੀਰ ਦੁਖੀ ਹੋ ਗਿਆ। ਇਕ saturation point ਹੁੰਦਾ ਹੈ ਭੋਗਾਂ ਦਾ ਵੀ, ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਜਾਂਦੀ ਹੈ, frustration ਪੈਦਾ ਹੋ ਜਾਂਦੀ ਹੋਇਆ ਕਰਦੀ ਹੈ, ਚਾਹੇ ਨਸ਼ਾ ਪੰਦਾ ਹੈ ਕੋਈ ਬੰਦਾ, ਚਾਹੇ ਉਹ ਭੋਗੀ ਹੈ, ਅੰਦਰ ਨਫਰਤ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਮਾੜਾ ਕੰਮ ਹੈ। ਓਸ ਵੇਲੇ ਛੱਡ ਸਕਦਾ ਨਹੀਂ ਹੈ, ਨੱਠ ਨਹੀਂ ਸਕਦਾ। ਬੰਨ੍ਹਿਆਂ ਗਿਆ ਪੁੱਤਰਾਂ ਨਾਲ, ਘਰ 'ਚ ਲੜਾਈ ਹੁੰਦੀ ਹੈ, ਕਹਿਣ ਲੱਗਿਆ।

ਕਿ ਇਹਦੇ ਨਾਲੋਂ ਤਾਂ ਮਰਨਾ ਹੀ ਚੰਗਾ ਹੈ। ਕਮਜ਼ੋਰ ਆਦਮੀਆਂ ਦੇ, ਜਿਹੜੇ ਕੋਈ ਹੱਲ ਨਾ ਕੱਢ ਸਕਣ ਕਿਸੇ ਗੱਲ ਦਾ, ਉਹ ਇਕੋ ਹੀ ਗੱਲ ਕਹਿੰਦੇ ਨੇ ਕਿ ਮਰ ਜਾਈਏ, ਖੁਦਕਸ਼ੀ ਕਰ ਲਈਏ। ਖੁਦਕਸ਼ੀ ਕਰਨਾ ਸਾਰੀ ਦੁਨੀਆ ਦੇ ਪਾਪਾਂ ਨਾਲੋਂ ਮਹਾਂ ਹੱਤਿਆ ਹੈ। ਮਨੁਖ ਸਰੀਰ ੮੪ ਜੂਨਾਂ ਭੋਗਣ ਤੋਂ ਬਾਅਦ, ੮੩ ਲੱਖ ੯੯ ਹਜ਼ਾਰ ੯੯੯, ਇਹ ਪ੍ਰਾਪਤ ਹੋਏ, ਇਹਨੂੰ ਗੁਸੇ 'ਚ ਆ ਕੇ ਕਿਸੇ ਹਾਦਸੇ, ਕਿਸੇ ਗਲਤ ਗੱਲ ਦੇ ਵਿਚ, ਕੋਈ ਘਾਟਾ ਪਾ ਕੇ ਮਰ ਲੈਣਾ ਇਹਨੂੰ, ਅੱਗੇ ਕੀ ਹੋਏਗਾ? ਤੇਰਾ ਜੀਵ ਆਤਮਾ ਤਾਂ ਮਰਨਾ ਨਹੀਂ ਪਿਆਰਿਆ -

**ਮਰਣਹਾਰ ਇਹੁ ਜੀਅਰਾ ਨਾਹੀ ॥**      ਅੰਗ - ੧੮੮

ਓਥੈ ਤੈਨੂੰ ਕਿਤੇ ਕੋਈ ਟਿਕਾਣਾ ਨਹੀਂ ਮਿਲਣਾ, ਭਟਕਦਾ ਫਿਰੋਂਗਾ, ਕੋਈ ਤੈਨੂੰ ਟਿਕਾਣਾ ਨਹੀਂ ਮਿਲਣਾ, ਸਭ ਤੋਂ ਦੁਖੀ ਹੋਏਂਗਾ। ਕਿਉਂਕਿ ਪ੍ਰਮੇਸ਼ਰ ਦਾ ਅੰਦਰ ਪ੍ਰਕਾਸ਼ ਨਹੀਂ ਹੁੰਦਾ, ਹਨੌਰਾ ਹੋਇਆ ਹੁੰਦਾ ਹੈ ਅੰਦਰ, ਆਦਮੀ ਕਰ ਜਾਂਦਾ ਹੈ। ਕੋਈ ਗੋਲੀ ਮਰ ਲੈਂਦਾ ਹੈ, ਕੋਈ ਪਾਣੀ 'ਚ ਛਾਲ ਮਾਰ ਦਿੰਦਾ ਹੈ, ਹੋਰ ਅਨੇਕਾਂ ਤਰੀਕੇ ਨੇ।

ਇਹ ਵੀ ਤੁਰਿਆ ਜਾਂਦਾ ਹੈ, ਅੱਗੇ ਧੂੜ ਉਡਦੀ ਦੇਖ ਕੇ ਖੜ੍ਹ ਗਿਆ, ਪਛਾਣ ਗਿਆ ਕਿ ਕੋਈ ਸਾਧੂ ਆ ਰਹੇ ਨੇ। ਅੰਤ ਦਾ ਸਮਾਂ ਸੀ, ਭੋਗਾਂ ਤੋਂ ਬਿਰਤੀ ਸਾਫ਼ ਹੋ ਚੁੱਕੀ ਸੀ, ਖਿਆਲ ਆ ਗਏ ਪੁਰਾਣੇ ੧੮ ਸਾਲ ਦੀ ਉਮਰ ਤੋਂ ਪਹਿਲਾਂ ਦੇ, ਕਿ ਇਹ ਸਾਧੂ ਤਾਂ ਰੇਖ 'ਚ ਮੇਖ ਮਾਰ ਦਿੰਦੇ ਨੇ। ਚਲੋਂ ਦਰਸ਼ਨ ਹੀ ਕਰ ਲੈਂਦੇ ਹਾਂ ਸਾਰੀ ਜਿੰਦਗੀ ਤਾਂ ਲੰਘ ਗਈ, ਅੰਤ ਦੇ ਸਮੇਂ ਜੇ ਮੈਂ ਸਾਧੂਆਂ ਦੇ ਦਰਸ਼ਨ ਕਰ ਲਏ, ਇਹਦੇ ਨਾਲ ਵੀ ਮੇਰਾ ਭਲਾ ਹੋ ਜਾਏਗਾ, ਹੁਣ ਨਰਕ ਵੀ ਸਾਮੁਣੇ ਦਿਸਣ ਲਗ ਗਏ, ਨਮਸਕਾਰ ਕਰਦਾ ਹੈ ਜਾ ਕੇ, ਰੋਈ ਜਾਂਦਾ ਹੈ, ਸਾਧੂ ਨੇ ਉਠਾਇਆ ਕਹਿਣ ਲਗਿਆ ਬੇਟਾ! ਕੀ ਗੱਲ, ਕਹਿੰਦਾ ਜੀ ਮੈਂ ਮਹਾਂਪਾਪੀ ਹਾਂ, ਪਤਿਤ, ਮੇਰਾ ਨਾਉਂ ਅਜਾਮਲ ਹੈ, ਮੈਂ ਤੁਹਾਡਾ ਕਿਸੇ ਸਮੇਂ ਸਿਸ਼ ਹੁੰਦਾ ਸੀ, ਬੇਮੁਖ ਹੋ ਗਿਆ, ਮੈਂ ਤੁਹਾਡਾ ਬਚਨ ਨਹੀਂ ਸੀ ਮੰਨਿਆਂ। ਬਚਨ ਨ ਮੰਨਣ ਕਰਕੇ ਮੈਨੂੰ ਬੜਾ ਦੋਸ਼ ਲਗਿਆ, ਆਹ ਮੇਰਾ ਹਾਲ ਹੋ ਗਿਆ, ਹੁਣ ਸੈਨੂੰ ਜੀਉਣ ਦਾ ਕੋਈ ਸ਼ੋਕ ਨਹੀਂ, ਨਾ ਮੇਰੇ ਤੋਂ ਜੀਉਅਂ ਜਾਂਦਾ ਹੈ, ਐਨਾ ਬੋਝ ਮੇਰੇ ਦਿਮਾਗ 'ਤੇ ਪੈ ਗਿਆ, ਹੁਣ ਤਾਂ ਮਰਨਾ ਹੀ ਹੈ।

ਗੁਰੂ ਨੇ ਕਿਹਾ ਕਿ ਮਰ ਕੇ ਕੀ ਹੋਏਗਾ ਫੇਰ?

ਇਹ ਤਾਂ ਨਾਲ ਲੈ ਜਾਏਂਗਾ, ਏਵੇਂ ਜਿਵੇਂ ਰਹੇਗਾ ਤੇਰੇ 'ਤੇ। ਜਿਹੜੀ ਹਾਲਤ 'ਚ ਮਰਨਾ ਹੈ ਨਾ ਤੂੰ, ਇਹੋ ਹਾਲਤ ਰਹੋਗੀ, ਏਸ ਤੋਂ ਭੋਗ ਜਿੰਨੀ ਵੀ ਏਧਰ ਓਪਰ ਨਹੀਂ ਬਦਲੋਗੀ, ਕਿਤੇ ਸ਼ਾਂਤੀ ਮਿਲਦੀ ਹੈ ਮਰੇ ਤੋਂ? ਖਿਆਲ ਦਾ ਬੰਨ੍ਹਿਆਂ ਹੁੰਦਾ ਹੈ ਆਦਮੀ।

ਓਸ ਵੇਲੇ ਕਹਿਣ ਲਗੇ ਕਿ ਇਕ ਪੁੱਤ ਤੇਰੇ ਹੋਰ ਹੋਣਾ ਹੈ, ਸਾਡੇ ਕੋਲ ਲੈ ਕੇ ਆਈਂ।

**ਛਿਆ ਪੁਤ ਜਾਏ ਵੇਸੁਆ  
ਪਾਪਾਂ ਦੇ ਫਲ ਇਛੇ ਲਹਿਆ।**

**ਪੁਤ ਉਪੰਨਾਂ ਸਤਵਾਂ  
ਨਾਉ ਧਰਣ ਨੇ ਚਿਤਿ ਉਮਹਿਆ।**

**ਭਾਈ ਗੁਰਦਾਸ ਜੀ ਵਾਰ ੧੦/੨੦**

ਹੁਕਮ ਦੇ ਮੁਤਾਬਿਕ ਮਹਾਂਪੁਰਸ਼ਾਂ ਦੇ ਕੋਲ ਲੈ ਕੇ ਚਲਿਆ ਗਿਆ। ਚਰਨਾਂ 'ਤੇ ਲਿਟਾ ਦਿਤਾ, ਕਹਿਣ ਲੱਗਿਆ ਕਿ ਮਹਾਰਾਜ ਇਹ ਮੇਰੇ ਪਾਪ ਦਾ ਸੱਤਵਾਂ ਫਲ ਹੈ, ਕ੍ਰਿਪਾ ਕਰੋ। ਕਹਿੰਦੇ, ਲੈ ਅਜਾਮਲ! ਅਸੀਂ ਜਿਹੜਾ ਨਾਮ ਇਹਦਾ ਰੱਖਿਆ ਨਾ, ਛੇ ਪੁੱਤਰ ਨੇ ਤੇਰੇ ਛੋਟਾ ਪਿਆਰਾ ਹੁੰਦਾ ਹੈ, ਇਹਦਾ ਨਾਮ ਤੂੰ ਬਾਰ-ਬਾਰ ਲਈਂ ਜਾਈਂ, ਅਸੀਂ ਇਹਦਾ ਨਾਉ ਇਹ ਰਖਦੇ ਹਾਂ। ਪੜ੍ਹੇ ਐਉ-ਯਾਰਨਾ - ਰੱਖ 'ਤਾ ਨਾਮ ਨਾਰਾਇਣ ਗੁਰਮੁਖ ਪਿਆਰੇ ਨੇ।

**ਗੁਰੂ ਦੁਆਰੈ ਜਾਇਕੈ ਗੁਰਮੁਖਿ ਨਾਉ ਨਾਰਾਇਣ ਕਹਿਆ।  
ਭਾਈ ਗੁਰਦਾਸ ਜੀ ਵਾਰ ੧੦/੨੦**

ਕਹਿੰਦੇ ਲੈ ਅਜਾਮਲ ਅਸੀਂ ਇਹਦਾ ਨਾਉ ਨਾਰਾਇਣ ਰਖਦੇ ਹਾਂ, ਤੂੰ ਇਹਦਾ ਨਾਉ ਜਿਆਦਾ ਲਈ ਜਾਇਆ ਕਰੀਂ, ਨਾਰਾਇਣ-ਨਾਰਾਇਣ-ਨਾਰਾਇਣ; ਮਹਾਂਪੁਰਸ਼ਾਂ ਨੂੰ ਪਤਾ ਸੀ ਕਿ ਇਹ ਭਗਤੀ ਵਲ ਨਹੀਂ ਲਗ ਸਕਦਾ, ਕਿਉਂਕਿ ਇਹਦਾ ਹਿਰਦਾ ਪਾਪਾਂ ਨਾਲ ਭਰਿਆ ਪਿਆ ਹੈ। ਇਹਦੇ ਅੰਦਰ ਨਾ ਵੈਰਾਗ ਪੈਦਾ ਹੋ ਸਕਦਾ ਹੈ, ਨਾ ਵਿਵੇਕ ਪੈਦਾ ਹੋ ਸਕਦੀ ਹੈ, ਨਾ ਸਤਿਸੰਗ 'ਚ ਇਹ ਆ ਸਕਦਾ ਹੈ। ਜੀਰੋ ਬਣਿਆ ਹੋਇਆ ਹੈ ਇਹਦਾ ਹਿਰਦਾ ਭਗਤੀ ਵਲੋਂ। ਪ੍ਰੇਰਨਾ ਨਹੀਂ ਇਹਦੇ ਅੰਦਰ ਕੋਈ ਵੀ। ਕਹਿੰਦੇ ਲੈ, ਆਹ ਨਾਉ ਰੱਖ ਦਿਤਾ। ਸਹਿਜ ਸੁਭਾਅ ਤੁਰਦਾ-ਫਿਰਦਾ ਵੀ ਨਾਰਾਇਣ-ਨਾਰਾਇਣ ਕਰੀ ਜਾਂਦਾ ਹੈ, ਘਰਵਾਲੀ ਵੀ ਗੁੱਸੇ ਹੁੰਦੀ ਹੈ ਕਿ ਆਹ ਕੀ ਕੰਮ ਫੜ ਲਿਆ ਤੂੰ, ਨਾਰਾਇਣ-ਨਾਰਾਇਣ ਕਰੀ ਜਾਂਦਾ ਹੈ? ਸੋ ਆਦਤ ਪੈ ਗਈ ਨਾਰਾਇਣ-ਨਾਰਾਇਣ ਕਰਨ ਦੀ। ਹੁਣ ਉਹ ਸਮਾਂ ਆ ਗਿਆ ਜਿਹੜਾ ਸਾਰੀ ਦੁਨੀਆਂ 'ਤੇ ਆਉਣਾ ਹੈ, ਕੋਈ ਨਹੀਂ ਬਚ ਸਕਦਾ, ਉਹ ਹੈ ਜਿਸ ਦਿਨ ਐਸ ਸੰਸਾਰ ਨੂੰ ਛੱਡ ਕੇ, ਦੁਨੀਂ ਸੁਹਾਵਾ ਬਾਗ ਛੱਡ ਕੇ ਕਿਸੇ, unknown world ਵਲ ਚੱਲ ਪੈਣਾ ਹੈ। ਜਿਹਦੇ ਬਾਰੇ ਨਾ ਕੋਈ ਵਾਕਫੀ ਹੈ, ਨਾ ਕੋਈ ਪਹਿਚਾਣ ਹੈ, ਨਾ ਕੋਈ ਆਪਣਾ ਹੈ ਓਥੋਂ। ਓਥੇ ਕੀ ਹੋਏਗਾ, ਕਿਵੇਂ ਹੋਏਗਾ ਕੁਛ ਨਹੀਂ ਪਤਾ ਕਿਸੇ ਨੂੰ। ਸੋ ਉਹ ਸਮਾਂ ਆਉਂਦਾ ਹੈ ਸਭ 'ਤੇ, ਓਸ 'ਤੇ ਵੀ ਆ ਗਿਆ, ਜਮਦੂਤਾਂ ਦੀਆਂ ਸ਼ਕਲਾਂ ਦੇਖ ਕੇ ਡਰ ਗਿਆ, ਸਾਰੇ ਪਾਪ ਸਾਮੂਹੇ ਆ ਗਏ, computerised ਹੁੰਦੀ ਇਹ ਚੀਜ਼, ਆਟੋਮੈਟਿਕ। ਓਸ ਵੇਲੇ ਪੁੱਤਰ ਨੇਤੇ ਖੇਲ੍ਹਦਾ ਸੀ ਹਾਕ ਮਾਰੀ ਪੁੱਤਰ ਨਾਰਾਇਣ! ਨਾਰਾਇਣ ਕਹਿੰਦੇ ਹੀ ਪ੍ਰੋਸ਼ਰ ਦਾ ਧਿਆਨ ਆ ਗਿਆ ਉਹਨੂੰ। ਦੇਖ ਕੇ ਡਰ ਗਿਆ ਜਮਦੂਤਾਂ ਨੂੰ-

**ਧਰਨਾ - ਡਰ ਕੇ ਹਾਕ ਪੁੱਤਰ ਨੂੰ ਮਾਰੀ,  
ਮੁਖ ਤੋਂ ਨਾਰਾਇਣ ਬੋਲਿਆ।**

**ਅੰਤਕਾਲ ਜਮਦੂਤ ਵੇਖਿ ਪੁਤ ਨਾਰਾਇਣ ਬੋਲੈ ਛਹਿਆ।  
ਭਾਈ ਗੁਰਦਾਸ ਜੀ ਵਾਰ ੧੦/੨੦**

ਕਹਿੰਦੇ-ਕਹਿੰਦੇ ਪ੍ਰੋਸ਼ਰ ਵਲ ਧਿਆਨ ਚਲਿਆ ਗਿਆ। ਰੱਬ ਕਿਸੇ ਦਾ ਕੀਤਾ ਹੋਇਆ ਰਖਦਾ ਨਹੀਂ ਹੈ। ਉਹ ਐਨੀ ਛੇਤੀ

ਸੁਣਦਾ ਹੈ, ਸਾਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਸੁਣਦਾ ਹੈ, ਅਸੀਂ ਤਾਂ ਰੱਬ ਨੂੰ ਬੋਲਾ ਸਮਝਦੇ ਹਾਂ ਕਿ ਬੋਲਾ ਹੈ ਜ਼ੋਰ-ਜ਼ੋਰ ਦੀ ਹਾਕਾਂ ਮਾਰੋ ਤਾਂ ਸੁਣਦਾ ਹੈ।

ਇੰਗਲੈਂਡ 'ਚ ਸਾਡਾ ਰਿਸਤੇਦਾਰ ਸੀ, ਉਹਨੂੰ ਇਕ ਅੰਗਰੇਜ਼ ਕਹਿੰਦਾ ਕਿ ਮਿਸਟਰ ਸਿੰਘ ਤੁਸੀਂ ਬੜਾ ਜ਼ੋਰ-ਜ਼ੋਰ ਦੀ ਬੋਲਦੇ ਹਨ, ਗਉਂਦੇ ਹਨ? ਉਹ ਕਹਿੰਦਾ ਮਿਸਟਰ ਤੇਰੇ ਵਾਲਾ ਰੱਬ ਜਿਹੜਾ ਹੈ ਨਾ ਉਹ ਹੋਰ ਹੈ, ਸਾਡੇ ਵਾਲਾ ਤਾਂ ਬੋਲਾ ਹੈ ਤਾਂ ਵੀ ਨਹੀਂ ਸੁਣਦਾ ਐਨਾ ਉਚੀ-ਉਚੀ ਬੋਲਣ 'ਤੇ ਵੀ।

ਕਿਉਂ ਨਹੀਂ ਸੁਣਦਾ ਸਾਨੂੰ ਹਾਕ ਮਾਰਨ ਦੀ ਜਾਂਚ ਨਹੀਂ। ਮਹਾਰਾਜ ਕਹਿੰਦੇ ਐਨਾ ਸੁਣਦਾ ਹੈ -

**ਹਾਥੀ ਕੀ ਚੰਘਾਰ ਪਲ ਪਛੈ ਪਹੁਚਤ ਤਾਹਿ।  
ਚੀਟੀ ਕੀ ਪੁਕਾਰ ਪਹਿਲੈ ਹੀ ਸੁਨੀਅਤ ਹੈ।**

ਜਿਹੜਾ ਕੀੜੀ ਦੀ ਪੁਕਾਰ ਸੁਣ ਲੈਂਦਾ ਹੈ, ਹਾਥੀ ਦੀ ਅਜੇ ਪਿਛੋਂ ਪਹੁੰਚਦੀ ਹੈ। ਸੋ ਜਦ ਹਾਕ ਮਾਰੀ ਓਸਨੇ, ਗੁਰੂ ਮਹਾਰਾਜ ਏਸ ਪੁਆਇੰਟ ਨੂੰ clear ਕਰਦੇ ਨੇ -

**ਅਜਾਮਲ ਪ੍ਰੀਤਿ ਪ੍ਰੜ੍ਹ ਪ੍ਰੁਤਿ ਕੀਨੀ  
ਕਰਿ ਨਾਰਾਇਣ ਬੋਲਾਰੇ ॥** ਅੰਗ - ੯੯੧

ਇਕ ਵਾਰੀ ਨਾਰਾਇਣ ਕਹਿਣ ਦੇ ਨਾਲ -

**ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ  
ਜਮਕੰਕਰ ਮਾਰਿ ਬਿਦਾਰੇ ॥** ਅੰਗ - ੯੯੧

ਭਾਵਨੀ ਜਿਹੜੀ ਹੈ ਉਹਦੇ ਅੰਦਰਲੀ ਹਾਲਤ ਸੀ ਜੋ ਉਸ ਵੇਲੇ, ਦੋ ਚਾਰ ਸੈਕੰਟ ਦੀ ਗੱਲ ਸੀ ਏਸ ਤੋਂ ਵੱਧ ਨਹੀਂ ਸੀ। ਮੈਂ ਕਲਸੁਗ ਦੇ ਵਿਚ ਨਾਮ ਦੇ ਮਹਾਤਮ ਦੀ ਗੱਲ ਕਰਦਾ ਹਾਂ ਕਿ ਕਿੰਨੀ ਸਹਾਇਤਾ ਕਰਦਾ ਹੈ।

ਓਸ ਵੇਲੇ immidate action ਕੀ ਹੋਇਆ -

**.ਜਮਕੰਕਰ ਮਾਰਿ ਬਿਦਾਰੇ ॥** ਅੰਗ - ੯੯੧

ਉਹ ਜਿਹੜੇ ਆਏ ਸੀ ਇਹਨੂੰ ਮਾਰਨ ਵਾਸਤੇ ਉਹ ਨਠਾ ਦਿਤੇ। ਓਸ ਵੇਲੇ ਫੇਰ ਨਰਕਾਂ ਵਿਚ ਨਹੀਂ ਗਿਆ, ਓਸ ਵੇਲੇ ਸਵਰਗ ਲੋਕਾਂ ਨੂੰ ਚਲ ਪਿਆ -

**ਧਰਨਾ - ਚਲਿਆ ਸੁਰਗਾਂ ਨੂੰ ਅਜਾਮਲ ਪਾਪੀ,  
ਪਾਪਾਂ ਦਾ ਪਹਾੜ ਛਹਿ ਗਿਆ।**

**ਜਮਗਣ ਮਾਰੇ ਹਰਿ ਜਨਾਂ**

**ਗਇਆ ਸੁਰਗ ਜਮੁੜੰਡੁ ਨ ਸਹਿਆ।**

**ਭਾਈ ਗੁਰਦਾਸ ਜੀ ਵਾਰ ੧੦/੨੦**

ਸੋ ਮੈਂ ਇਹ ਬੇਨਤੀ ਕਰਦਾ ਸੀ ਕਿ -

**ਜਗਜੀਵਨ ਪੁਰਖੁ ਤਿਆਗ ਕੈ ਮਾਣਸ ਸੰਦੀ ਆਸ॥** ਅੰਗ - ੧੩੪

ਕਿੱਡੀ ਭਾਰੀ ਗਲਤੀ ਇਹਨੇ ਕੀਤੀ, ਵਾਹਿਗੁਰੂ ਨੂੰ ਤਾਂ ਭੁੱਲ ਗਈ ਤੇ ਮਨੁਖਾਂ ਦੀ ਆਸ ਲਾ ਲਈ ਕਿ ਇਹ ਸਾਡੀ ਸਹਾਇਤਾ ਕਰਨਗੇ। ਮੇਰਾ ਭਰਾ ਕਰੇਗਾ, ਮੇਰੀ ਮਾਂ ਕਰੇਗੀ, ਮੇਰਾ ਪਿਉ

ਕਰੇਗਾ, ਮੇਰਾ ਫਲਾਣਾ ਕਰੇਗਾ। ਉਹ ਤਾਂ ਆਪ ਫਸੇ ਹੋਏ ਨੇ ਉਨ੍ਹਾਂ ਦੀ ਸਹਾਇਤਾ ਕੌਣ ਕਰੇਗਾ? ਮਹਾਰਾਜ ਕਹਿੰਦੇ, ਗੁਰੂ ਸਹਾਇਤਾ ਕਰਦਾ ਹੈ, ਨਾਮ ਸਹਾਇਤਾ ਕਰਦਾ ਹੈ, ਹੋਰ ਕਿਸੇ ਦਾ ਹੱਥ ਪਹੁੰਚਦਾ ਨਹੀਂ -

**ਓਥੈ ਹਥੁ ਨ ਅਪੜੈ ਕੁਕ ਨ ਸੁਣੀਐ ਪੁਕਾਰ ॥  
ਓਥੈ ਸਤਿਗੁਰ ਬੇਲੀ ਹੋਵੈ ਕਵਿ ਲਏ ਅੰਤੀ ਵਾਰ ॥**  
**ਅੰਗ - ੧੨੮੧**

ਉਹ ਆਪਣਿਆਂ ਨੂੰ ਖਿੱਚ ਲੈਂਦਾ ਹੈ, ਕੱਢ ਲੈਂਦਾ ਹੈ। ਇਹ ਤਾਂ ਜਿਹੜੀ ਹੈ ਇਹ ਮੈਂ ਅਵਿਅਕਤ ਦੁਨੀਆਂ ਦੀ ਬਾਤ ਕਰੀ ਹੈ। ਹੁਣ ਇਹ ਹੈ ਕਿ ਏਸ ਦੁਨੀਆਂ 'ਚ ਵੀ ਸਹਾਇਤਾ ਕਰਦਾ ਹੈ? ਐਸ ਦੁਨੀਆਂ 'ਚ ਤਾਂ ਬੰਦਿਆਂ ਦੀ ਲੋੜ ਹੈ। ਮਹਾਰਾਜ ਕਹਿੰਦੇ ਬੰਦਿਆਂ ਦੀ ਲੋੜ, ਤੂੰ ਨੀਵੇਂ ਰਜਸੇ 'ਤੇ ਆ ਗਿਆ। ਬੰਦੇ ਤਾਂ ਆਪਣੀ ਗਰਜ ਦੇ ਭਰੇ ਹੋਏ ਨੇ, ਜੇ ਤਾਂ ਗਰਜ ਪੂਰੀ ਹੋਏਗੀ ਤਾਂ, ਤਾਂ ਸਹਾਇਤਾ ਕਰਨਗੇ, ਜੇ ਗਰਜ ਦਾ ਟਕਰਾਅ ਹੋ ਗਿਆ, ਹਿਤਾਂ ਦਾ, ਇਕ ਮਿੰਟ 'ਚ ਵਿਗੜ ਜਾਣਗੇ। ਨਾ ਓਹਦਾ ਉਹ ਕੁਛ ਲਗੇਗਾ, ਨਾ ਓਹਦਾ ਉਹ। ਇਹ ਤਾਂ ਹਿਤ ਦੀ ਬੰਨੀ ਹੋਈ ਦੁਨੀਆਂ ਹੈ, ਇਥੇ ਕੋਈ ਕਿਸੇ ਦੀ ਸਹਾਇਤਾ ਨਹੀਂ ਕਰਦਾ। ਹਿਤ ਪੂਰਾ ਹੁੰਦਾ ਹੈ ਤਾਂ ਸਹਾਇਤਾ ਹੈ, ਜੇ ਨਹੀਂ ਹੁੰਦਾ ਤਾਂ ਕੁਛ ਬੀ ਨਹੀਂ। ਇਥੇ ਵੀ ਸਹਾਇਤਾ ਪ੍ਰਮੇਸ਼ਰ ਨੇ ਕਰਦਾ ਹੈ, ਗੁਰੂ ਹੀ ਕਰਦਾ ਹੈ।

ਗੁਰੂ ਛੇਵੇਂ ਪਾਤਸ਼ਾਹ ਵੇਲੇ ਇਕ ਗੁਰਸਿਖ ਸੀ ਤੇ ਆਪ ਗੁਰੂ ਮਹਾਰਾਜ ਦੇ ਪਾਸ ਆਏ, ਗੁਰੂ ਮਹਾਰਾਜ ਨੇ ਸਿੱਖੀ ਦੀ ਦਾਤ ਦਿਤੀ, ਫੌਜ ਦੇ ਵਿਚ ਕਮਾਂਡਰ ਸੀ ਉਹ, ਜਰਨੈਲ ਸੀ, ਵੱਡੇ ਅਹੁਦੇ 'ਤੇ, ਗਜ਼ਨੀ ਦੀ ਫੌਜ ਵਿਚ ਵੱਡਾ ਜਰਨੈਲ 'ਤੇ, ਨਵਾਬ ਦਾ ਅੰਗਰਖਿਅਕ ਸੀ ਸਪੈਸ਼ਲ। ਉਹ ਜਿਹੜੇ ਇਸਲਾਮ ਵਾਲੇ ਸੀ, ਸਿੱਖਾਂ ਦਾ ਜੀਵਨ ਐਨਾ ਉਚਾ ਸੀ ਗੁਰੂਆਂ ਨੂੰ ਮੰਨਣ ਵਾਲਿਆਂ ਦਾ ਕਿ ਉਹ ਕਹਿੰਦੇ ਸੀ ਕਿ ਹੋਰ ਕੋਈ ਗੱਲ ਹੋਵੇ ਸਿੱਖ ਨਾ ਕਦੇ ਝੂਠ ਬੋਲੇਗਾ, ਨਾ ਵਿਭਚਾਰ ਕਰੇਗਾ, ਨਾ ਬੇਈਮਾਨੀ ਕਰੇਗਾ, ਨਾ ਧੋਖਾ ਦੇਵੇਗਾ, ਨਾ ਕਪਟ ਕਰੇਗਾ, ਨਾ ਵਲ ਛਲ ਕਰੇਗਾ। ਇਹ ਗੁਰੂ ਦਾ ਪਿਆਰਾ ਹੈ, ਗੁਰੂ ਇਹਦਾ ਸਿਖਾਉਂਦਾ ਹੈ ਕਿ ਲੂਣ ਖਾ ਕੇ ਬੁਰਾ ਨਾ ਕਿਸੇ ਦਾ ਕਰੀਂ। ਸੋ ਉਹਦੇ ਉਤੇ ਵਿਸ਼ਵਾਸ ਕਰਦੇ ਸੀ ਸਾਰੇ, ਭਾਈ ਤਿਲੋਕਾ ਸੀ ਇਸਦਾ ਨਾਉਂ। ਇਕ ਵਾਰੀ ਐਸਾ ਹੋਇਆ ਕਿ ਯੁੱਧ ਦੇ ਅੰਦਰ ਇਕ ਇਸਤਰੀ ਮਾਰੀ ਗਈ, ਉਹਦੇ ਪੇਟ ਵਿਚ ਬੱਚਾ ਸੀ, ਕੱਟਿਆ ਪੇਟ ਤੇ ਉਹ ਬੱਚਾ ਵੀ ਮਾਰਿਆ ਗਿਆ। ਐਸੀ ਗਿਲਾਨੀ ਆਈ ਕਿ ਬੜਾ ਮਾੜਾ ਕੰਮ ਹੈ, ਉਹਦੀ ਥਾਂ 'ਤੇ ਕਾਠ ਦੀ ਤਲਵਾਰ ਪਹਿਨ ਲਈ ਇਨ੍ਹਾਂ ਨੇ। ਵੱਡਾ ਆਫੀਸਰ ਸੀ, ਜਿਹੜੇ ਛੋਟੇ ਸੀ ਇਹ ਲਗ ਰਹੇ ਸੀ, ਕੁਦਰਤੀ ਹੁੰਦਾ ਹੈ, ਐਸਾ ਹੀ ਕੰਮ ਚਲਦਾ ਹੁੰਦਾ ਹੈ ਮਿਤਰ ਨਹੀਂ ਹੁੰਦੇ ਲਗਦੇ ਹੁੰਦੇ ਨੇ ਲੋਕ, ਕਿ ਇਹ ਜਾਵੇ ਤਾਂ ਅਸੀਂ ਬਣੀਏ। ਉਹ ਇਕ ਹੋਰ ਜਿਹੜਾ ਬੜਾ ਸੂਹੀਆ ਸੀ, ਉਹ ਨਵਾਬ ਦੇ ਕੋਲ ਗਿਆ ਕਹਿਣ ਲਗਿਆ ਨਵਾਬ ਸਾਹਿਬ! ਦੇਖੋ ਜਿਸਦਾ ਜਰਨੈਲ ਕਾਠ ਦੀ ਤਲਵਾਰ ਪਹਿਨ ਲਏ, ਉਹਦੀ ਫੌਜ ਜਿੱਤ ਸਕਦੀ ਹੈ ਕਦੇ? ਉਹ ਕਹਿੰਦਾ ਬਿਲਕੁਲ ਨਹੀਂ ਜਿੱਤ

ਸਕਦੀ। ਕਹਿੰਦਾ ਜੇ ਬੁਰਾ ਨਾ ਮੰਨੋ ਤਾਂ ਮੈਂ ਦਸਦਾ ਹਾਂ ਕਿ ਤੁਸੀਂ ਭਾਈ ਤਿਲੋਕੇ ਦੇ ਉਤੇ ਪੂਰਾ ਵਿਸ਼ਵਾਸ ਕਰੀ ਬੈਠੇ ਓ, ਉਹਨੇ ਤਾਂ ਤਲਵਾਰ ਕਾਠ ਦੀ ਪਹਿਨੀ ਹੋਈ ਹੈ। ਨਵਾਬ ਕਹਿਣ ਲੱਗਿਆ, ਬਿਲਕੁਲ ਗਲਤ। ਮੈਂ ਸ਼ਰਤ ਲਗਾਉਂਦਾ ਹਾਂ। ਉਹ ਕਹਿਣ ਲਗਿਆ ਕਿ ਮਹਾਰਾਜ ਮੈਂ ਵੀ ਪੱਕੇ ਨਿਸਚੇ ਨਾਲ ਕਹਿੰਦਾ ਹਾਂ, ਕਹਿੰਦੇ ਜੇ ਨਾ ਨਿਕਲੀ ਮੈਂ ਤੈਨੂੰ ਸਜ਼ਾ ਦੇਵਾਂਗਾ। ਕਹਿੰਦਾ ਹਾਂ ਮੈਨੂੰ ਪ੍ਰਵਾਨ ਹੈ, ਪੂਰੀ ਤਰ੍ਹਾਂ ਮੈਂ ਜਾਣਦਾ ਹਾਂ ਕਿ ਉਹਦੇ ਜਿਹੜੀ ਤਲਵਾਰ ਹੈ ਉਹ ਕਾਠ ਦੀ ਹੈ।

ਭਾਈ ਤਿਲੋਕਾ ਦਿਨ ਰਾਤ ਭਜਨ ਬੰਦਗੀ 'ਚ ਰਹਿੰਦਾ ਸੀ, ਨਵਾਬ ਉਹਦਾ ਸਤਿਕਾਰ ਕਰਦਾ ਸੀ, ਅਚਾਨਕ ਤਾਂ ਕਹਿ ਨਹੀਂ ਕਹਿ ਸਕਦਾ ਸੀ। ਕਹਿਣ ਲੱਗਿਆ ਕਿ ਭਾਈ ਤਿਲੋਕਾ ਫੌਜ ਨੂੰ ਲਿਆ ਕੇ ਖਡਾਓ। ਬਿਗਲ ਵਜ ਗਿਆ, ਸਾਰੀ ਫੌਜ ਆ ਕੇ ਪਰੇਡ ਗਰਾਊਂਡ 'ਚ ਖੜ੍ਹੀ ਹੋ ਗਈ। ਕਹਿਣ ਲੱਗੇ ਬੜੀ ਦੇਰ ਹੋ ਗਈ ਯੁੱਧ-ਜੰਗ ਕਰਦਿਆਂ ਨੂੰ, ਹਥਿਆਰ ਨਹੀਂ ਕਦੇ ਚੈਕ ਕਰੇ। ਹੁਕਮ ਕਰ ਦਿਓ ਕਿ ਸਾਰੇ ਆਪਣੇ-ਆਪਣੇ ਹਥਿਆਰ ਬਾਹਰ ਕੱਢ ਲਓ। ਚੈਕਿੰਗ ਵਾਸਤੇ ਜਦੋਂ ਕੱਢਦੇ ਨੇ ਮੁੱਠਾ ਜਿਹੜਾ ਹੁੰਦਾ ਹੈ ਬਾਹਰਲੇ ਪਾਸੇ ਨੂੰ ਹੁੰਦੀ ਹੈ, ਨੋਕ ਜਿਹੜੀ ਹੈ ਉਹ ਅੰਦਰਲੇ ਪਾਸੇ ਨੂੰ ਹੁੰਦੀ ਹੈ, ਸਾਰੇ ਆਪਣੇ ਹਥਿਆਰ ਬਹੁਦੇ ਵਗੈਰਾ, ਸਭ ਉਨ੍ਹਾਂ ਨੇ ਰੱਖ ਦਿਤੇ, ਨਵਾਬ ਹੌਲੀ-ਹੌਲੀ ਦੇਖਦਾ ਤੁਰਿਆ ਆਉਂਦਾ ਹੈ, ਭਾਈ ਤਿਲੋਕਾ ਵੀ ਖੜ੍ਹੇ ਨੇ, ਇਨ੍ਹਾਂ ਦੀ ਤਲਵਾਰ ਵੀ ਦੇਖਣੀ ਸੀ, ਓਸ ਵੇਲੇ ਮਨ 'ਚ ਖਿਆਲ ਆਇਆ ਕਿ ਜੇ ਨਵਾਬ ਨੇ ਕਾਠ ਦੀ ਤਲਵਾਰ ਦੇਖ ਲਈ ਤਾਂ ਬੜੀ ਭਾਰੀ ਮੈਨੂੰ ਸਜ਼ਾ ਦੇਵੇਗਾ, ਹੁਣ ਐਸ ਵੇਲੇ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ, ਮਨੁੱਖ ਤਾਂ ਏਥੇ ਸਹਾਇਤਾ ਨਹੀਂ ਕਰ ਸਕਦਾ। ਇਥੇ ਤਾਂ ਸਹਾਇਤਾ ਗੈਬੀ ਹੋ ਸਕਦੀ ਹੈ, ਗੁਰੂ ਸਹਾਇਤਾ ਕਰ ਸਕਦਾ ਹੈ। ਮੀਰੀ ਪੀਰੀ ਦੇ ਮਾਲਕ ਐਸ ਵੇਲੇ ਅੰਮ੍ਰਿਤਸਰ ਸੱਸ਼ੋਤਤ ਨੇ, ਜਿਉਂ-ਜਿਉਂ ਨਵਾਬ ਤੁਰਿਆ ਆਉਂਦਾ ਹੈ ਤਿਉਂ-ਤਿਉਂ ਇਹਦੀ ਸੁਰਤ ਅੰਦਰ ਹੀ ਅੰਦਰ ਗੁਰੂ ਦੇ ਨਾਲ ਜੁੜਦੀ ਹੈ ਆ ਕੇ, ਜਦੋਂ ਚਰਨਾਂ ਨਾਲ ਸੁਰਤ ਜੁੜ ਗਈ, ਆਲਾ-ਦੁਆਲਾ ਭੁੱਲ ਗਿਆ, ਓਸ ਵੇਲੇ ਹਿਰਦੇ 'ਚੋਂ ਇਹ ਆਵਾਜ਼ ਉਠਦੀ ਹੈ -

**ਧਰਨਾ - ਰੱਖੀ ਮਾਲਕਾ ਪੈਜ ਨਾਮ ਆਪਣੇ ਦੀ।**

**ਸਨਹੁ ਬਿੰਤੀ ਨਾਕੁਰੁ ਮੇਰੇ**

**ਜੀਆ ਜੰਤ ਤੇਰੇ ਧਰੇ ॥**

**ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ॥**

**ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥**

**ਬਰੇ ਭਲੇ ਹਮ ਧਾਰੇ ॥ ਰਹਾਉ ॥**

**ਸੁਣੀ ਪੁਕਾਰ ਸਮਰਥ ਸੁਆਮੀ**

**ਬੰਧਨ ਕਾਟ ਸਵਾਰੇ ॥**

**ਪਹਿਰਿ ਸਿਰਪਾਉ ਸੇਵਕ ਜਨ ਮੇਲੇ**

**ਨਨਕ ਪ੍ਰਗਟ ਪਹਾਰੇ ॥**

**ਅੰਗ - ੬੩੧**

ਬੁਰਾ ਹਾਂ, ਚਾਹੇ ਭਲਾ ਹਾਂ ਹੁਣ ਮੇਰਾ ਖਸਮਾਨਾ ਕਰੋ, ਰਾਖੀ ਕਰੋ। ਐਸ ਵੇਲੇ ਕੋਈ ਦੁਨੀਆਂ ਦਾ ਮਨੁੱਖ ਮੇਰੀ ਮਦਦ ਨਹੀਂ ਕਰ ਸਕਦਾ। ਜੇ ਕਰ ਸਕਦੇ ਹੋ ਤਾਂ ਤੁਸੀਂ ਕਰ ਸਕਦੇ

ੴ। ਏਪਰ ਗੁਰੂ ਮਹਾਰਾਜ ਜੀ ਸਾਰੀ ਸੰਗਤ ਦੇਖ ਰਹੀ ਹੈ  
ਅਚਾਨਕ ਸਾਵਧਾਨ ਹੋ ਗਏ, ਆਪ ਦਾ ਜੋ ਦਸਤ-ਏ-ਮੁਬਾਰਕ  
ਸੀ, ਉਹ ਇਹਦੀ ਪਿੱਠ ਦੇ ਉਤੇ ਰੱਖ ਦਿਤਾ, ਅੰਦਰ ਹੀ ਅੰਦਰ,  
ਕਹਿੰਦੇ ਗੁਰਸਿਖ! ਫਿਕਰ ਨਾ ਕਰ। ਗੁਰੂ ਤੇਰੇ ਨਾਲ ਹੈ ਜਿਹਦੇ  
ਨਾਲ ਗੁਰੂ ਹੋ ਜਾਵੇ ਫੇਰ ਉਹਦੀ ਹਾਰ ਨਹੀਂ ਹੋਇਆ ਕਰਦੀ-

ਧਾਰਨਾ - ਉਹ ਤਾਂ ਕਦੇ ਵੀ ਨਾ ਹਾਰਦਾ  
ਜਿਹਦੇ ਹੋ ਜਾਏ ਵਲਾ  
ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥  
ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ॥  
ਅੰਗ - ੫੧੯

ਗੁਰੂ ਮਹਾਰਾਜ ਦਾ ਧਿਆਨ ਹੋਇਆ, ਸਾਵਧਾਨ ਹੋ ਗਿਆ,  
ਪੁਕਾਰ ਸੁਣ ਲਈ -

ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ॥  
ਪਹਿਰਿ ਸਿਰਪਾਉ ਸੇਵਕ ਜਨ ਮੇਲੇ  
ਨਨਕ ਪ੍ਰਗਟ ਪਹਾਰੇ ॥ ਅੰਗ - ੯੩੧

ਐਧਰੋਂ ਨਵਾਬ, ਭਾਈ ਤਿਲੋਕੇ ਦੇ ਸਾਮੂਹੇ ਜਿਸ ਵਕਤ  
ਪਹੁੰਚਦਾ ਹੈ, ਓਸ ਵੇਲੇ ਕਹਿਣ ਲੱਗਿਆ, ਭਾਈ ਤਿਲੋਕਾ ਤੁਸੀਂ  
ਵੀ ਆਪਣਾ ਸ਼ਸਤਰ ਦਿਖਾ ਦਿਓ ਅੱਜਾ। ਓਸ ਨੇ ਵਾਹਿਗੁਰੂ ਕਹਿ  
ਕੇ ਜਦੋਂ ਸ੍ਰੀ ਸਾਹਿਬ ਦੇ ਮੁੱਠੇ 'ਤੇ ਹੱਥ ਪਾਇਆ, ਜਦ ਬਾਹਰ  
ਕੱਢੀ ਐਨਾ ਲਿਸ਼ਕਾਰਾ ਹੋਇਆ ਜਿਵੇਂ ਬਿਜਲੀ ਚਮਕਦੀ ਹੁੰਦੀ  
ਹੈ। ਨਵਾਬ ਦੋ ਤਿੰਨ ਕਦਮ ਪਿਛੇ ਹਟ ਗਿਆ, ਹੈਰਾਨ ਹੋ ਗਿਆ  
ਕਿ ਐਸੀ ਤਲਵਾਰ, ਅੱਜ ਤਕ ਤਾਂ ਦੇਖੀ ਨਹੀਂ ਹੈ। ਐਨਾ ਸ਼ੁਧ  
ਸਟੀਲ ਤੇ ਐਨੀ ਚਮਕ, ਓਸੇ ਵੇਲੇ ਕਹਿਣ ਲੱਗਿਆ ਭਾਈ  
ਤਿਲੋਕਾ ਤੁਸੀਂ ਮਿਆਨ 'ਚ ਕਰ ਲਓ ਇਹਨੂੰ, ਉਹ ਜਿਹੜਾ  
ਚੁਗਲ ਸੀ ਨਾਲ ਫਿਰ ਰਿਹਾ ਸੀ, ਉਹ ਵੀ ਬਰਾਬਰ ਦੇ ਰੈਂਕ  
ਦਾ ਸੀ। ਉਥੇ ਹੀ ਨਵਾਬ ਨੇ ਕਿਹਾ ਕਿ ਇਹਨੂੰ ਫੜ ਕੇ ਜੇਲ੍ਹ  
ਦੇ ਵਿਚ ਬੰਦੀਖਨੇ ਵਿਚ ਸੁਟ ਦਿਓ। ਜਦੋਂ ਤਕ ਮੈਂ ਦੁਬਾਰਾ  
ਹੁਕਮ ਨਹੀਂ ਦਿੰਦਾ, ਇਹਨੂੰ ਨਹੀਂ ਕੱਢਣਾ। ਪ੍ਰਮੇਸ਼ਰ ਦੇ ਪਿਆਰੇ  
ਦੇ ਨਾਲ ਝਗੜਾ ਪਾਇਆ, ਜਿਹਨੂੰ ਆਸ ਮਨੁਖ ਦੀ ਨਹੀਂ ਸੀ,  
ਪ੍ਰਮੇਸ਼ਰ ਦੀ ਸੀ। ਮਹਾਰਾਜ ਕਹਿੰਦੇ ਜਿਹਨੂੰ ਪ੍ਰਮੇਸ਼ਰ ਦੀ ਆਸ  
ਹੋਵੇ ਉਹ ਮਹਾਂਪੁਰਸ਼ ਹੋਇਆ ਕਰਦੇ ਨੇ, ਉਨ੍ਹਾਂ ਨਾਲ ਝਗੜੇ ਪਾਉਣ  
ਵਾਲੇ ਕਦੇ ਸੁਖ ਨਹੀਂ ਪਾਉਂਦੇ -

ਧਾਰਨਾ - ਸੁਖ ਕਦੇ ਨਾ ਪਾਉਂਦੇ ਜੀ  
ਮੁਗਧ ਨਰ ਸੰਤਾਂ ਨਾਲ ਖਹੰਦੇ।  
ਨਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥  
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥  
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥  
ਸੁਖ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥  
ਅੰਗ - ੩੦੯

ਸੋ ਏਸ ਮਹੀਨੇ ਦੇ ਅੰਦਰ ਮਹਾਰਾਜ ਫੁਰਮਾਨ ਕਰਦੇ ਨੇ -  
ਜਗਜੀਵਨ ਪੁਰਖੁ ਤਿਆਗ ਕੈ ਮਾਣਸ ਸੰਦੀ ਆਸ ॥  
ਅੰਗ - ੧੩੪

ਵਾਹਿਗੁਰੂ ਨੂੰ ਛੱਡ ਕੇ ਮਨੁਖ 'ਤੇ ਆਸ ਕਰਦਾ ਹੈ, ਕਹਿੰਦੇ  
ਹੁੰਦਾ ਕੀ ਹੈ, ਉਹ ਵਾਹਿਗੁਰੂ ਤੋਂ ਤਾਂ ਟੁਟ ਗਿਆ, ਗਲ ਵਿਚ  
ਜਮਾਂ ਦੀ ਫਾਂਸੀ ਪੈ ਜਾਂਦੀ ਹੈ। ਜਿਹੜੇ ਵਾਹਿਗੁਰੂ ਨਾਲ ਜੁੜੇ ਹੁੰਦੇ  
ਨੇ ਉਹ ਉਨ੍ਹਾਂ ਦੀ ਰਾਖੀ ਕਰਦਾ ਹੈ, ਉਹ ਉਨ੍ਹਾਂ ਦੇ ਨਾਲ ਰਹਿੰਦਾ  
ਹੈ, ਉਨ੍ਹਾਂ ਨੂੰ ਕੋਈ ਦੁਖ ਨਹੀਂ ਪਹੁੰਚਣ ਦਿੰਦਾ। ਸੋ ਅੱਗੇ ਲਿਖਦੇ  
ਨੇ ਕਿ -

ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥

ਅੰਗ - ੧੩੪

ਜਿਹੇ ਜਿਹਾ ਬੀਜਦਾ ਹੈ ਓਹੋ ਜਿਹਾ ਇਹਨੂੰ ਵਢਣਾ ਪੈਂਦਾ  
ਹੈ, ਤੇ ਇਹਦੇ ਲੇਖ ਬਣ ਜਾਂਦੇ ਨੇ, ਮੱਥੇ ਦੇ ਉਤੇ ਲਿਖ ਦਿਤੇ  
ਜਾਂਦੇ ਨੇ। ਫੇਰ -

ਲੇਖੁ ਨ ਮਿਟਈ ਹੇ ਸਥੀ ਜੋ ਲਿਖਿਆ ਕਰਤਾਰਿ ॥

ਅੰਗ - ੯੩੭

ਫੇਰ ਨਹੀਂ ਮਿਲਦਾ। ਦੋਸ਼ ਦਿੰਦਾ ਹੈ ਦੁਜਿਆਂ ਨੂੰ ਕਿ ਮੇਰੇ  
ਨਾਲ ਫਲਾਣੇ ਨੇ ਐਉਂ ਕਰਿਆ ਹੈ, ਮੇਰੇ ਨਾਲ ਐਉਂ ਕਰਿਆ  
ਹੈ। ਮਹਾਰਾਜ ਕਹਿੰਦੇ ਮੂਰਖਾ! ਕਾਹਨੂੰ ਦੋਸ਼ ਦਿੰਦਾ ਹੈ, ਤੈਨੂੰ ਪਤਾ  
ਹੈ ਤੂੰ ਕੀ-ਕੀ ਕਰਕੇ ਆਇਆ ਹੈਂ ਤੇ ਕੀ-ਕੀ ਤੂੰ ਭੁਗਤਣਾ  
ਸੀ, ਦੋਸ਼ ਦੇਈ ਜਾਂਦਾ ਹੈਂ, ਦੋਸ਼ ਨਾ ਦੇ ਕਿਸੇ ਨੂੰ। ਜੇ ਦੋਸ਼ ਦੇਣਾ  
ਹੈ ਤਾਂ ਤੈਨੂੰ ਅਸੀਂ ਦਸ ਦਿੰਦੇ ਹਾਂ -

ਧਾਰਨਾ - ਪਿਆਰੇ ਦੋਸ਼ ਨਾ ਕਿਸੇ ਨੂੰ ਦੇਵੀਂ,

ਦੋਸ਼ ਤੇਰੇ ਕਰਮਾਂ ਦਾ।

ਦਦੈ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣਿਆ॥

ਜੋ ਸੈ ਕੀਆ ਸੋ ਸੈ ਪਾਇਆ

ਦੋਸ਼ ਨ ਦੀਜੈ ਅਵਰ ਜਨਾ ॥ ਅੰਗ - ੪੩੩

ਮਹਾਰਾਜ ਕਹਿੰਦੇ ਜਦ ਕਰਮ ਕਰਦਾ ਸੀ ਜਦ ਸੌਚਦਾ ਸੀ  
ਕਿ ਮੈਂ ਆਹ ਕਰਮ ਕਰਦਾ ਹਾਂ? ਕੀਤਾ ਹੋਇਆ ਕਰਮ ਕਦੇ  
ਵੀ action ਦਾ reaction ਨਹੀਂ ਹੁੰਦਾ। ਜੋ ਤੂੰ ਚੰਗਾ ਮੰਦਾ  
ਕਰੋਗਾ ਉਹਦਾ ਫਲ ਤੈਨੂੰ ਭੋਗਣਾ ਹੀ ਪੈਣਾ ਹੈ। ਉਹ ਤੇਰੇ ਕਰਮ  
ਬਣ ਜਾਣੇ ਨੇ, ਮੱਥੇ 'ਚ ਲੇਖ ਲਿਖਿਆ ਜਾਣ ਹੈ, ਫੇਰ ਤੂੰ ਰੋਵੇਂਗਾ  
ਕਿ ਮੇਰੇ ਨਾਲ ਐਉਂ ਹੋ ਗਿਆ, ਮੇਰੇ ਆਹ ਹੋ ਗਿਆ। ਤੂੰ ਤਾਂ  
ਲੇਖ ਲਿਖਾ ਕੇ ਲਿਆਇਆ ਹੈ -

ਜੈਸੀ ਕਲਮ ਫੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥

ਅੰਗ - ੨੫

ਓਹੋ ਜਿਹੀ ਲੈ ਕੇ ਆਇਆ ਹੈ ਜੀਵ। ਸੋ ਮਹਾਰਾਜ  
ਕਹਿੰਦੇ ਪਿਆਰਿਆ -

ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥

ਰੈਣ ਵਿਹਾਣੀ ਪਛਤਾਣੀ ਉਠਿ ਚਲੀ ਗਈ ਨਿਰਾਸ॥

ਅੰਗ - ੧੩੪

ਆਹ ਉਮਰ ਲੰਘ ਜਾਣੀ ਹੈ, ਬਚਪਨ ਨੂੰ ਜਵਾਨੀ ਖਾ  
ਗਈ। ਜਵਾਨੀ ਨੂੰ ਬੁਢੇਪਾ ਖਾ ਗਿਆ, ਬੁਢੇਪੇ ਦਾ ਹਰ ਕਦਮ  
ਮੌਤ ਵਲ ਨੂੰ ਵਧਦਾ ਤੁਰਿਆ ਜਾ ਰਿਹਾ ਹੈ। ਫੇਰ ਕੀ ਹੋਏਗਾ?  
ਜਦ ਕਟੈਹਿਰੇ 'ਚ ਖੜ੍ਹਨਾ ਪੈਣਾ ਹੈ, ਜਿਥੇ ਲੇਖੇ ਪੱਤੇ ਜਿੰਦਗੀ

ਦੇ ਹਿਸਾਬ-ਕਿਤਾਬ ਨਾਪੇ ਜਾਂਦੇ ਨੋ। ਫੇਰ ਤੇਰੇ ਪੱਲੇ ਕੀ ਹੋਏਗਾ? ਪਛਤਾਵਾ ਹੋਏਗਾ। ਕੀ ਸਭ ਪਛਤਾਉਂਦੇ ਨੇ? ਕਹਿੰਦੇ, ਹਾਂ ਨਾਮ ਜਪਣ ਵਾਲੇ ਵੀ ਪਛਤਾਉਂਦੇ ਨੇ। ਜਿਨ੍ਹਾਂ ਨੇ ਨਹੀਂ ਜਪਿਆ, ਉਹ ਵੀ ਪਛਤਾਉਂਦੇ ਨੇ, ਬੜੀ ਅਜੀਬ ਬਾਤ ਹੈ ਇਹ ਤਾਂ। ਨਾਮ ਜਪਣ ਵਾਲਿਆਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਉਹ ਕਿਉਂ ਪਛਤਾਉਂਦੇ ਨੇ? ਕਹਿੰਦੇ ਉਹ ਐਉਂ ਪਛਤਾਉਂਦੇ ਨੇ ਕਿ ਅਸੀਂ ਐਨਾ ਨਾਮ ਨਾ ਜਪਿਆ ਜਿੰਨਾਂ ਸਾਨੂੰ ਜਪਣਾ ਚਾਹੀਦਾ ਸੀ। ਸਾਨੂੰ ਗਿਆਨ ਸੀ ਵਿਹਲ ਸੀ, ਸਾਡੇ ਕੋਲ ਹਾਲਾਤ ਸਾਜ਼ਗਾਰ ਸੀ, ਅਸੀਂ ਤਾਂ ਦਿਨ-ਰਾਤ ਚੌਂਡੀ ਘੰਟੇ ਨਾਮ ਜਪਦੇ, ਓਨਾਂ ਨਾਮ ਤਾਂ ਜਪ ਨਾ ਹੋਇਆ, ਥੋੜ੍ਹਾ ਨਾਮ ਜਪ ਹੋਇਆ ਸਾਡੇ ਤੋਂ। ਉਹ ਏਸ ਗੱਲ ਨੂੰ ਪਛਤਾਉਂਦੇ ਨੇ। ਜਿਨ੍ਹਾਂ ਨੇ ਨਹੀਂ ਜਪਿਆ, ਜਦੋਂ ਉਨ੍ਹਾਂ ਨੂੰ ਨਰਕਾਂ ਵਨਲ ਨੂੰ, ਮਾੜੀਆਂ ਜੂਨਾਂ ਵਲ ਨੂੰ ਧੱਕਾ ਦਿੰਦੇ ਨੇ, ਉਹ ਫੇਰ ਪਛਤਾਉਂਦੇ ਨੇ ਕਿ ਅਸੀਂ ਜਨਮ ਬਿਰਥਾ ਗੁਆਲਿਆ। ਸੋ -

**ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥  
ਰੈਣ ਵਿਹਾਣੀ ਪਛਤਾਣੀ ਉਠਿ ਚਲੀ ਗਈ ਨਿਰਾਸੁ ॥**  
ਅੰਗ - ੧੩੪

ਛੁਟਦੇ ਮਹਾਰਾਜ ਕਹਿੰਦੇ ਉਹ ਨੇ ਜਿਨ੍ਹਾਂ ਨੂੰ ਸਮਰੱਥ ਗੁਰੂ ਦੀ ਪ੍ਰਾਪਤੀ ਹੋ ਜਾਵੇ। ਤੱਤ ਬੇਤੇ ਮਹਾਂਪੁਰਸ਼ ਦਾ ਸਤਿਸੰਗ ਹੋਵੇ, ਢੂਜਾ ਨਹੀਂ ਛੁਟਿਆ ਕਰਦਾ, ਉਹ ਦਰਗਾਹ ਦੇ ਵਿਚ ਛੁਟ ਜਾਂਦੇ ਨੇ, ਜਿਹਨੂੰ ਪੂਰਾ ਸਤਿਗੁਰੂ ਮਿਲ ਗਿਆ -

**ਧਾਰਨਾ - ਦਰਗਹਿ ਛੁਟ ਜਾਵੇਗਾ,  
ਮਿਲ ਗਿਆ ਜਿਹਨੂੰ ਸਤਿਗੁਰ ਪੂਰਾ  
ਜਿਨ ਕੌ ਸਾਧੂ ਭੇਟੀਐ  
ਸੋ ਦਰਗਹ ਹੋਇ ਖਲਾਸੁ ॥  
ਕਰਿ ਕਿਰਪਾ ਪ੍ਰਭ ਆਪਣੀ  
ਤੇਰੇ ਦਰਸਨ ਹੋਇ ਪਿਆਸੁ ॥  
ਪ੍ਰਭ ਤੁਧੁ ਬਿਨੁ ਢੂਜਾ ਕੋ ਨਹੀਂ  
ਨਾਨਕ ਕੀ ਅਰਦਾਸੁ ॥**  
ਅੰਗ - ੧੩੪

ਸੋ ਹਾੜ੍ਹ ਦੇ ਮਹੀਨੇ ਦਾ ਤੱਤ ਕੱਢਦੇ ਹੋਏ ਮਹਾਰਾਜ ਫੁਰਮਾਨ ਕਰਦੇ ਨੇ ਕਿ ਜਿਹਦੇ ਹਿਰਦੇ 'ਚ ਪ੍ਰਭੂ ਵਸ ਗਿਆ, ਉਹਨੂੰ ਅਸਾਡੁ ਜਿਹੜਾ ਹੈ ਉਹ ਤਪਦਾ ਨਹੀਂ ਲਗਦਾ, ਸੋਹੰਦਾ ਲਗਦਾ ਹੈ, ਠੰਡਾ ਠਾਰ ਲਗਦਾ ਹੈ। ਅੰਦਰ ਕੋਈ ਤਲਖੀ ਨਹੀਂ ਆਉਂਦੀ, ਅਨੰਦ ਵਿਚ ਰਹਿੰਦਾ ਹੈ, ਖੇੜੇ 'ਚ ਰਹਿੰਦਾ ਹੈ। ਕਿਉਂਕਿ ਅੰਦਰ ਠੰਡ ਪੈ ਗਈ -

**ਆਸਾਡੁ ਸੁਹੰਦਾ ਤਿਸੁ ਲਗੈ  
ਜਿਸੁ ਮਨਿ ਹਰਿ ਚਰਣ ਨਿਵਾਸੁ ॥**  
ਅੰਗ - ੧੩੪

ਜਿਹਦੇ ਮਨ ਦੇ ਵਿਚ ਹਰੀ ਦੇ ਚਰਨਾਂ ਦਾ ਨਿਵਾਸ ਹੈ -

**ਧਾਰਨਾ - ਜਿਸਦੇ ਹਿਰਦੇ ਹਰਿ ਜੀ ਵਸਦੇ,  
ਆਸਾਡੁ ਸੋਹੰਦਾ ਲਗਦਾ।**

ਸੋਹਣਾ ਹਾੜ ਕਿਹਨੂੰ ਲਗਦਾ ਹੈ, ਠੰਡਾ ਕਿਹਨੂੰ ਲਗਦਾ ਹੈ, ਮਹਾਰਾਜ ਕਹਿੰਦੇ -

**ਆਸਾਡੁ ਸੁਹੰਦਾ ਤਿਸੁ ਲਗੈ  
ਜਿਸੁ ਮਨਿ ਹਰਿ ਚਰਣ ਨਿਵਾਸੁ ॥**  
ਅੰਗ - ੧੩੪

ਤਪਦਾ ਕਿਹਨੂੰ ਲਗਦਾ ਹੈ -

**ਆਸਾਡੁ ਤਪੰਦਾ ਤਿਸੁ ਲਗੈ  
ਹਰਿ ਨਾਹੁ ਨ ਜਿੰਨਾ ਪਾਸੁ ॥**  
ਅੰਗ - ੧੩੪

ਜਿਹਦੇ ਕੋਲ ਨਾਮ ਨਹੀਂ, ਬੰਦਰੀ ਨਹੀਂ, ਪਿਆਰ ਨਹੀਂ ਹਿਰਦੇ 'ਚ ਸੁੱਚ ਨਹੀਂ ਹੈ, ਉਨ੍ਹਾਂ ਨੂੰ ਤਪਦਾ ਲਗਦਾ ਹੈ ਭਾਈ, ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ ਉਨ੍ਹਾਂ ਨੂੰ ਸੋਹਣਾ ਲਗਦਾ ਹੈ, ਕਿਉਂਕਿ ਅੰਦਰ ਖੇੜਾ ਹੁੰਦਾ ਹੈ। ਵਿਰਲੇ ਪੁਰਸ ਹੁੰਦੇ ਨੇ ਜਿਹੜੇ ਜਾਣਦੇ ਨੇ ਕਿ ਨਾਮ ਅੰਦਰ ਕਿੰਨਾਂ ਖੇੜਾ ਪੈਦਾ ਕਰ ਦਿੰਦਾ ਹੈ। ਕੋਈ ਚੀਜ਼ ਨਾ ਚੁਨੀਆਂ ਦੀ ਕੋਲ ਹੋਵੇ, ਖਾਲੀ ਜੇਬ ਹੋਵੇ, ਬੈਠਣ ਨੂੰ ਥਾਂ ਨਾ ਹੋਵੇ, ਜੇ ਕਿਤੇ ਅੰਦਰ ਨਾਮ ਦੀ ਰੋਂ ਚਲਦੀ ਹੋਵੇ, ਨਾਮ ਦਾ ਖੇੜਾ ਅੰਦਰ ਵਸ ਜਾਵੇ, ਮਹਾਰਾਜ ਕਹਿੰਦੇ -

**ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ॥**  
ਅੰਗ - ੨੦੨

ਟੁੱਟੀ ਹੋਈ ਝੋੱਪੜੀ 'ਚ ਰਹਿੰਦਾ ਹੈ, ਕਪੜੇ ਸਭ ਪਾਟੇ ਹੋਏ ਨੇ -

**ਜਾਤਿ ਨ ਪਤਿ ਨ ਆਦਰੋ ਉਦਿਆਨ ਭੁਮਿੰਨਾ॥**  
ਅੰਗ - ੨੦੨

ਕੋਈ ਜਾਤ ਨਹੀਂ, ਕੋਈ ਪਤ ਨਹੀਂ, ਕੋਈ ਆਦਰ ਦੇਣ ਵਾਲਾ ਨਹੀਂ, ਬਾਹਰ ਜੰਗਲਾਂ 'ਚ ਘੁੰਮੀ ਜਾਂਦੇ ਨੇ -

**ਮਿਤ੍ਰ ਨ ਇਠ ਧਨ ਰੂਪਰੀਣ  
ਕਿਛੁ ਸਾਕੁ ਨ ਸਿੰਨਾ॥**  
ਅੰਗ - ੨੦੨

ਨਾ ਕੋਈ ਮਿਤਰ ਹੈ, ਨਾ ਕੋਈ ਸਾਕ ਹੈ, ਨਾ ਰੂਪ ਵਾਲਾ ਹੈ, ਪਰ ਪਿਆਰਿਓ ਜੇ ਹਰੀ ਵਸ ਜਾਵੇ ਉਹਦੇ ਹਿਰਦੇ 'ਚ, ਫੇਰ ਕਿਹੋ ਜਿਹਾ ਹੁੰਦਾ ਹੈ? ਕਹਿੰਦੇ -

**ਰਾਜਾ ਸਗਲੀ ਸ੍ਰਿਸਟਿ ਕਾ  
ਹਰਿ ਨਾਮਿ ਮਨੁ ਭਿੰਨਾ॥**  
ਅੰਗ - ੨੦੨

ਉਹ ਸਾਰੀ ਸ੍ਰਿਸਟੀ ਦਾ, ਰਾਜਿਆਂ ਦਾ ਰਾਜਾ ਹੁੰਦਾ ਹੈ ਉਹ-

**ਜਿਸ ਨੇ ਬਖਸੇ ਸਿਫਤਿ ਸਾਲਾਹ॥**

**ਨਾਨਕ ਪਾਤਿਸਾਹੀ ਪਾਤਿਸਾਹੁ॥**  
ਅੰਗ - ੫

**ਜਿਸੁ ਨਾਮੁ ਰਿਦੈ ਸੋਈ ਵਡ ਰਾਜਾ॥**  
ਅੰਗ - ੧੧੫੫

ਮਹਾਰਾਜ ਐਵੇਂ ਵਡਿਆਉਂਦੇ ਨੇ, ਰਾਜੇ ਦਾ ਤਾਂ ਹੁਕਮ ਚਲਦਾ ਹੈ। ਕਹਿੰਦੇ ਇਹਦਾ ਵੀ ਹੁਕਮ ਚਲਦਾ ਹੈ। ਇਕ ਮਹਾਂਪੁਰਸ਼ ਹੋਏ ਨੇ, ਭੂਚੇਮੰਡੀ ਦੇ ਵਿਚ ਸੰਤ ਬਾਬਾ ਹਰਨਾਮ ਸਿੰਘ ਜੀ, ਬਾਬਾ ਨੰਦ ਸਿੰਘ ਦੇ ਗੁਰਦੇਵ ਸੀ, ਇਕ ਵਾਰੀ ਕਾਫੀ ਸਮਾਂ ਲੰਘ ਗਿਆ, ਬਾਬਾ ਜੀ ਕਲੇਰਾਂ ਤੋਂ ਦਰਸ਼ਨ ਦੀ ਅੰਦਰ ਖਿਚ ਪੈਦਾ ਹੋਈ, ਕਹਿਣ ਲੱਗੇ ਆਪਾਂ ਚੱਲੀਏ, ਦੂਸਰੇ ਦਿਨ ਇਕ ਸਰਦਾਰ ਆ ਗਿਆ, ਗੱਡੀਆਂ ਜਦੋਂ ਟਾਂਵੇਂ-ਟਾਂਵੇਂ ਹੁੰਦੀਆਂ ਸੀ, ਇਕ ਅੱਧੀ ਹੁੰਦੀ ਕਿਸੇ ਬੜੇ ਚੰਗੇ ਬੰਦੇ ਕੋਲ। ਕਹਿੰਦਾ ਮਹਾਰਾਜ

ਮੇਨੂੰ ਕੋਈ ਸੇਵਾ ਦੱਸੋ, ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਨੇ ਅੱਜ ਭੁਚੋਮੰਡੀ ਜਾਣਾ ਹੈ, ਆ ਕੇ ਤੁਸੀਂ ਸੇਵਾ ਕਰੋ। ਕਹਿੰਦੇ ਠੀਕ ਹੈ, ਬਾਬਾ ਜੀ ਗੱਡੀ 'ਚ ਬੈਠ ਗਏ। ਉਹ ਕਹਿਣ ਲੱਗੇ ਕਿ ਇਕ ਰਸਤਾ ਤਾਂ ਲੰਮਾ ਹੈ, ਇਕ shortcut ਵੀ ਹੈਗਾ ਜੇ ਆਪਾਂ ਨਹਿਰ ਦੀ ਪਟੜੀ ਚੜ੍ਹ ਜਾਈਏ, ਛੇਤੀ ਪਹੁੰਚ ਜਾਵਾਂਗੇ। ਉਹ ਨਹਿਰ ਦੀ ਪਟੜੀ ਚੜ੍ਹ ਗਏ, ਇਕ ਬੋਪਾਰਾਏ ਦਾ ਸੀਗਾ, ਉਹ ਐਸ.ਡੀ.ਓ ਲੁਗਿਆ ਹੋਇਆ ਸੀ ਉਹਨੇ ਜਦ ਗੱਡੀ ਦੀ ਆਵਾਜ਼ ਸੁਣੀ, ਨਹਿਰ ਦੇ ਕੰਢੇ ਕੋਠੀਆਂ ਹੁੰਦੀਆਂ, ਇਕ ਦਮ ਆ ਕੇ ਕਹਿਣ ਲੱਗਿਆ ਕਿ ਗੱਡੀ ਘੇਰੋ, ਗੱਡੀ ਘੇਰ ਲਈ। ਕਹਿੰਦਾ ਕੀਹਦੇ ਹੁਕਮ ਨਾਲ ਤੁਸੀਂ ਪਟੜੀ 'ਤੇ ਚਾੜ੍ਹੀ, ਉਹ ਕਹਿੰਦੇ ਸਰਦਾਰ ਜੀ ਹੁਕਮ ਤਾਂ ਅਸੀਂ ਕਿਸੇ ਦਾ ਲਿਆ ਨਹੀਂ, ਮਹਾਂਪੁਰਸ਼ਾਂ ਨੇ ਜਾਣਾ ਹੈ। ਉਹ ਕਹਿੰਦਾ ਮੈਂ ਨਹੀਂ ਕਿਸੇ ਮਹਾਂਪੁਰਸ਼ਾਂ ਨੂੰ ਜਾਣਦਾ, ਬਥੇਰੇ ਠੱਗ ਫਿਰਦੇ ਨੇ। ਇਹ ਤਾਂ ਪੂਪਨੇ ਹੁੰਦੇ ਨੇ, ਪੂਪਨੇ; ਬੜੇ ਨਿਰਾਦਰ ਦੇ ਵਾਕ ਕਰੋ, ਬਾਬਾ ਜੀ ਕੋਈ ਅੱਖਰ ਨਾ ਬੋਲੋ। ਉਹ ਕਹਿਣ ਲੱਗੇ ਕਿ ਦੇਖ ਸਾਨੂੰ ਲੰਘ ਜਾਣ ਦੇ, ਜੇ ਤੁਹਾਨੂੰ ਪੈਸਾ ਚਾਹੀਦਾ ਹੈ ਮੈਂ ਦੇ ਦਿੰਦਾ ਹਾਂ ਸਰਦਾਰ ਕਹਿਣ ਲੱਗਿਆ। ਕਹਿੰਦਾ, ਹੁਣ ਤਾਂ ਮੈਂ ਚਲਾਨ ਕਰਾਂਗਾ, ਤੈਨੂੰ ਤੇ ਤੇਰੇ ਸੰਤ ਨੂੰ ਪਤਾ ਲੱਗੇਗਾ ਜਦ ਕਹਿੰਦੀ 'ਚ ਜਾਓਗੇ। ਫੇਰ ਵੀ ਬਾਬਾ ਜੀ ਚੁੱਪ ਰਹੇ, ਕੋਈ ਗੱਲ ਨਾ ਕਰੀ। ਕਹਿੰਦੇ ਭਾਈ ਆਪਾਂ ਪੈਦਲ ਚਲਦੇ ਹਾਂ। ਕਹਿੰਦੇ ਨਹੀਂ ਮਹਾਰਾਜ਼ ਚਲਾਨ ਕਰ ਲੈਣ ਦਿਓ। ਚਲਾਨ ਕਰ ਦਿਤਾ, ਮੁੜ ਕੇ ਫੇਰ ਪੁਠੇ ਉਤਰੇ ਆ ਕੇ, ਰਸਤਾ ਸੀ। ਭੁੱਚੇ ਮੰਡੀ ਪਹੁੰਚ ਜਾਂਦੇ ਨੇ। ਬਾਬਾ ਜੀ ਕੋਲ ਜਦੋਂ ਗਏ ਕਹਿਣ ਲੱਗੇ, ਤੁਸੀਂ ਤਾਂ ਬੜੇ ਸਾਜਰੇ ਦੇ ਤੁਰੇ ਹੋਏ ਸੀ ਕੀ ਗੱਲ। ਓਸ ਵੇਲੇ ਬਾਬਾ ਜੀ ਤਾਂ ਚੁਪ ਰਹੇ, ਨਾਲਦਿਆਂ ਨੇ ਕਿਹਾ ਕਿ ਮਹਾਰਾਜ਼, ਓਥੇ ਇਕ ਐਸ.ਡੀ.ਓ ਮਿਲ ਗਿਆ ਸੀ, ਉਹਨੇ ਨਾਲੇ ਚਲਾਨ ਕਰ ਦਿਤਾ, ਨਾਲੇ ਬੜੇ ਮੰਦੇ ਵਾਕ ਬੋਲੇ ਬਾਬਾ ਜੀ ਨੂੰ, ਬਾਬਾ ਜੀ ਤਾਂ ਬੜੇ ਸ਼ਾਂਤ ਨੇ, ਕੋਈ ਬਚਨ ਨਹੀਂ ਕਰਿਆ। ਕਹਿੰਦੇ ਹੈਂ! ਸਾਧੂ ਦਾ ਨਿਰਾਦਰ ਕਰੇ ਦੁਨੀਆਂਦਾਰ। ਓਸ ਵੇਲੇ ਹੱਥ ਮਾਰ ਕੇ ਕਿਹਾ ਕਿ ਨੌਕਰੀ ਤੋਂ ਗਿਆ, ਮੁਕਦਮਾ ਖਾਰਜ, ਪੈਸਾ ਟਕਾ ਸਭ ਖਤਮ, ਰਿਸ ਰਿਸ ਕੇ ਮਰੋਗਾ, ਚਾਰ ਬਚਨ ਕਰ ਦਿਤੇ। ਕਹਿੰਦੇ ਇਹਨੂੰ ਪਤਾ ਨਹੀਂ ਕਿ ਦੁਨੀਆਂ ਦਾ ਬਾਦਸ਼ਾਹ ਆ ਰਿਹਾ ਹੈ। ਓਸੇ ਵੇਲੇ ਐਸਾ ਹੋਇਆ, ਬੀਮਾਰ ਹੋ ਗਿਆ, ਬੀਮਾਰ ਹੋ ਕੇ ਗਠੀਆ ਹੋ ਗਿਆ, ਉਨ੍ਹਾਂ ਨੇ ਨੌਕਰੀ ਤੋਂ ਖਾਰਜ ਕਰ ਦਿਤਾ। ਉਹ ਜਿਹੜਾ ਚਲਾਨ ਸੀ ਉਹ ਕਿਸੇ ਨੇ ਦੇਖਿਆ ਹੀ ਨਾ, ਉਹ ਓਥੇ ਹੀ ਖਾਰਜ ਕਰ ਦਿਤਾ। ਮੁੜ ਕੇ ਓਸ ਦਾ ਐਨਾ ਬੁਰਾ ਹਾਲ ਹੋ ਗਿਆ ਕਿ ਸਾਰੇ ਹੀ ਪੈਸੇ ਖਤਮ ਹੋ ਗਏ। ਬੜਾ ਆਕੜਬਾਜ਼ ਸੀ ਕਹਿੰਦਾ ਤਾਂ ਕੀ ਹੈ ਮੈਂ ਇਲਾਜ ਕਰਾ ਲਵਾਂਗਾ। ਪਤਾ ਉਹਨੂੰ ਵੀ ਲਗ ਗਿਆ ਕਿ ਮਹਾਂਪੁਰਸ਼ਾਂ ਭੁੱਚੇ ਵਾਲਿਆਂ ਨੇ ਬਚਨ ਕਰ ਦਿਤਾ। ਬਖਸ਼ਾਉਂਦਾ ਨਹੀਂ ਹੈ ਮੁਰਖ ਜਾ ਕੇ। ਕਹਿਣ ਲੁਗਿਆ, ਇਲਾਜ ਕਰਾ ਲਵਾਂਗਾ ਡਾਕਟਰ ਥੋੜ੍ਹੇ ਨੇ। ਅਖੀਰ ਇਕ ਵੀ ਪੈਸਾ ਨਾ ਰਿਹਾ।

ਇਕ ਮਹਾਤਮਾ ਸੀ ਗੁਲਾਬ ਸਿੰਘ ਜੀ ਘੋਲੀਆ ਵਾਲੇ, ਉਹ ਵੈਦ ਵੀ ਸੀ, ਓਥੇ ਚਲਿਆ ਗਿਆ, ਘਰਵਾਲੇ ਨੈ ਗਏ। ਉਹ

ਤਿੰਨ ਪੜੀਆਂ ਦਿੰਦੇ ਹੁੰਦੇ ਸੀ, ਚੌਥੀ ਨਹੀਂ ਸੀ ਦਿੰਦੇ ਹੁੰਦੇ। ਉਨ੍ਹਾਂ ਨੇ ਤਿੰਨ ਪੜੀਆਂ ਦਿਤੀਆਂ, ਨਾਲ ਕਿਹਾ ਕਿ ਇਹ ਤਾਂ ਕਿਸੇ ਮਹਾਂਪੁਰਸ਼ ਦਾ ਦੁਰਕਾਰਿਆਂ ਹੋਇਆ ਬੰਦਾ ਹੈ, ਨਹੀਂ ਮੇਰੀ ਦਵਾਈ ਕਦੇ ਧੋਖਾ ਨਹੀਂ ਸੀ ਦਿੰਦੀ। ਪਤਾ ਲਗ ਗਿਆ ਕਿ ਬਾਬਿਆਂ ਨੇ ਇਹ ਗੱਲ ਕਹੀ ਹੈ ਭੁੱਚੇ ਵਾਲਿਆਂ ਨੇ। ਓਸ ਤੋਂ ਬਾਅਦ ਉਹ ਬਾਬਾ ਜੀ ਕੋਲ ਆਇਆ ਕਲੇਰਾਂ ਵਾਲਿਆਂ ਕੋਲ ਬਾਬਾ ਨੰਦ ਸਿੰਘ ਕੋਲ, ਕਹਿਣ ਲੱਗਿਆ ਬਾਬਾ ਜੀ! ਮਹਾਂਪੁਰਸ਼ਾਂ ਨੇ ਗੁਸੇ 'ਚ ਆ ਕੇ ਬੜੇ ਸਖਤ ਬਚਨ ਕਹਿ ਦਿਤੇ। ਦਿਆਲੂ ਸੁਭਾਅ ਹੁੰਦਾ ਹੈ ਮਹਾਂਪੁਰਸ਼ਾਂ ਦਾ। ਕਹਿਣ ਲੱਗੇ ਕਿ ਚੰਨ੍ਹ ਸਿੰਘ ਬਹੁਤ ਬੁਰੀ ਹਾਲਤ ਵਿਚ ਹੈ, ਦਵਾਈ ਕੋਈ ਲਗਦੀ ਨਹੀਂ, ਗੋਡੇ ਜੁੜ ਗਏ, ਕੁਹਣੀਆਂ ਜੁੜ ਗਈਆਂ, ਰੋਟੀ ਖਾਣੀ ਔਖੀ ਹੋ ਗਈ, ਢਾਂਚਾ ਜਿਹਾ ਪਿਆ ਹੈ ਹੱਡੀਆ ਦਾ, ਨਾ ਮਰਦਾ ਹੈ ਨਾ ਰਾਜੀ ਹੁੰਦਾ ਹੈ। ਬਾਬਾ ਜੀ ਤੋਂ ਬਚਨ ਵਾਪਸ ਕਰਾ ਲਈਏ। ਕਹਿਣ ਲੱਗੇ ਬਾਬਾ ਜੀ ਕਿ ਮੇਰੀ ਤਾਂ ਹਿੰਮਤ ਨਹੀਂ ਹੈ, ਉਨ੍ਹਾਂ ਨੂੰ ਕੁਛ ਕਹਿਣ ਦੀ, ਤੁਸੀਂ ਦੇਖ ਲਓ ਜੇ ਕਹਿ ਸਕਦੇ ਹਨ। ਉਹਨੂੰ ਨਾਲ ਲੈ ਕੇ ਉਥੇ ਚਲੇ ਗਏ, ਜਾ ਕੇ ਮਹਾਂਪੁਰਸ਼ ਗੁਲਾਬ ਸਿੰਘ ਜੀ ਨੇ ਬੇਨਤੀ ਕਰੀ, ਪਹਿਲਾਂ ਬੜੀਆਂ ਪਿਆਰ ਦੀਆਂ ਗੱਲਾਂ ਕੀਤੀਆਂ, ਉਸ ਤੋਂ ਬਾਅਦ ਕਹਿਣ ਲੱਗੇ ਮਹਾਂਪੁਰਸ਼ੋਂ, ਕ੍ਰਿਪਾ ਕਰੋ ਬਖਸ਼ਦਿਓ। ਕਹਿੰਦੇ ਕੀਹਨੂੰ ਬਖਸ਼ਾਉਣ ਆਏ ਹਨ, ਓਸ ਐਸ.ਡੀ.ਓ ਨੂੰ? ਕਹਿੰਦੇ ਉਹ ਤਾਂ ਹੁਣ ਇਥੋਂ ਮਰ ਕੇ ਹੀ ਜਾਏਗਾ। ਬਖਸ਼ਾਉਣ ਆਏ ਓ ਤੁਸੀਂ, ਸਾਧੂ ਦੀ ਓਹ ਨਿਰਾਦਰੀ ਕਰੋ। ਕਹਿੰਦੇ ਜਾਓ ਖਤਮ। ਉਹ ਬਾਹਰ ਸੀ ਕਿਸੇ ਗੱਡੀ 'ਤੇ, ਕਿਸੇ ਸਵਾਰੀ 'ਤੇ ਲੱਦ ਕੇ ਲਿਆਏ ਸੀ, ਖਬਰ ਆ ਗਈ ਕਿ ਉਹਦੇ ਤਾਂ ਪ੍ਰਾਣ ਨਿਕਲ ਗਏ।

ਮੋ ਇਹ ਰਾਜਾ ਆਪਣਾ ਬਲ ਦਿਖਾਵੇ, ਆਪਣਾ ਹੁਕਮ ਦਿਖਾਵੇ, ਇਹਦੀ ਮੌਜ ਹੈ ਇਹਨੂੰ ਕੋਈ ਕੁਛ ਕਹਿ ਨਹੀਂ ਸਕਿਆ ਕਰਦਾ। ਜੀਅ 'ਚ ਆ ਜਾਵੇ ਤੱਤੀਆਂ ਤਵੀਆਂ 'ਤੇ ਵੀ ਬਹਿ ਜਾਏਗਾ, ਖੋਪਰੀ ਵੀ ਲੁਹਾ ਲਏਗਾ, ਬੰਦ-ਬੰਦ ਵੀ ਕਟਵਾ ਲਏਗਾ, ਆਰੇ ਨਾਲ ਵੀ ਚਿਰ ਜਾਏਗਾ, ਨਾ ਜੀਅ 'ਚ ਆਵੇ, ਫਨਾਹ ਕਰ ਦਿੰਦਾ ਹੈ, ਹੁਕਮ ਚਲਦਾ ਹੈ ਇਹਦਾ -

**ਜਾ ਕਾ ਕਹਿਆ ਦਰਗਹ ਚਲੈ ॥**

**ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥**

**ਅੰਗ - ੧੯੯**

ਉਹ ਕੀਹਨੂੰ ਨਦਰ ਥੱਲੇ ਲਿਆਉਂਦਾ ਹੈ, ਉਹ ਤਾਂ ਬੇਪਰਵਾਹ ਹੁੰਦਾ ਹੈ -

**ਰੰਗ ਹਸਹਿ ਰੰਗ ਰੋਵਹਿ ਚੁਪ ਭੀ ਕਰਿ ਜਾਹਿ ॥**

**ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥**

**ਅੰਗ - ੪੨੩**

ਮੋ ਏਸ ਤਰ੍ਹਾਂ ਦੇ ਨਾਲ ਮਹਾਂਪੁਰਸ਼ ਜਿਹੜੇ ਹੁੰਦੇ ਨੇ, ਬਾਦਸ਼ਾਹ ਹੋਇਆ ਕਰਦੇ ਨੇ ਆਪਣੀ ਮੌਜ ਵਿਚ ਰਹਿੰਦੇ ਨੇ, ਕਿਉਂਕਿ ਉਨ੍ਹਾਂ ਦੀ ਬਣ ਚੁੱਕੀ ਹੁੰਦੀ ਹੈ ਅਕਾਲ ਪੁਰਖ ਦੇ ਨਾਲ। ਕਹਿੰਦੇ ਉਨ੍ਹਾਂ ਨਾਲ ਨਾ ਰੁੱਸੇ -

ਨਾਨਕ ਜਿਸੁ ਬਿਨੁ ਘੜੀ ਨ ਜੀਵਣਾ  
ਵਿਸਰੇ ਸਰੈ ਨ ਬਿੰਦ ॥  
ਤਿਸੁ ਸਿਉ ਕਿਉ ਮਨ ਰੂਸੀਐ  
ਜਿਸਹਿ ਹਮਾਰੀ ਚਿੰਦ ॥ ਅੰਗ - ੧੦੯੭

ਜਿਹਦੇ ਵਿਸਰਨ ਨਾਲ ਇਕ ਬਿੰਦ ਜਿੰਨਾ ਵੀ ਨਹੀਂ ਸਰ ਸਕਦਾ, ਉਥੇ ਤਾਂ ਹੱਥ ਬੰਨ੍ਹੇ ਹੀ ਚੰਗੇ ਹੁੰਦੇ ਨੇ। ਆਕੜਨਾ ਨਹੀਂ ਚੰਗਾ ਹੁੰਦਾ। ਸੋ ਏਸ ਤਰ੍ਹਾਂ ਮਹਾਤਮਾ ਜਿਹੜੇ ਹੁੰਦੇ ਨੇ, ਇਹ ਵਾਹਿਗੁਰੂ ਦੇ ਬੰਦੇ ਹੋਇਆ ਕਰਦੇ ਨੇ। ਸੁਭਾਅ ਹੁੰਦਾ ਹੈ ਆਪਣਾ-ਆਪਣਾ। ਸੋ ਉਹ ਦੁਨੀਆ ਨੂੰ ਉਪਦੇਸ਼ ਦਿੰਦੇ ਨੇ ਕਿ ਸਿੱਧੇ ਰਸਤੇ 'ਤੇ ਪੈ ਜਾਣ, ਗੱਲ ਸਮਝ 'ਚ ਆ ਜਾਵੇ, ਚੱਲ ਪੈਣ ਏਸ ਰਸਤੇ, ਭਲਾ ਲੋਚਦੇ ਨੇ ਹਰ ਵਕਤ। ਸੋ ਆਪਾਂ ਸਾਰੇ ਇਥੇ ਇਕੱਠੇ ਹੋਏ ਹਾਂ ਇਥੇ। ਆਸਾਡ ਦੇ ਮਹੀਨੇ ਦਾ ਵਿਚਾਰ ਕਰਿਆ ਹੈ। ਜੇ ਤਾਂ ਭੁੱਲੇ ਰਹਾਂਗੇ ਤਾਂ, ਤਾਂ ਇਹ ਤਪਸ਼ ਅੰਦਰੋਂ ਵੀ ਜਾਲੇਗੀ ਤੇ ਬਾਹਰੋਂ ਵੀ। ਜੇ ਅਸੀਂ ਜੁੜੇ ਰਹਾਂਗੇ, ਤਾਂ ਨਾਮ ਦੇ ਵਿਚ ਐਨੀ ਠੰਢਕ ਹੁੰਦੀ ਹੈ ਕਿ ਅੰਦਰ ਠੰਢਾ-ਠਾਰ ਰਹਿੰਦਾ ਹੈ। ਜਿਹੜਾ ਮਿਲਦਾ ਹੈ ਉਹਨੂੰ ਵੀ ਠੰਢਾ ਕਰ ਦਿੰਦੇ ਨੇ। ਸੋ ਉਨ੍ਹਾਂ ਦੀ ਡਿਊਟੀ ਹੁੰਦੀ ਹੈ। ਸੋ ਮਹਾਰਾਜ ਕਰਿੰਦੇ ਕਿ ਪਿਆਰਿਓ -

ਆਸਾਡੁ ਤ੍ਰਧੰਦਾ ਤਿਸੁ ਲਗੈ  
ਹਰਿ ਨਾਹੁ ਨ ਜਿੰਨਾ ਪਾਸਿ ॥  
ਜਗਜੀਵਨ ਪੁਰਖੁ ਤਿਆਗਿ ਕੈ  
ਮਾਣਸ ਸੰਦੀ ਆਸ ॥

ਦੁਯੈ ਭਾਈ ਵਿਗੁਚੀਐ  
ਗਲਿ ਪਦੀਸੁ ਜਮ ਕੀ ਫਾਸ ॥  
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥  
ਰੈਣ ਵਿਹਾਣੀ ਪਛਤਾਣੀ  
ਉਠਿ ਚਲੀ ਗਈ ਨਿਰਾਸ ॥  
ਜਿਨ ਕੌ ਸਾਧੂ ਭੇਟੀਐ  
ਸੋ ਦਰਗਹ ਹੋਇ ਖਲਾਸੁ ॥  
ਕਰਿ ਕਿਰਪਾ ਪ੍ਰਭ ਆਪਣੀ  
ਤੇਰੇ ਦਰਸਨ ਹੋਇ ਪਿਆਸ ॥  
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ  
ਨਾਨਕ ਕੀ ਅਰਦਾਸਿ ॥  
ਆਸਾਡੁ ਸੁਹੰਦਾ ਤਿਸੁ ਲਗੈ  
ਜਿਸੁ ਮਨਿ ਹਰਿ ਚਰਣ ਨਿਵਾਸ ॥ ਅੰਗ - ੧੩੪

ਜਿਹਦੇ ਮਨ 'ਚ ਚਰਨਾਂ ਦਾ ਨਿਵਾਸ ਹੋ ਰਿਹਾ ਹੈ, ਉਹਨੂੰ ਠੰਢਾ ਲਗਦਾ ਹੈ। main ਗੱਲ ਜਿਹੜੀ ਆਪਾਂ ਜੋ ਕਰੀ ਹੈ ਉਹ ਇਹ ਕਰੀ ਹੈ ਕਿ -

ਜਗਜੀਵਨ ਪੁਰਖੁ ਤਿਆਗਿ ਕੈ  
ਮਾਣਸ ਸੰਦੀ ਆਸ ॥

ਇਕ ਗੱਲ ਕਰੀ ਹੈ ਕਿ ਜਗਜੀਵਨ ਪੁਰਖ, ਵਾਹਿਗੁਰੂ ਨੂੰ ਤਿਆਗ ਕੇ, ਮਨੁੱਖ ਦੀ ਤੂੰ ਆਸ ਰਖਦਾ ਹੈ, ਕਿਉਂ ਗਲਤ ਗੱਲ 'ਚ ਪਿਆ ਹੈ, ਤੂੰ ਵਾਹਿਗੁਰੂ ਦੀ ਆਸ ਰੱਖਾ। ਉਹਦੀ ਆਸ ਰੱਖ

(ਇਥੋਂ ਕੱਟ ਕੇ ਭੇਜੋ ਜੀ)

ਬੇਨਤੀ ਹੈ ਕਿ ਜੇ ਆਪ ਜੀ ਹੁਣ ਤੱਕ ਆਤਮ ਮਾਰਗ ਪਤਿਆਕਾ ਦੇ ਮੈਂਬਰ ਨਹੀਂ ਬਣੇ ਤਾਂ ਇਸ ਫਾਰਮ ਨੂੰ ਭਰ ਕੇ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕਿਓਲਤਾ ਕਰੋ ਜੀ। ਜੇ ਤੁਸੀਂ ਪਹਿਲਾਂ ਮੈਂਬਰ ਹੋ ਅਤੇ ਰਿਨੀਓਵਲ ਦਾ ਸਮਾਂ ਆ ਗਿਆ ਹੈ ਤਾਂ ਤੁਸੀਂ ਇਸ ਫਾਰਮ ਨੂੰ ਭਰ ਕੇ ਚੈਕ ਦੇ ਨਾਲ ਭੇਜੋ ਜੀ।

<b>ਆਤਮ ਮਾਰਗ</b> ਮਾਨਸਿਕ ਪਤਿਆਕਾ		
<b>SUBSCRIPTION (ਦੇਸ਼)</b>		
ਸਾਲਾਨਾਜੀਵਨ ਕਾਲ ਫੀ ਕਾਪੀ		
200/-	2000/-	20/-
<b>280/-</b>	<b>2080/-</b>	
<b>SUBSCRIPTION ₹ १०</b>		
Annual	Life	
U.S.A.	50 US\$	500 US\$
U.K.	30 £	300 £
Aus.	80 \$	800 \$
Europ	50 Euro	500 Euro

**MEMBERSHIP FORM**   ਨਵੀਂ ਮੈਂਬਰਸ਼ਿਪ  ਰਿਨੀਓਵਲ  ਲਾਈਵ ਮੈਂਬਰਸ਼ਿਪ

Order from for back Issues

ਜਨਵਰੀ	<input type="checkbox"/>	ਨਾਮ/Name .....
ਫਰਵਰੀ	<input type="checkbox"/>	ਪਤਾ/Address .....
ਮਾਰਚ	<input type="checkbox"/>	.....
ਅਪ੍ਰੈਲ	<input type="checkbox"/>	.....
ਮਈ	<input type="checkbox"/>	.....
ਜੂਨ	<input type="checkbox"/>	.....
ਜੁਲਾਈ	<input type="checkbox"/>	.....
ਅਗਸਤ	<input type="checkbox"/>	Pin Code.....
ਸਤੰਬਰ	<input type="checkbox"/>	Phone..... E-mail : .....
ਅਕਤੂਬਰ	<input type="checkbox"/>	ਮੈਂ ....., ਰੁਪਏ ਮਨੀਆਰਡਰ/ਬੈਂਕ ਡਰਾਫਟ/ਚੈਕ
ਨਵੰਬਰ	<input type="checkbox"/>	ਨੰ ..... ਮਿਤੀ ..... ਰਾਹੀਂ ਭੇਜ ਰਿਹਾ ਹਾਂ।
ਦਸੰਬਰ	<input type="checkbox"/>	.....

### ATAM MARG MONTHLY MAGAZINE

Gurdwara Ratwara Sahib, P.o. Mullanpur Garibdas, Distt. S.A.S. Nagar (Mohali) Pin - 140901 (Pb.) India

Phone : 0160-2255002, Fax : 0160-2255009, Email : atammarg@glide.net.in, www.ratwarasahib.org

'ਆਤਮ ਮਾਰਗ',

ਜਿਹੜਾ ਸਾਰੀਆ ਆਸਾਂ ਪੂਰੀਆਂ ਕਰਦਾ ਹੈ।

**ਸਭਨਾ ਜੀਆ ਕਾ ਇਕੁ ਦਾਤਾ  
ਸੋ ਸੈ ਵਿਸਰਿ ਨ ਜਾਈ ॥ ਅੰਗ - ੨**

ਜਿਹੜਾ ਸਾਰੀ ਦੁਨੀਆ ਨੂੰ ਦਿੰਦਾ ਹੈ, ਪਸੂ ਪੰਡੀਆਂ ਨੂੰ ਦਿੰਦਾ ਹੈ, ਕੀਤਿਆਂ ਮਕੋਤਿਆਂ ਨੂੰ ਦਿੰਦਾ ਹੈ, ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਉਹਨੂੰ ਵਿਸਰਦਾ ਹੈ? ਨਾ ਉਹਨੂੰ ਨਾ ਵਿਸਾਰ, ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ ਹੈ, ਇਹਦਾ ਫਾਇਦਾ ਉਠਾ ਲੈ ਜਿੰਨਾ ਤੇਰੇ ਤੋਂ ਉਠਾ ਹੁੰਦਾ ਹੈ। ਅਰਦਾਸ ਕਰਿਆ ਕਰ ਕਿ ਹੇ ਵਾਹਿਗੁਰੂ! ਕ੍ਰਿਪਾ ਕਰ ਮੈਨੂੰ ਸਤਿਸੰਗ ਦੇ-ਦੇ। ਇਹ ਜੇ ਮਿਲ ਜਾਵੇ ਤਾਂ ਰੁਚੀ ਜਾਗਦੀ ਹੈ, ਫੇਰ ਘਰ ਨਹੀਂ ਰਹਿ ਸਕਦਾ, ਨਠਿਆ ਹੀ ਆਉਂਦਾ ਹੈ ਕਿ ਸਤਿਸੰਗ 'ਚ ਜਾਵਾਂ। ਅੱਜ ਨਹੀਂ ਮੈਂ ਘਰ ਰਹਿਣਾ। ਫੇਰ ਕੰਮ ਕੀ ਹੁੰਦਾ ਹੈ, ਕਿਸੇ ਦਾ ਨਹੀਂ ਅੱਜ ਤਕ ਖਰਾਬ ਹੋਇਆ। ਮਹਾਰਾਹ ਕਹਿੰਦੇ -

**ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ  
ਜਿਨ ਹਰਿ ਕਾ ਨਾਮੁ ਪਿਆਰਾ ॥ ਅੰਗ - ੬੩੮**

ਜਿਹੜੇ ਵਾਹਿਗੁਰੂ ਵਲ ਨੂੰ ਤੁਰਦੇ ਨੇ, ਉਹ ਭੁੱਖੇ ਨਹੀਂ ਮਰਦੇ, ਉਨ੍ਹਾਂ ਦਾ ਕੰਮ ਪ੍ਰਮੇਸ਼ਰ ਆਪ ਕਰ ਦਿੰਦਾ ਹੈ, ਕਿਸੇ ਨੂੰ ਪਰੇਰ ਦੇਵੇ।

ਸੋ ਸਾਧਸੰਗਤ ਜੀ! ਮਨੁੱਖਾ ਜਨਮ ਮਿਲਿਆ ਹੈ, ਇਹਨੂੰ

**ਵਿਸ਼ਵ ਗੁਰਮਤਿ ਕੁਹਾਨੀ ਮਿਸ਼ਨ ਚੇਰੀਟੇਬਲ ਟਰੱਸਟ  
ਦੇ ਬਾਨੀ ਸੰਤ ਬਾਬਾ ਵਰਿਆਮ ਸਿੰਘ ਜੀ ਵੱਲੋਂ ਲਿਖਤ ਅਤੇ  
ਪ੍ਰਕਾਸ਼ਿਤ ਪੁਸਤਕਾਂ**

	ਪੰਜਾਬੀ	ਹਿੰਦੀ
1. ਸ਼ਰਤਿ ਸਥਿਤ ਮਾਰਗ	50/-	70/-
2. ਕਿਵ ਭੁਕੈ ਝੁਟੈ ਪਾਲਿ	40/-	35/-
3. ਬਾਤ ਅਲੀਗ ਵੀ - ਸੈਤ ਭਾਗਾਂ ਵਿਚ	155/-	235/-
4. ਕਿਵ ਸਹਿਯਾਤ ਹੋਈਐ - ੧	30/-	35/-
5. ਕਿਵ ਸਹਿਯਾਤ ਹੋਈਐ - ੨	60/-	65/-
6. ਕਿਵ ਸਹਿਯਾਤ ਹੋਈਐ - ੩	100/-	100/-
7. ਹੋਵੇ ਅਨੰਦ ਪਦਾ	25/-	30/-
8. ਚਲੁਥੇ ਪਰਤਿ ਸਥਚਰ ਕੈ	55/-	60/-
9. ਸੁਗਲਿਆਂ ਉਸੇ ਚਲੁਥੇ	40/-	40/-
10. ਬਥਾਈਆਂ ਕਹਾਈਆਂ	50/-	50/-
11. ਸਰਵ ਪ੍ਰਿਤ ਗਾਊ ਗੋਖਿਦ ਸਿੰਘ	10/-	10/-
12. ਅਮ੍ਰਿਤ ਕੁਹਰ	10/-	10/-
13. ਅਗੋਮ ਅਗੋਚਰ ਦਾ ਮਾਰਗ	60/-	70/-
14. ਪਲਭਨ ਟੀਗ - ਜਪੁਨੀ ਸਾਹਿਬ	10/-	15/-
15. ਅਮਰ ਸੇਤਾਂ	15/-	15/-
16. ਵਿਸ਼ਲੋਗਾ ਦੇ ਸੰਤਾਂ ਦੇ ਸੰਗ ਨਿਵਾਸ	70/-	
18. ਅਮਰ ਗਾਥਾ	100/-	100/-
19. ਧਰਮ ਜੁਧ ਕੇ ਚਾਈ	50/-	
20. ਪਵਿਤਰ ਪੈਂਡਾ	25/-	
21. ਭਗਤ ਪ੍ਰਹਿਲਾਦ	10/-	10/-
22. ਵੇਸਾਂਪੀ	10/-	
23. ਰਾਜ ਯੋਗ	40/-	
24. ਸਾਮਨ ਚਲੇ ਪਿਆਰਿਆ	10/-	10/-
25. ਅਖਿਨਸੀ ਸੈਤ ਭਾਗ-੧	90/-	
26. ਅਖਿਨਸੀ ਸੈਤ ਭਾਗ-੨	90/-	
27. ਕੁਹਾਨੀ ਗੁਲਦਸਤਾ - ੧	60/-	
28. ਕੁਹਾਨੀ ਗੁਲਦਸਤਾ - ੨	60/-	
29. ਸੈਤ ਤੁਮਾਰੇ ਤੁਮਰੇ ਪੀਤਮ	50/-	
30. ਅਮ੍ਰਿਤ ਬਚਨ ਸਾਂ ਕੀ ਬਣੀ	80/-	

'ਆਤਮ ਮਾਰਗ',

ਸੰਭਾਲੋ ਜੇ ਸੰਭਾਲ ਸਕਦੇ ਓਂ, ਨਹੀਂ ਤਾਂ ਲੰਘ ਜਾਣਾ ਹੈ। ਲੰਘਿਆ ਪਤਾ ਨਹੀਂ ਫੇਰ ਕਰੋੜ ਸਾਲਾਂ ਨਾ ਆਵੇ, ਹਜ਼ਾਰ ਸਾਲ ਨਾ ਆਵੇ, ਵਾਹਿਗੁਰੂ ਜਾਣੇ, ਆਪਣੀ ਗਤੀ ਆਪਾ। ਸੋ ਮਹਾਰਾਜਾ ਤਾਂ ਇਹ ਕਹਿੰਦੇ ਨੇ ਕਿ -

**ਇਸੁ ਪਉੜੀ ਤੇ ਜੋ ਨਹੁ ਚੂਕੈ**

**ਸੋ ਆਇ ਜਾਇ ਦੁਖ ਪਾਇਦਾ ॥ ਅੰਗ - ੧੦੨੫**

ਫੇਰ ਦੁਖਾਂ ਦੇ ਵਿਚ ਗਿਰ ਜਾਇਆ ਕਰਦਾ ਹੈ।

\*\*\*\*\*

## ਰਤਵਾੜਾ ਸਾਹਿਬ ਵਿਖੇ ਮਹਾਪੁਰਸ਼ਾਂ ਦੇ ਦੀਵਾਨਾਂ ਦਾ ਪ੍ਰੋਗਰਾਮ

ਐਤਵਾਰ - 07, 14, 21, 28 ਦਸੰਬਰ

ਸੰਗਰਾਂਦ - 14 ਦਸੰਬਰ, ਦਿਨ ਐਤਵਾਰ

ਪੂਰਨਮਾਸੀ - 12 ਦਸੰਬਰ, ਦਿਨ ਸ਼ੁਕਰਵਾਰ

(ਸਮਾਂ ਦੁਹਿਰ 1 ਵਜੇ ਤੋਂ ਸ਼ਾਮ 3.30 ਵਜੇ ਤਕ)

ਅੰਮ੍ਰਿਤ ਸੰਚਾਰ - ਹਰੇਕ ਪੂਰਨਮਾਸੀ ਨੂੰ ਗੁਰਦਵਾਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਦਿਨ ਦੇ 12.00 ਵਜੇ ਹੁੰਦਾ ਹੈ।

ਨਿਰਮਲ ਡੇਰਾ ਹਿਰਦਾਪੁਰ ਖੇੜੀ - ਮਹੀਨੇ ਦੇ ਆਖਰੀ ਸ਼ਨਿਚਰਵਾਰ

27 ਦਸੰਬਰ 2008, ਸਮਾਂ ਦਿਨ ਦੇ - 11.00 ਵਜੇ ਤੋਂ 1.00 ਵਜੇ  
ਤੱਕ ਦੀਵਾਨ ਸਜਦਾ ਹੈ

31. ਗੁਰੂ ਅਮਰਦਾਸ ਪਗਸੀਐ

50/-

32. ਭਗਵਾਤ ਗੀਤਾ.....।

100/-

33. ਅਨੰਦਮਾਰੀ ਜੀਵਨ ਸਾਚ

50/-

34. ਪੰਡਕਾਨ ਦੇ ਪਥਨ?

25/-

ਮਹਾਪੁਰਸ਼ਾਂ ਵੱਲੋਂ ਚੁਡਾ

50/-

35. ਅਨੁਭਵੀ ਪ੍ਰਵਾਨ

35/-

36. ਵਿਸ਼ੀਆਂ ਮੁਨੀਆਂ ਦਾ ਬ੍ਰਹਮਗਿਆਨ

130/-

37. ਅੰਦਰਕੀ ਥੋੜ

135/-

38. ਸਿਰਤ ਕਹਾ ਨਾਂ

35/-

39. ਕੁਹਾਨੀ ਪ੍ਰਵਾਨ

160/-

40. 'ਕਵਾ ਸਿਰਨ ਚੁਗੀਆਂ'

150/-

41. 'ਮਨੁੱਖ ਤਨ ਦਾ ਪ੍ਰਯੋਜਨ'

30/-

42. 'ਧੋਗਾ ਉਪਰ ਲੈਕਚਰ',

30/-

43. 'ਕਰਮ ਬੰਧਨ ਤੋਂ ਪ੍ਰਕਤੀ' :-

30/-

### English Version

	Price
1. Baisakhi	Rs. 5/-
2. How Rend The Veil of Untruth	Rs. 70/-
3. Discourses on the Beyond-1	Rs 50/-
4. Discourses on the Beyond -2	Rs. 50/-
5. Discourses on the Beyond -3	Rs. 50/-
6. Discourses on the Beyond -4	Rs. 60/-
7. Discourses on the Beyond -5	Rs. 60/-
8. The way to the imperceptible	Rs. 80/-
9. The Lights Immortal	Rs. 20/-
10. Transcendental Bliss	Rs. 70/-
11. How to Know Thy Real Self-(Vol-1)	Rs. 80/-
12. How to Know Thy Real Self-(Vol-2)	Rs. 80/-
13. How to Know Thy Real Self-(Vol-3)	Rs. 110/-
14. The Dawn of Khalsa Ideals	Rs. 10/-
15. A Glimpse of His Holiness - Baba ji	Rs. 5/-
16. Divine Word Contemplation Path',	Rs. 150/-